

ਗ੍ਰਾਹਕ ਜਾਣਕਾਰੀ ਬਰੋਸ਼ਰ

- **“ਬੱਚਤ ਖਾਤਾ”** ਇੱਕ ਬੱਚਤ ਖਾਤਾ ਖੁਲ੍ਹਵਾਉਣ ਲਈ ਭਾਰਤੀ ਰਿਜ਼ਰਵ ਬੈਂਕ (RBI) ਦੀ ਵਿਸ਼ੇਸ਼ ਮਨਜ਼ੂਰੀ ਤਹਿਤ ਯੋਗ ਵਿਅਕਤੀਆਂ/ਇਕਾਈਆਂ ਲਈ ਇੱਕ ਕ੍ਰਿਆਸ਼ੀਲ ਬੈਂਕ ਖਾਤਾ ਹੈ। ਕੁਝ ਗੈਰ-ਲਾਭਕਾਰੀ ਸੰਗਠਨਾਂ ਨੂੰ ਵੀ ਬੈਂਕਾਂ ਵਿੱਚ ਖਾਤੇ ਖੁਲ੍ਹਵਾਉਣ ਦੀ ਆਗਿਆ ਦਿੱਤੀ ਜਾਂਦੀ ਹੈ। RBI ਦੁਆਰਾ ਨਿਰਧਾਰਿਤ ਦਰ 'ਤੇ ਬੱਚਤ ਖਾਤੇ ਦੇ ਬੈਲੈਂਸ 'ਤੇ ਵਿਆਜ ਦਾ ਭੁਗਤਾਨ ਵੀ ਕੀਤਾ ਜਾਂਦਾ ਹੈ। ਹੋਰਾਂ ਵਿਚਕਾਰ ਬੱਚਤ ਖਾਤਾ ਖੁਲ੍ਹਵਾਉਣ ਦੇ ਯੋਗ ਇਕਾਈਆਂ ਵਿੱਚ ਨਿਵਾਸੀ ਅਤੇ ਗੈਰ-ਨਿਵਾਸੀ ਭਾਰਤੀ ਵਿਅਕਤੀ, ਟਰੱਸਟ, ਸੋਸਾਇਟੀਆਂ, ਸੈਕਸ਼ਨ 25 ਦੇ ਕੰਪਨੀ ਐਕਟਾਂ ਤਹਿਤ ਰਜਿਸਟਰਡ ਕੰਪਨੀਆਂ ਸ਼ਾਮਿਲ ਹਨ। ਕੁਝ ਸਰਕਾਰੀ ਅਦਾਰੇ RBI ਦੁਆਰਾ ਸਮੇਂ-ਸਮੇਂ 'ਤੇ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਕੇ ਆਪਣਾ ਬੱਚਤ ਖਾਤਾ ਖੁਲ੍ਹਵਾ ਸਕਦੇ ਹਨ।
- **“ਚਾਲੂ ਖਾਤਾ”** ਬੈਂਕ ਖਾਤਾ ਖੁਲ੍ਹਵਾਉਣ ਅਤੇ ਚਲਾਉਣ ਦੇ ਯੋਗ ਸਾਰੀਆਂ ਇਕਾਈਆਂ ਲਈ ਇੱਕ ਕਿਰਿਆਸ਼ੀਲ ਬੈਂਕ ਖਾਤਾ ਹੁੰਦਾ ਹੈ। ਚਾਲੂ ਖਾਤੇ ਦੀਆਂ ਬੈਲੈਂਸ ਰਾਸ਼ੀਆਂ 'ਤੇ ਕੋਈ ਵਿਆਜ ਨਹੀਂ ਦਿੱਤਾ ਜਾਂਦਾ ਜੋ ਕਿ ਭਾਰਤੀ ਰਿਜ਼ਰਵ ਬੈਂਕ ਦੁਆਰਾ ਨਿਰਧਾਰਿਤ ਕੀਤਾ ਗਿਆ ਹੈ।
- **“ਫਿਕਸਡ ਡਿਪੋਜ਼ਿਟ”** ਦਾ ਅਰਥ ਹੈ ਬੈਂਕ ਦੁਆਰਾ ਇੱਕ ਨਿਸ਼ਚਿਤ ਸਮੇਂ ਲਈ ਪ੍ਰਾਪਤ ਜਮਾਂ ਰਾਸ਼ੀ। ਡਿਪੋਜ਼ਿਟ ਜਮਾਂ ਕਰਵਾਉਣ ਵੇਲੇ ਤੈਅ ਕੀਤੀ ਗਈ ਦਰ 'ਤੇ ਵਿਆਜ ਅਦਾ ਕੀਤਾ ਜਾਂਦਾ ਹੈ। ਫਿਕਸਡ ਡਿਪੋਜ਼ਿਟ ਵਿੱਚ ਤਿਮਾਹੀ ਭੁਗਤਾਨ ਜਮ੍ਹਾਂ, ਮਾਸਿਕ ਭੁਗਤਾਨ ਜਮ੍ਹਾਂ ਅਤੇ ਸੰਚਵੀ ਜਮ੍ਹਾਂ ਸ਼ਾਮਿਲ ਹੁੰਦੇ ਹਨ। ਸਾਰਿਆਂ ਇਕਾਈਆਂ ਨੂੰ ਉਦੋਂ ਤੱਕ ਫਿਕਸਡ ਡਿਪੋਜ਼ਿਟ ਖਾਤਾ ਖੁਲ੍ਹਵਾਉਣ ਦੀ ਆਗਿਆ ਹੈ, ਜਦੋਂ ਤੱਕ ਕਨੂੰਨ ਜਾਂ ਨਿਯਮਕ ਸੰਵਿਧਾਨਕ ਨਿਰਦੇਸ਼ਾਂ ਦੁਆਰਾ ਇਸ ਲਈ ਵਿਸ਼ੇਸ਼ ਤੌਰ 'ਤੇ ਪਾਬੰਦੀ ਨਹੀਂ ਲਗਾਈ ਜਾਂਦੀ।
- **“ਆਵਰਤੀ ਜਮ੍ਹਾਂ”** ਜਮ੍ਹਾਂ ਦਾ ਅਜਿਹਾ ਪ੍ਰਕਾਰ ਹੈ ਜੋ ਨਿਯਮਿਤ ਆਮਦਨ ਵਾਲੇ ਲੋਕਾਂ ਦੀ ਹਰ ਮਹੀਨੇ ਆਪਣੇ ਆਵਰਤੀ ਜਮ੍ਹਾਂ ਖਾਤੇ ਵਿੱਚ ਇੱਕ ਨਿਸ਼ਚਿਤ ਰਾਸ਼ੀ ਜਮ੍ਹਾਂ ਕਰਵਾਉਣ ਵਿੱਚ ਮਦਦ ਕਰਦਾ ਹੈ ਅਤੇ ਇਸ ਵਿੱਚ ਫਿਕਸਡ ਡਿਪੋਜ਼ਿਟ 'ਤੇ ਲਾਗੂ ਦਰ 'ਤੇ ਵਿਆਜ ਦਿੱਤਾ ਜਾਂਦਾ ਹੈ। ਇਹ ਕਿਸੇ ਖਾਸ ਰਾਸ਼ੀ ਦੇ ਫਿਕਸਡ ਡਿਪੋਜ਼ਿਟ ਨੂੰ ਮਾਸਿਕ ਕਿਸ਼ਤਾਂ ਰਾਹੀਂ ਜਮ੍ਹਾਂ ਕਰਨ ਵਾਂਗ ਹੈ, ਉਦਾਹਰਨ ਵਜੋਂ ਰੁ. 1000 ਪ੍ਰਤੀ ਮਹੀਨਾ। ਇਹ ਜਮ੍ਹਾਂ ਹਰ ਮਹੀਨੇ ਦਿੱਤੀਆਂ ਗਈਆਂ ਸਾਰੀਆਂ ਕਿਸ਼ਤਾਂ ਦੇ ਨਾਲ ਭਵਿੱਖ ਵਿੱਚ ਇੱਕ ਨਿਸ਼ਚਿਤ ਤਾਰੀਖ 'ਤੇ ਮੈਚਿਊਰ ਹੋ ਜਾਂਦਾ ਹੈ। ਇਸ ਤਰ੍ਹਾਂ ਆਵਰਤੀ ਜਮ੍ਹਾਂ ਯੋਜਨਾ ਗ੍ਰਾਹਕਾਂ ਨੂੰ ਇੱਕ ਨਿਸ਼ਚਿਤ ਸਮੇਂ ਲਈ ਇੱਕ ਨਿਸ਼ਚਿਤ ਜਮ੍ਹਾਂ ਰਾਸ਼ੀ 'ਤੇ ਨਿਯਮਿਤ ਮਾਸਿਕ ਜਮ੍ਹਾਂ ਦੁਆਰਾ ਆਪਣੀ ਬੱਚਤ ਕਰਨ ਦੀ ਸੁਵਿਧਾ ਦਿੰਦੀ ਹੈ।
- ਆਪਣੀ ਵਿੱਤੀ ਸਮਾਵੇਸ਼ ਪਹਿਲ ਦੇ ਹਿੱਸੇ ਦੇ ਤੌਰ ਤੇ, ਸਾਡਾ ਬੈਂਕ ਭਾਰਤੀ ਰਿਜ਼ਰਵ ਬੈਂਕ ਦੁਆਰਾ ਨਿਰਧਾਰਿਤ 'ਵਿੱਤੀ ਸਮਾਵੇਸ਼ - ਬੈਂਕਿੰਗ ਸੇਵਾਵਾਂ ਤੱਕ ਪਹੁੰਚ ਦੀ ਵਰਤੋਂ ਦੇ ਪ੍ਰਚਲਿਤ ਨਿਰਦੇਸ਼ਾਂ ਤਹਿਤ ਆਪਣੀਆਂ ਸਾਰੀਆਂ ਬਰਾਂਚਾਂ ਵਿੱਚ “ਮੁੱਢਲਾ ਬੱਚਤ ਬੈਂਕ ਜਮ੍ਹਾਂ ਖਾਤਾ” (BSBDA) ਅਤੇ “ਛੋਟਾ ਖਾਤਾ” ਖੁਲ੍ਹਵਾਉਣ ਦਿੰਦਾ ਹੈ। ਇਸ ਤੋਂ ਬਾਅਦ ਰੇਗੂਲੇਸ਼ਨਾਂ ਅਨੁਸਾਰ BSBDA ਅਤੇ ਛੋਟੇ ਖਾਤੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠਾਂ ਦਰਸਾਈਆਂ ਗਈਆਂ ਹਨ:

ਮਾਪਦੰਡ	BSBDA	ਛੋਟਾ ਖਾਤਾ
KYC ਦੀ ਲੋੜ	<ul style="list-style-type: none"> ਪੂਰਨ KYC 	<ul style="list-style-type: none"> ਸੀਮਿਤ KYC
ਵਿਸ਼ੇਸ਼ਤਾਵਾਂ	<ul style="list-style-type: none"> ਕੋਈ ਨਿਊਨਤਮ ਬੈਲੈਂਸ ਜਰੂਰੀ ਨਹੀਂ ਨਕਦੀ ਜਮ੍ਹਾਂ-ਮੂਲ ਬੱਚਤ ਖਾਤੇ ਲਈ ਇੱਕ ਮਹੀਨੇ ਵਿੱਚ ਜਮ੍ਹਾਂ ਰਕਮਾਂ ਦੀ ਗਿਣਤੀ ਅਤੇ ਮੁੱਲ 'ਤੇ ਕੋਈ ਸੀਮਾ ਨਹੀਂ। ਰੁਪਏ ਡੇਬਿਟ ਕਾਰਡ ਸਾਲਾਨਾ ਫੀਸ - ਕੋਈ ਨਹੀਂ ਇੱਕ ਮਹੀਨੇ ਵਿੱਚ ਬਰਾਂਚ ਤੋਂ 5 ਮੁਫਤ ਨਿਕਾਸੀਆਂ ਇੱਕ ਮਹੀਨੇ ਵਿੱਚ @ ਕੋਟਕ ਅਤੇ ਗੈਰ ਕੋਟਕ ਏਟੀਐਮ 'ਤੇ 5 ਲੈਣ-ਦੇਣ ਮੁਫਤ ਮੁਫਤ-ਇੱਕ ਵਿੱਤੀ ਸਾਲ ਵਿੱਚ 5 ਲੀਵਸ ਦੀ ਇੱਕ ਚੈੱਕਬੁੱਕ ਮੁਫਤ ਫੋਨ ਬੈਂਕਿੰਗ ਫੰਡ ਟ੍ਰਾਂਸਫਰ (ਨੈੱਟਬੈਂਕਿੰਗ/ਮੋਬਾਈਲ ਬੈਂਕਿੰਗ ਰਾਹੀਂ) - ਮੁਫਤ 	<ul style="list-style-type: none"> ਕੋਈ ਨਿਊਨਤਮ ਬੈਲੈਂਸ ਜਰੂਰੀ ਨਹੀਂ ਇੱਕ ਵਿੱਤੀ ਸਾਲ ਵਿੱਚ 1 ਲੱਖ ਰੁ. ਦੀ ਸੀਮਾ ਤੱਕ ਦੀਆਂ ਅਸੀਮਿਤ ਟ੍ਰਾਂਜੈਕਸ਼ਨਾਂ ਨਾਲ ਨਕਦੀ ਜਮ੍ਹਾਂ ਰੁਪਏ ਡੇਬਿਟ ਕਾਰਡ ਸਾਲਾਨਾ ਫੀਸ - ਕੋਈ ਨਹੀਂ ਇੱਕ ਮਹੀਨੇ ਵਿੱਚ ਬਰਾਂਚ ਤੋਂ 4 ਮੁਫਤ ਨਿਕਾਸੀਆਂ ਇੱਕ ਮਹੀਨੇ ਵਿੱਚ @ ਕੋਟਕ ਅਤੇ ਗੈਰ ਕੋਟਕ ਏਟੀਐਮ 'ਤੇ 4 ਲੈਣ-ਦੇਣ ਮੁਫਤ ਮੁਫਤ-ਇੱਕ ਵਿੱਤੀ ਸਾਲ ਵਿੱਚ 5 ਲੀਵਸ ਦੀ ਇੱਕ ਚੈੱਕਬੁੱਕ ਫੋਨ ਬੈਂਕਿੰਗ ਉਪਲਬਧ ਨਹੀਂ ਮੋਬਾਈਲ ਬੈਂਕਿੰਗ ਉਪਲਬਧ ਨਹੀਂ

ਪਾਬੰਦੀਆਂ / ਸੀਮਾਵਾਂ	<ul style="list-style-type: none"> ਬੀਐਸਬੀਡੀਏ ਗਾਹਕ ਸਿਰਫ ਰੁਪਏ ਡੇਬਿਟ ਕਾਰਡ ਲਈ ਯੋਗ ਹਨ। ਉਹ ਸਾਰੀਆਂ ਟ੍ਰਾਂਜੈਕਸ਼ਨਾਂ ਜਿਨ੍ਹਾਂ ਦੀ ਹੋਰਾਂ ਬੱਚਤ ਖਾਤਿਆਂ ਤਹਿਤ ਇਜਾਜ਼ਤ ਦਿੱਤੀ ਗਈ ਹੈ। BSBDA ਧਾਰਕ ਬੈਂਕ ਵਿੱਚ ਇੱਕੋ ਸਮੇਂ ਹੋਰ ਵਾਧੂ ਬੱਚਤ ਖਾਤਾ ਨਹੀਂ ਖੁਲ੍ਹਵਾ ਸਕਦੇ ਹਾਲਾਂਕਿ ਉਹ ਇਸਨੂੰ ਸਧਾਰਨ ਬੱਚਤ ਖਾਤੇ ਵਜੋਂ ਅਪਗ੍ਰੇਡ ਕਰਵਾ ਸਕਦੇ ਹਨ। ਜੇਕਰ ਮੌਜੂਦਾ ਬੱਚਤ ਖਾਤਾ ਧਾਰਕ BSBDA ਖਾਤਾ ਖੁਲ੍ਹਵਾਉਂਦੇ ਹਨ ਤਾਂ ਉਹਨਾਂ ਨੂੰ BSBDA ਖਾਤਾ ਖੁਲ੍ਹਵਾਉਣ ਦੇ 30 ਦਿਨਾਂ ਅੰਦਰ ਮੌਜੂਦਾ ਖਾਤਾ ਬੰਦ ਕਰਵਾਉਣਾ ਪਵੇਗਾ। 	<ul style="list-style-type: none"> ਛੋਟੇ ਖਾਤੇ ਵਾਲੇ ਗਾਹਕ ਸਿਰਫ ਰੁਪਏ ਡੇਬਿਟ ਕਾਰਡ ਲਈ ਯੋਗ ਹਨ। ਵਿੱਤੀ ਸਾਲ ਵਿੱਚ ਸਾਰੀਆਂ ਜਮ੍ਹਾਂ ਰਾਸ਼ੀਆਂ ਦਾ ਜੋੜ ਰੁ:1,00,000 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਖਾਤੇ ਦਾ ਬੈਲੈਂਸ ਰੁ: 50,000 ਤੋਂ ਵੱਧ ਨਹੀਂ ਹੋਣਾ ਚਾਹੀਦਾ। ਇੱਕ ਮਹੀਨੇ ਵਿੱਚ ਸਾਰੀਆਂ ਨਿਕਾਸੀਆਂ ਦਾ ਜੋੜ 10,000 ਰੁਪਏ ਤੋਂ ਵੱਧ ਨਹੀਂ ਹੋਣਾ ਚਾਹੀਦਾ। ਰੁ. 10,000 ਤੋਂ ਵੱਧ ਜਾਰੀ ਕੀਤੇ ਗਏ ਚੈੱਕ ਰੱਦ ਕਰ ਦਿੱਤੇ ਜਾਣਗੇ ਅਤੇ ਵਾਪਸ ਕਰ ਦਿੱਤੇ ਜਾਣਗੇ। ਵਿਦੇਸ਼ੀ ਕਰੰਸੀ ਟ੍ਰਾਂਜੈਕਸ਼ਨਾਂ ਦੀ ਇਜਾਜ਼ਤ ਨਹੀਂ ਹੈ। ਛੋਟੇ ਖਾਤਾ ਧਾਰਕ ਇੱਕੋ ਸਮੇਂ ਬੈਂਕ ਵਿੱਚ ਹੋਰ ਵਾਧੂ ਬੱਚਤ ਖਾਤੇ ਨਹੀਂ ਖੁਲ੍ਹਵਾ ਸਕਦੇ। ਹਾਲਾਂਕਿ ਉਹ KYC ਦੀ ਸ਼ਰਤ ਪੂਰੀ ਕਰਕੇ BSBDA/ ਹੋਰ ਬੱਚਤ ਖਾਤੇ ਵਜੋਂ ਅਪਗ੍ਰੇਡ ਕਰਵਾ ਸਕਦੇ ਹਨ। ਜੇਕਰ ਮੌਜੂਦਾ ਬੱਚਤ ਖਾਤਾਧਾਰਕ ਇੱਕ ਛੋਟਾ ਖਾਤਾ ਖੁਲ੍ਹਵਾਉਂਦਾ ਹੈ, ਤਾਂ ਉਸਨੂੰ ਛੋਟਾ ਖਾਤਾ ਖੁਲ੍ਹਵਾਉਣ ਦੇ 30 ਦਿਨਾਂ ਬਾਅਦ ਮੌਜੂਦਾ ਬੱਚਤ ਖਾਤੇ ਨੂੰ ਬੰਦ ਕਰਵਾਉਣਾ ਪਵੇਗਾ।
--------------------	-----------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------	------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------

- ਕਾਨੂੰਨੀ ਸਰਪ੍ਰਸਤੀ ਸਰਟੀਫਿਕੇਟ ਦੇ ਆਧਾਰ 'ਤੇ ਸਵੈਲੀਨਤਾ, ਦਿਮਾਗੀ ਅੰਗਘਾਤ, ਬੇਧਾਤਮਕ ਮੰਦਤਾ ਅਤੇ ਬਹੁਮੁੱਖੀ ਅਯੋਗਤਾਵਾਂ ਨਾਲ ਪ੍ਰਭਾਵਿਤ ਵਿਅਕਤੀਆਂ ਲਈ ਬੈਂਕ ਖਾਤੇ ਖੋਲ੍ਹਦਾ ਹੈ। ਇਹ ਸਰਟੀਫਿਕੇਟ ਜਾਂ ਤਾਂ ਮਾਨਸਿਕ ਸਿਹਤ ਐਕਟ 1987 ਦੇ ਅਧੀਨ ਜ਼ਿਲ੍ਹਾ ਅਦਾਲਤ ਜਾਂ ਸਵੈਲੀਨਤਾ, ਦਿਮਾਗੀ ਅੰਗਘਾਤ, ਬੇਧਾਤਮਕ ਮੰਦਤਾ ਅਤੇ ਬਹੁਮੁੱਖੀ ਅਯੋਗਤਾਵਾਂ ਦੇ ਐਕਟ 1999 ਨਾਲ ਪੀੜਤ ਵਿਅਕਤੀਆਂ ਲਈ ਰਾਸ਼ਟਰੀ ਟਰੱਸਟ ਦੇ ਤਹਿਤ ਸਥਾਪਿਤ ਸਥਾਨਕ ਪੱਧਰ ਦੀਆਂ ਕਮੇਟੀਆਂ ਦੁਆਰਾ ਜਾਰੀ ਕੀਤਾ ਜਾਂਦਾ ਹੈ। ਕਾਨੂੰਨੀ ਸਰਪ੍ਰਸਤ ਅਜਿਹੇ ਖਾਤੇ ਖੁਲ੍ਹਵਾਉਣ ਲਈ ਜਰੂਰੀ ਸਰਟੀਫਿਕੇਟ ਲੈਣ ਲਈ ਸਥਾਨਕ ਪੱਧਰ ਦੀਆਂ ਕਮੇਟੀਆਂ ਨਾਲ ਮਿਲ ਸਕਦੇ ਹਨ। ਸਥਾਨਕ ਪੱਧਰ ਦੀ ਕਮੇਟੀ ਦਾ ਪਤਾ ਰਾਸ਼ਟਰੀ ਟਰੱਸਟ ਦੀ ਵੈਬਸਾਈਟ (www.thenationaltrust.in) ਜਾਂ ਆਪਣੀ ਸਭ ਤੋਂ ਨੇੜੇ ਦੀ ਬਰਾਂਚ ਤੋਂ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾਂ, ਜੇਕਰ ਅਜਿਹੇ ਵਿਅਕਤੀ ਇਸਦੀ ਪੁਸ਼ਟੀ ਕਰਦੇ ਹਨ ਕਿ ਉਹ ਯੋਗ ਹਨ ਅਤੇ ਆਪਣੇ ਵਿੱਤਾਂ ਨੂੰ ਸੰਭਾਲ ਸਕਦੇ ਹਨ ਤਾਂ ਬਿਨਾਂ ਕਾਨੂੰਨੀ ਸਰਪ੍ਰਸਤੀ ਸਰਟੀਫਿਕੇਟ ਦੇ ਅਜਿਹੇ ਵਿਅਕਤੀਆਂ ਦੇ ਖਾਤੇ ਖੋਲ੍ਹੇ ਜਾ ਸਕਦੇ ਹਨ।
- ਉਪਰੋਕਤ ਸਾਰੇ ਖਾਤਿਆਂ ਦੀ ਵਿਸਤ੍ਰਿਤ ਜਾਣਕਾਰੀ ਸਾਡੀਆਂ ਸਾਰੀਆਂ ਬਰਾਂਚਾਂ 'ਤੇ ਉਪਲਬਧ ਹੈ ਅਤੇ ਸਾਡੇ ਬੈਂਕ ਦੀ ਵੈਬਸਾਈਟ 'ਤੇ ਵੀ ਪੋਸਟ ਕੀਤੀ ਗਈ ਹੈ।
- ਬੈਂਕ ਹਰੇਕ ਦਾ ਜਮ੍ਹਾਂ ਖਾਤਾ ਖੋਲ੍ਹਣ ਤੇ ਪਹਿਲਾਂ ਉੱਚਿਤ ਮੁਲਾਂਕਣ ਨਾਲ ਬੈਂਕ RBI ਦੁਆਰਾ ਜਾਰੀ “ਆਪਣੇ ਗ੍ਰਾਹਕ ਨੂੰ ਜਾਣੋ” (KYC) ਹਦਾਇਤਾਂ ਅਤੇ ਬੈਂਕ ਦੁਆਰਾ ਅਪਣਾਏ ਜਾਣ ਵਾਲੇ ਨਿਯਮਾਂ ਜਾਂ ਪ੍ਰਕਿਰਿਆਵਾਂ ਦੇ ਤਹਿਤ ਜਰੂਰੀ ਜਾਣਕਾਰੀ ਦੇਵੇਗਾ।
- ਬੈਂਕ ਸੰਭਾਵਿਤ ਜਮ੍ਹਾਂ ਕਰਤਾਵਾਂ ਨੂੰ ਖਾਤਾ ਖੁਲ੍ਹਵਾਉਣ ਲਈ ਫਾਰਮ ਦੇਵੇਗਾ। ਬੈਂਕ ਦੇ ਅਧਿਕਾਰੀ ਪ੍ਰਕਿਰਿਆਂ ਬੱਧ ਵਿਧੀਆਂ ਦੱਸਣਗੇ ਅਤੇ ਸੰਭਾਵਿਤ ਜਮ੍ਹਾਂ ਕਰਤਾ ਦੇ ਖਾਤਾ ਖੁਲ੍ਹਵਾਉਣ ਲਈ ਆਉਣ 'ਤੇ ਉਸ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਵੀ ਦੇਣਗੇ। ਖਾਤਾ ਖੁਲ੍ਹਵਾਉਣ ਵਾਲਾ ਫਾਰਮ ਸੰਭਾਵਿਤ ਜਮ੍ਹਾਂ ਕਰਤਾ ਦੁਆਰਾ ਪੂਰੀ ਤਰ੍ਹਾਂ ਅਤੇ ਸਹੀ ਤਰੀਕੇ ਨਾਲ ਭਰਿਆ ਜਾਣਾ ਚਾਹੀਦਾ ਹੈ।
- ਬੱਚਤ ਖਾਤਾ ਅਤੇ ਚਾਲੂ ਖਾਤੇ ਵਰਗੇ ਜਮ੍ਹਾਂ ਉਤਪਾਦਾਂ ਲਈ ਖਾਤੇ ਖੁਲਵਾਏ ਖਾਤੇ ਦੇ ਪ੍ਰਕਾਰ ਅਨੁਸਾਰ ਇੱਕ ਨਿਸ਼ਚਿਤ ਔਸਤ ਤਿਮਾਹੀ ਬੈਲੈਂਸ (AQB) / ਔਸਤ ਮਾਸਿਕ ਬੈਲੈਂਸ (AMB) ਕਾਇਮ ਰੱਖਣਾ ਜਰੂਰੀ ਹੋਵੇਗਾ। ਅਜਿਹੇ ਖਾਤਿਆਂ 'ਤੇ ਲਾਗੂ ਨਿਯਮ ਅਤੇ ਸ਼ਰਤਾਂ ਦੇ ਹਿੱਸੇ ਦੇ ਤੌਰ 'ਤੇ ਨਿਸ਼ਚਿਤ AQB\AMB ਬਣਾਕੇ ਰੱਖਣ ਵਿੱਚ ਅਸਫਲ ਹੋਣ ਦੀ ਸਥਿਤੀ ਵਿੱਚ ਖਾਤੇ 'ਤੇ ਨੋਨ ਮੈਟੇਨੈਂਸ ਚਾਰਜ (NMC) ਲਗਾਇਆ ਜਾਵੇਗਾ।
- ਚਾਰਜਿਜ ਦੀ ਅਨੁਸੂਚੀ ਵੈਬਸਾਈਟ (www.kotak.bank.in) 'ਤੇ ਅਤੇ ਬਰਾਂਚਾਂ ਦੇ ਪਰਿਸਰਾਂ ਵਿੱਚ ਵੀ ਦਰਸਾਈ ਗਈ ਹੈ।
- ਬੱਚਤ ਬੈਂਕ ਖਾਤੇ ਉਹਨਾਂ ਯੋਗ ਵਿਅਕਤੀ/ ਵਿਅਕਤੀਆਂ ਅਤੇ ਖਾਸ ਸੰਗਠਨਾਂ / ਏਜੰਸੀਆਂ ਦੁਆਰਾ ਖੁਲ੍ਹਵਾਏ ਜਾ ਸਕਦੇ ਹਨ (ਸਮੇਂ-ਸਮੇਂ 'ਤੇ ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ਨਿਰਧਾਰਿਤ ਸ਼ਰਤਾਂ ਪੂਰੀਆਂ 'ਤੇ ਨਿਰਭਰ ਕਰਦਾ ਹੈ)।
- ਚਾਲੂ ਖਾਤੇ ਵਿਅਕਤੀਆਂ / ਸਾਂਝੇਦਾਰੀ ਫਰਮਾਂ/ ਨਿੱਜੀ ਅਤੇ ਪਬਲਿਕ ਲਿਮਿਟਡ ਕੰਪਨੀਆਂ / ਹਿੰਦੂ ਅਵਿਭਾਜਿਤ ਪਰਿਵਾਰ (HUF) / ਵਿਸ਼ੇਸ਼ ਐਸੋਸੀਏਸ਼ਨਾਂ / ਸੋਸਾਇਟੀਆਂ / ਟਰੱਸਟਾਂ ਆਦਿ ਦੁਆਰਾ ਖੁਲ੍ਹਵਾਏ ਜਾ ਸਕਦੇ ਹਨ।

- ਫਿਕਸਡ ਡਿਪਾਜ਼ਿਟ ਖਾਤੇ ਵਿਅਕਤੀਆਂ / ਸਾਂਝੇਦਾਰੀ ਫਰਮਾਂ / ਨਿੱਜੀ ਅਤੇ ਪਬਲਿਕ ਲਿਮਿਟਡ ਕੰਪਨੀਆਂ / ਹਿੰਦੂ ਅਵਿਭਾਜਿਤ ਪਰਿਵਾਰ (HUF) / ਵਿਸ਼ੇਸ਼ ਐਸੋਸੀਏਸ਼ਨਾਂ / ਸੋਸਾਇਟੀਆਂ / ਟਰੱਸਟਾਂ ਆਦਿ ਦੁਆਰਾ ਖੁਲ੍ਹਵਾਏ ਜਾ ਸਕਦੇ ਹਨ।
- ਉਚਿਤ ਮੁਲਾਂਕਣ ਪ੍ਰਕਿਰਿਆ ਵਿੱਚ ਇੱਕ ਜਮ੍ਹਾਂ ਖਾਤਾ ਖੋਲ੍ਹਣ ਸਮੇਂ ਵਿਅਕਤੀ ਦੀ ਪਹਿਚਾਣ, ਪਤੇ ਦੀ ਪੁਸ਼ਟੀ, ਉਸਦੇ ਕਾਰੋਬਾਰ / ਕਿਰਿਆ ਦੇ ਪੱਧਰ, ਆਮਦਨ ਦੇ ਸਾਧਨ ਆਦਿ ਬਾਰੇ ਪੁਸ਼ਟੀ ਕਰਨਾ ਸ਼ਾਮਲ ਹੋਵੇਗਾ। ਬੈਂਕ ਨੂੰ ਬੈਂਕ ਦੁਆਰਾ ਸਵੀਕ੍ਰਿਤ ਵਿਅਕਤੀ ਦੁਆਰਾ ਸੰਭਾਵਿਤ ਜਮ੍ਹਾਂ ਕਰਤਾ ਦੀ ਜਾਣ-ਪਛਾਣ ਦੀ ਲੋੜ ਵੀ ਪੈ ਸਕਦੀ ਹੈ। ਉਚਿਤ ਮੁਲਾਂਕਣ ਪ੍ਰਕਿਰਿਆ ਦੇ ਹਿੱਸੇ ਦੇ ਤੌਰ 'ਤੇ ਬੈਂਕ ਨੂੰ ਖਾਤਾ ਚਲਾਉਣ, ਖੁਲ੍ਹਵਾਉਣ ਵਾਲੇ ਵਿਅਕਤੀ ਦੀ ਹਾਲ ਹੀ ਦੀ ਫੋਟੋ ਦੀ ਲੋੜ ਪੈ ਸਕਦੀ ਹੈ।
- ਉਚਿਤ ਮੁਲਾਂਕਣ ਸ਼ਰਤਾਂ ਤੋਂ ਇਲਾਵਾ, KYC ਦੇ ਨਿਯਮਾਂ ਦੇ ਤਹਿਤ ਬੈਂਕ ਨੂੰ ਪਰਮਾਨੈਂਟ ਅਕਾਊਂਟ ਨੰਬਰ (ਪੈੱਨ) ਜਾਂ ਵਿਕਲਪ ਦੇ ਤੌਰ 'ਤੇ ਆਮਦਨ ਕਰ ਐਕਟ ਨਿਯਮਾਂ ਦੇ ਤਹਿਤ ਦਰਸਾਏ ਫਾਰਮ ਨੰ. 60 ਵਿੱਚ ਘੋਸ਼ਣਾ ਪ੍ਰਾਪਤ ਕਰਨ ਦੀ ਲੋੜ ਪੈ ਸਕਦੀ ਹੈ।
- ਭਾਰਤੀ ਰਿਜ਼ਰਵ ਬੈਂਕ ਦੁਆਰਾ ਨਿਰਧਾਰਿਤ ਨਿਯਮਾਂ ਦੁਆਰਾ ਮੌਜੂਦਾ ਗ੍ਰਾਹਕਾਂ ਦੀ ਪ੍ਰੋਫਾਈਲ ਦੀ ਸਮੀਖਿਆ ਕਰਨ ਦੌਰਾਨ, ਬੈਂਕ ਸਮੇਂ-ਸਮੇਂ 'ਤੇ ਨਵੇਂ ਜਾਂ ਵਾਧੂ KYC ਦਸਤਾਵੇਜ਼ਾਂ ਦੀ ਮੰਗ ਕਰੇਗਾ।

ਏਕਲ ਸੰਚਾਲਿਤ ਖਾਤਾ

ਅਜਿਹੇ ਜਮ੍ਹਾਂ ਖਾਤਿਆਂ ਨੂੰ ਇਕਹਿਰੇ ਵਿਅਕਤੀ ਦੁਆਰਾ ਖੁਲ੍ਹਵਾਇਆ ਅਤੇ ਸੰਚਾਲਿਤ ਕੀਤਾ ਜਾਂਦਾ ਹੈ, ਜਿਸਦੀ ਉਮਰ 18 ਸਾਲ ਤੋਂ ਵੱਧ ਹੋਵੇ।

ਸੰਯੁਕਤ ਖਾਤਾ

ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਦੁਆਰਾ ਆਪਣੇ ਨਾਮਾਂ 'ਤੇ ਖੁਲ੍ਹਵਾਏ ਗਏ ਖਾਤੇ ਨੂੰ ਸੰਯੁਕਤ ਖਾਤਾ ਕਿਹਾ ਜਾਂਦਾ ਹੈ।

ਸੰਯੁਕਤ ਖਾਤੇ ਦਾ ਸੰਚਾਲਨ

ਇੱਕ ਤੋਂ ਜਿਆਦਾ ਵਿਅਕਤੀਆਂ ਦੁਆਰਾ ਖੁਲ੍ਹਵਾਏ ਗਏ ਸੰਯੁਕਤ ਖਾਤੇ ਨੂੰ ਹੇਠਾਂ ਦਿੱਤੀਆਂ ਵਿਧੀਆਂ ਦੁਆਰਾ ਚਲਾਇਆ ਜਾ ਸਕਦਾ ਹੈ

ਦੋਵੇਂ ਜਾਂ ਉੱਤਰਜੀਵੀ

ਇਹ ਵਿਧੀ ਦੋ ਵਿਅਕਤੀਆਂ ਦੁਆਰਾ ਖਾਤਾ ਚਲਾਏ ਜਾਣ 'ਤੇ ਲਾਗੂ ਹੁੰਦਾ ਹੈ। ਇਸ ਵਿਧੀ ਵਿੱਚ, ਖਾਤੇ ਨੂੰ ਦੋਵਾਂ ਖਾਤਾਧਾਰਕਾਂ ਜਾਂ ਉੱਤਰਜੀਵੀ (ਖਾਤਾਧਾਰਕਾਂ ਵਿੱਚੋਂ ਇੱਕ ਦੀ ਮੌਤ ਜਾਂ ਬੁੱਧੀਹੀਣਤਾ ਦੀ ਸਥਿਤੀ ਵਿੱਚ) ਦੁਆਰਾ ਚਲਾਇਆ ਜਾਂਦਾ ਹੈ।

ਕੋਈ ਵੀ ਜਾਂ ਉੱਤਰਜੀਵੀ

ਇਹ ਵਿਧੀ ਵਿੱਚ ਦੋ ਤੋਂ ਜਿਆਦਾ ਵਿਅਕਤੀਆਂ ਦੁਆਰਾ ਚਲਾਏ ਜਾਣ ਵਾਲੇ ਖਾਤੇ 'ਤੇ ਲਾਗੂ ਹੈ। ਇਸ ਪ੍ਰਕਾਰ ਵਿੱਚ ਖਾਤੇ ਨੂੰ ਕਿਸੇ ਵੀ ਮੌਜੂਦਾ ਖਾਤਾਧਾਰਕ ਜਾਂ ਉੱਤਰਜੀਵੀ(ਆਂ) (ਖਾਤਾਧਾਰਕਾਂ ਵਿੱਚੋਂ ਇੱਕ ਦੀ ਮੌਤ ਜਾਂ ਪਾਗਲਪਣ ਹੋਣ ਦੀ ਸਥਿਤੀ ਵਿੱਚ) ਵਿੱਚੋਂ ਕਿਸੇ ਇੱਕ ਦੁਆਰਾ ਚਲਾਇਆ ਜਾਂਦਾ ਹੈ।

ਸੰਯੁਕਤ ਤੌਰ'ਤੇ

ਇਸ ਵਿਧੀ ਵਿੱਚ, ਜੇਕਰ ਸਾਰੇ ਖਾਤਾਧਾਰਕਾਂ ਨੂੰ ਹਸਤਾਖਰ ਕਰਨ ਤਾਂ ਹੀ ਖਾਤੇ ਨੂੰ ਚਲਾਇਆ ਜਾ ਸਕਦਾ ਹੈ।

ਸਾਰੇ ਖਾਤਾਧਾਰਕ ਦੀ ਸਹਿਮਤੀ ਨਾਲ ਖਾਤੇ ਦੇ ਸੰਚਾਲਨ ਦੇ ਇਖਤਿਆਰ ਨੂੰ ਬਦਲਿਆ ਜਾ ਸਕਦਾ ਹੈ।

ਜਾਇਜ਼ ਸਰਪ੍ਰਸਤ / ਸਰਪ੍ਰਸਤ ਵੱਲੋਂ ਨਾਬਾਲਗ਼ ਨਾਲ ਸੰਯੁਕਤ ਤੌਰ 'ਤੇ ਖੋਲ੍ਹਿਆ ਗਿਆ ਬੈਂਕ ਬੱਚਤ ਬੈਂਕ ਖਾਤਾ ਸਿਰਫ਼ ਜਾਇਜ਼ ਸਰਪ੍ਰਸਤ ਵੱਲੋਂ ਹੀ ਚਲਾਇਆ ਜਾ ਸਕਦਾ ਹੈ।

ਸੰਯੁਕਤ ਖਾਤਾਧਾਰਕ ਉਪਰੋਕਤ ਖਾਤਿਆਂ ਵਿੱਚ ਬੈਲੈਂਸ ਦੇ ਭੁਗਤਾਨ ਲਈ ਹੇਠਾਂ ਦਿੱਤੀਆਂ ਵਿੱਚੋਂ ਕੋਈ ਇੱਕ ਆਗਿਆ ਦੇ ਸਕਦੇ ਹਨ:

- ਦੋਵੇਂ ਜਾਂ ਉੱਤਰਜੀਵੀ: ਖਾਤਾ ਦੋ ਵਿਅਕਤੀਆਂ A ਅਤੇ B ਦੇ ਨਾਮ 'ਤੇ ਹੈ, ਤਾਂ ਵਿਆਜ ਸਮੇਤ (ਜੇਕਰ ਲਾਗੂ ਹੋਵੇ) ਅੰਤਿਮ ਬਕਾਇਆ ਰਾਸ਼ੀ ਜੋ ਉਹਨਾਂ ਵਿੱਚੋਂ ਇੱਕ ਖਾਤਾਧਾਰਕ ਦੀ ਮੌਤ ਹੋਣ ਦੀ ਸਥਿਤੀ ਵਿੱਚ ਉੱਤਰਜੀਵੀ ਨੂੰ ਦਿੱਤੀ ਜਾਵੇਗੀ।
- ਕੋਈ ਇੱਕ ਜਾਂ ਉੱਤਰਜੀਵੀ/ਆਂ: ਜੇਕਰ ਖਾਤਾ ਦੋ ਜਾਂ ਇਸ ਤੋਂ ਜਿਆਦਾ ਵਿਅਕਤੀਆਂ A, B ਅਤੇ C ਦੇ ਨਾਮ 'ਤੇ ਹੈ ਤਾਂ ਅੰਤਿਮ ਬਕਾਇਆ ਰਾਸ਼ੀ ਵਿਆਜ ਸਮੇਤ (ਜੇਕਰ ਲਾਗੂ ਹੋਵੇ) ਉੱਤਰਜੀਵੀ ਨੂੰ ਦਿੱਤੀ ਜਾਵੇਗੀ।
- ਭੂਤਪੂਰਵ / ਉੱਤਰਜੀਵੀ: ਪਹਿਲਾਂ ਖਾਤਾਧਾਰਕ ਇਕੱਲਾ ਵੀ ਖਾਤਾ ਚਲਾ ਸਕਦਾ ਹੈ ਅਤੇ ਉਸ ਕੋਲ ਧਨ ਸੰਬੰਧੀ ਵੀ ਪੂਰਨ ਅਧਿਕਾਰ ਹੁੰਦੇ ਹਨ। ਉੱਤਰਜੀਵੀ ਕੇਵਲ ਪਹਿਲਾਂ ਵਾਲੇ ਖਾਤਾਧਾਰਕ ਦੀ ਮੌਤ 'ਤੇ ਹੀ ਜ਼ਿੰਮੇਵਾਰੀ ਗ੍ਰਹਿਣ ਕਰਦਾ ਹੈ।
- ਅੰਤਿਮ / ਉੱਤਰਜੀਵੀ: ਅੰਤਿਮ ਖਾਤਾਧਾਰਕ ਖਾਤਾ ਚਲਾ ਸਕਦਾ ਹੈ ਅਤੇ ਉਸ ਕੋਲ ਧਨ ਸੰਬੰਧੀ ਪੂਰੇ ਅਧਿਕਾਰ ਹੁੰਦੇ ਹਨ। ਉੱਤਰਜੀਵੀ ਕੇਵਲ ਪਹਿਲਾਂ ਵਾਲੇ ਖਾਤਾਧਾਰਕ ਦੀ ਮੌਤ 'ਤੇ ਹੀ ਜ਼ਿੰਮੇਵਾਰੀ ਗ੍ਰਹਿਣ ਕਰਦਾ ਹੈ।

ਸੰਯੁਕਤ ਖਾਤਾਧਾਰਕਾਂ ਦੇ ਨਾਮ/ਮਾਂ ਨੂੰ ਸ਼ਾਮਲ ਕਰਨਾ ਜਾਂ ਹਟਾਉਣਾ

ਬੈਂਕ ਸਾਰੇ ਸੰਯੁਕਤ ਖਾਤਾ ਧਾਰਕਾਂ ਦੀ ਬੇਨਤੀ 'ਤੇ ਸੰਯੁਕਤ ਖਾਤਾ ਧਾਰਕਾਂ ਦੇ ਨਾਂ/ਨਾਵਾਂ ਨੂੰ ਸ਼ਾਮਲ ਕਰਨ ਜਾਂ ਮਿਟਾਉਣ ਦੀ ਇਜਾਜ਼ਤ ਦੇ ਸਕਦਾ ਹੈ ਜੇਕਰ ਪਰਿਸਥਿਤੀਆਂ ਇਸ ਤਰ੍ਹਾਂ ਦੀ ਪੁਸ਼ਟੀ ਕਰਦੇ ਹਨ ਜਾਂ ਕਿਸੇ ਵਿਅਕਤੀਗਤ ਜਮ੍ਹਾਂਕਰਤਾ ਨੂੰ ਸਾਂਝੇ ਖਾਤਾ ਧਾਰਕ ਵਜੋਂ ਕਿਸੇ ਹੋਰ ਵਿਅਕਤੀ ਦਾ ਨਾਮ ਸ਼ਾਮਲ ਕਰਨ ਦੀ ਇਜਾਜ਼ਤ ਦਿੰਦੇ ਹਨ।

ਨਾਬਾਲਗਾਂ ਦੇ ਖਾਤੇ

ਨਾਬਾਲਗ ਦੇ ਨਾਮ 'ਤੇ ਖਾਤਾ ਖੁਲ੍ਹਵਾਇਆ ਜਾ ਸਕਦਾ ਹੈ ਅਤੇ ਉਸਦੇ ਜਾਇਜ਼ ਸਰਪ੍ਰਸਤ ਦੁਆਰਾ ਸੰਚਾਲਿਤ ਕੀਤਾ ਜਾ ਸਕਦਾ ਹੈ। ਬਾਲਗ ਹੋਣ 'ਤੇ ਆਪਣੇ ਬੈਂਕ ਖਾਤੇ ਵਿੱਚ ਬਕਾਇਆ ਰਾਸ਼ੀ ਦੀ ਪੁਸ਼ਟੀ ਕਰਨੀ ਚਾਹੀਦੀ ਹੈ ਅਤੇ ਜੇਕਰ ਖਾਤੇ ਨੂੰ ਜਾਇਜ਼ ਸਰਪ੍ਰਸਤ/ਸਰਪ੍ਰਸਤ ਦੁਆਰਾ ਚਲਾਇਆ ਗਿਆ ਹੈ ਤਾਂ ਪਹਿਲਾਂ ਜੋ ਨਾਬਾਲਗ ਸੀ ਉਸਦੇ ਹਸਤਾਖਰ ਦਾ ਉਸਦੇ ਜਾਇਜ਼ ਸਰਪ੍ਰਸਤ ਵੱਲੋਂ ਜਾਂਚਿਆ ਤਾਜ਼ਾ ਨਮੂਨਾ ਲਿਆ ਜਾਵੇਗਾ ਅਤੇ ਨਾਬਾਲਗ ਦੇ ਬਾਲਗ ਬਿਨੈਕਾਰ ਬਣਨ ਲਈ ਲਾਗੂਕਰਨ ਯੋਗ KYC ਦਸਤਾਵੇਜ਼ਾਂ ਸਮੇਤ ਇਹ ਹਰ ਤਰ੍ਹਾਂ ਦੇ ਸੰਚਾਲਨ ਉਦੇਸ਼ਾਂ ਲਈ ਰਿਕਾਰਡ ਲਈ ਰੱਖਿਆ ਜਾਵੇਗਾ।

ਅਨਪੜ੍ਹ/ਅੰਨ੍ਹੇ ਵਿਅਕਤੀ ਦਾ ਖਾਤਾ

ਬੈਂਕ ਆਪਣੇ ਵਿਵੇਕ ਅਨੁਸਾਰ ਅਨੁਸਾਰ ਚਾਲੂ ਖਾਤਿਆਂ ਨੂੰ ਛੱਡ ਕੇ ਅਨਪੜ੍ਹ ਵਿਅਕਤੀ ਦੇ ਜਮ੍ਹਾਂ ਖਾਤੇ ਖੁਲ੍ਹਵਾ ਸਕਦਾ ਹੈ। ਅਜਿਹੇ ਵਿਅਕਤੀ ਦਾ ਖਾਤਾ ਉਸ ਵਿਅਕਤੀ ਨੂੰ ਉਸ ਗਵਾਹ ਦੇ ਨਾਲ ਵਿਅਕਤੀਗਤ ਤੌਰ 'ਤੇ ਬੁਲਵਾ ਕੇ ਖੋਲ੍ਹਿਆ ਜਾਵੇ ਜੋ ਜਮ੍ਹਾਂ ਕਰਤਾ ਅਤੇ ਬੈਂਕ ਦੋਵਾਂ ਲਈ ਜਾਣਕਾਰ ਹੈ। ਆਮ ਤੌਰ 'ਤੇ ਅਜਿਹੇ ਬੱਚਤ ਬੈਂਕ ਖਾਤਿਆਂ ਲਈ ਕੋਈ ਚੈੱਕ ਬੁੱਕ ਸੁਵਿਧਾ ਨਹੀਂ ਦਿੱਤੀ ਜਾਂਦੀ। ਨਿਕਾਸੀ/ਜਮ੍ਹਾਂ ਰਾਸ਼ੀ ਅਤੇ/ਜਾਂ ਵਿਆਜ ਦੇ ਭਗਤਾਨ ਸਮੇਂ ਖਾਤਾਧਾਰਕ ਨੂੰ ਆਪਣੇ ਅੰਗੂਠੇ ਦਾ ਨਿਸ਼ਾਨ ਜਾਂ ਚਿੰਨ੍ਹ ਉਸ ਅਧਿਕਾਰਤ ਅਫਸਰ ਦੀ ਹਾਜ਼ਿਰੀ ਵਿੱਚ ਲਗਾਉਣਾ ਚਾਹੀਦਾ ਹੈ ਜੋ ਵਿਅਕਤੀ ਦੀ ਪਹਿਚਾਣ ਦੀ ਪੁਸ਼ਟੀ ਕਰਦਾ ਹੈ। ਬੈਂਕ ਅਧਿਕਾਰੀ ਅਨਪੜ੍ਹ/ਅੰਨ੍ਹੇ ਵਿਅਕਤੀ ਲਈ ਖਾਤੇ 'ਤੇ ਲਾਗੂ ਸਾਰੇ ਨਿਯਮ ਅਤੇ ਸ਼ਰਤਾਂ ਦੱਸੇਗਾ।

ਮੁਖ਼ਤਿਆਰਨਾਮਾ

ਜਮ੍ਹਾਂ ਕਰਤਾ ਦੀ ਬੇਨਤੀ 'ਤੇ ਬੈਂਕ ਉਸ ਦੁਆਰਾ ਆਪਣੇ ਵੱਲੋਂ ਕਿੱਸੇ ਹੋਰ ਵਿਅਕਤੀ ਨੂੰ ਖਾਤਾ ਚਲਾਏ ਜਾਣ ਦਾ ਅਧਿਕਾਰ ਦਿੱਤੇ ਗਏ ਇਖ਼ਤਿਆਰ / ਮੁਖ਼ਤਿਆਰਨਾਮੇ ਨੂੰ ਰਜਿਸਟਰ ਕਰੇਗਾ।

ਨਾਮਜ਼ਦਗੀ ਸੁਵਿਧਾ

ਨਾਮਜ਼ਦਗੀ ਸੁਵਿਧਾ ਵਿਅਕਤੀਆਂ ਦੁਆਰਾ ਖੁਲ੍ਹਵਾਏ ਗਏ ਸਾਰੇ ਜਮ੍ਹਾਂ ਖਾਤਿਆਂ 'ਤੇ ਉਪਲਬਧ ਹੈ। ਨਾਮਜ਼ਦਗੀ ਮਾਲਕੀ ਦੇ ਸੰਬੰਧ ਵਿੱਚ ਵੀ ਉਪਲਬਧ ਹੈ। ਨਾਮਾਂਕਣ ਕੇਵਲ ਇੱਕ ਵਿਅਕਤੀ ਦੇ ਪੱਖ ਵਿੱਚ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕੀਤੀ ਗਈ ਨਾਮਜ਼ਦਗੀ ਕਿਸੇ ਵੀ ਵੇਲੇ ਖਾਤਾਧਾਰਕ/ਖਾਤਾਧਾਰਕਾਂ ਵੱਲੋਂ ਰੱਦ ਕੀਤੀ ਜਾ ਸਕਦੀ ਹੈ ਜਾਂ ਬਦਲੀ ਜਾ ਸਕਦੀ ਹੈ। ਨਾਮਜ਼ਦਗੀ ਕਰਨ ਸਮੇਂ ਉਸਦੇ ਰੱਦ ਕਰਨ ਜਾਂ ਬਦਲਣ ਲਈ ਤੀਜੇ ਪੱਖ ਦੀ ਗਵਾਹੀ ਜ਼ਰੂਰੀ ਹੁੰਦੀ ਹੈ। ਖਾਤਾਧਾਰਕਾਂ ਦੀ ਸਹਿਮਤੀ ਨਾਲ ਨਾਮਜ਼ਦਗੀ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ। ਨਾਮਜ਼ਦਗੀ ਨਾਬਾਲਗ ਦੇ ਪੱਖ ਵਿੱਚ ਵਿੱਚ ਵੀ ਕੀਤਾ ਜਾ ਸਕਦਾ ਹੈ। ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਸਾਰੇ ਵਿਅਕਤੀਗਤ ਜਮ੍ਹਾਂਕਰਤਾ, ਜਮ੍ਹਾਂਕਰਤਾ/ਜਮਾਤਕਰਤਾਵਾਂ ਦੀ ਮੌਤ ਦੀ ਸਥਿਤੀ ਵਿੱਚ ਬੈਲੈਂਸ ਦੇ ਆਸਾਨ ਨਿਪਟਾਰੇ ਲਈ ਨਾਮਜ਼ਦਗੀ ਦੀ ਸਹੂਲਤ ਦਾ ਲਾਭ ਉਠਾਉਣ। ਜਮ੍ਹਾਂਕਰਤਾਵਾਂ ਦੀ ਮੌਤ ਦੀ ਸਥਿਤੀ ਵਿੱਚ ਨਾਮਜ਼ਦ ਵਿਅਕਤੀ ਕਾਨੂੰਨੀ ਵਾਰਿਸਾਂ ਦੇ ਅਮਾਨਤਦਾਰ ਦੇ ਰੂਪ ਵਿੱਚ ਖਾਤੇ ਵਿਚਲੀ ਸਾਰੀ ਬਕਾਇਆ ਰਾਸ਼ੀ ਪ੍ਰਾਪਤ ਕਰੇਗਾ। ਜਮ੍ਹਾਂ ਖਾਤਾ ਖੁਲ੍ਹਵਾਉਣ ਸਮੇਂ ਜਮ੍ਹਾਂਕਰਤਾ ਨੂੰ ਨਾਮਾਂਕਣ ਸੁਵਿਧਾ ਦੇ ਫਾਇਦਿਆਂ ਬਾਰੇ ਦੱਸਿਆ ਜਾਵੇਗਾ। 2ਵੇਂ ਸਵੀਪ ਸਹੂਲਤ, (ਐਕਟਿਵ ਮਨੀ) ਰਾਹੀਂ ਖੋਲ੍ਹੀਆਂ ਗਈਆਂ ਫਿਕਸਡ ਡਿਪਾਜ਼ਿਟ ਖਾਤਿਆਂ ਲਈ ਲਈ, ਬਚਤ/ਕਰੰਟ ਖਾਤੇ ਵਾਲੀ ਨਾਮਜ਼ਦਗੀ ਨੂੰ ਹੀ ਮੰਨਿਆ ਜਾਵੇਗਾ।

ਚੈੱਕਬੁੱਕ ਅਤੇ ਚੈੱਕ

ਚੈੱਕਬੁੱਕਾਂ, ਬੈਂਕ ਦੁਆਰਾ ਬੱਚਤ, ਚਾਲੂ ਜਾਂ ਓਵਰਡ੍ਰਾਫਟ ਖਾਤਿਆਂ ਵਾਲੇ ਵਿਅਕਤੀਆਂ ਨੂੰ ਬੈਂਕ ਨਿਰਧਾਰਿਤ ਚਾਰਜਜ਼ 'ਤੇ ਜਾਰੀ ਕੀਤੀਆਂ ਜਾ ਸਕਦੀਆਂ ਹਨ। ਚੈੱਕਬੁੱਕ ਗ੍ਰਾਹਕ ਨੂੰ ਉਸਦੇ ਡਾਕਪਤੇ 'ਤੇ ਭੇਜੀ ਜਾਵੇਗੀ। ਬੈਂਕ ਆਪਣੇ ਵਿਵੇਕ ਨਾਲ ਕਾਨੂੰਨ ਅਨੁਸਾਰ ਕੁਝ ਗਾਹਕਾਂ ਨੂੰ 'ਬਹੁ-ਬਰਾਂਚੀ' (at par) ਚੈੱਕ ਬੁੱਕਾਂ ਦੀ ਪੇਸ਼ਕਸ਼ ਕਰ ਸਕਦਾ ਹੈ।

ਬੈਂਕ ਚਾਲੂ, ਬੱਚਤ ਜਾਂ ਓਵਰਡ੍ਰਾਫਟ ਖਾਤੇ ਲਈ ਚੈੱਕ ਬੁੱਕ ਜਾਰੀ ਕਰਨ ਲਈ ਇਨਕਾਰ ਕਰ ਸਕਦਾ ਹੈ ਜੇ ਇੱਕ ਵਿੱਤੀ ਸਾਲ ਦੌਰਾਨ ਉਸ ਵਿਅਕਤੀ ਦੇ ਖਾਤੇ ਵਿੱਚ ਫੰਡਾਂ ਦੀ ਕਮੀ ਹੋਣ ਕਾਰਨ ਇੱਕ ਕਰੋੜ ਜਾਂ ਇਸ ਤੋਂ ਵੱਧ ਮੁੱਲ ਦੇ ਚੈੱਕ ਅਸਵੀਕਾਰ ਹੋ ਜਾਣ। ਬੈਂਕ ਆਪਣੀ ਇੱਛਾ ਅਨੁਸਾਰ ਚਾਲੂ ਖਾਤਾ ਬੰਦ ਕਰਨ 'ਤੇ ਵੀ ਵਿਚਾਰ ਕਰ ਸਕਦਾ ਹੈ।

ਬੈਂਕ ਚੈੱਕਾਂ ਦੇ ਵਾਰ-ਵਾਰ ਅਸਵੀਕਾਰ ਹੋਣ ਦੀ ਸੂਰਤ ਵਿੱਚ / ਇੱਕ ਮਹੀਨੇ ਵਿੱਚ ਬੈਂਕ ਵੱਲੋਂ ਪਰਿਭਾਸ਼ਿਤ ਚੈੱਕ-ਬੁੱਕ ਪ੍ਰੈਸ਼ਹੋਲਡ (ਵਿਅਕਤੀਗਤ ਖਾਤਾ - 100 ਪੱਤੀਆਂ ਤੋਂ ਵੱਧ, ਗੈਰ-ਵਿਅਕਤੀਗਤ - 500 ਪੱਤੀਆਂ ਤੋਂ ਵੱਧ) ਅੱਗੇ ਲੰਘ ਜਾਣ 'ਤੇ ਚੈੱਕ ਬੁੱਕ ਨੂੰ ਬੰਦ ਕਰਨ ਦਾ ਅਧਿਕਾਰ ਵੀ ਰੱਖਦਾ ਹੈ।

ਗਾਹਕਾਂ ਨੂੰ ਇਸ ਤਰ੍ਹਾਂ ਨਾਲ ਚੈੱਕ ਭਰਨੇ ਚਾਹੀਦੇ ਹਨ ਕਿ ਇਸ ਕਰਨ ਤੋਂ ਬਾਅਦ ਤਬਦੀਲੀ ਨੂੰ ਰੋਕਿਆ ਜਾ ਸਕੇ ਅਤੇ ਗਾਹਕ ਦੇ ਦਸਤਖਤ ਬੈਂਕ ਦੇ ਰਿਕਾਰਡ ਵਿੱਚ ਦਸਤਖਤ ਦੇ ਨਾਲ ਪੁਸ਼ਟੀ ਹੋਣੇ ਚਾਹੀਦੇ ਹਨ। ਚੈੱਕਾਂ ਸੰਬੰਧੀ ਹਰ ਬਦਲਾਵ ਦੇ ਸਾਹਮਣੇ ਗ੍ਰਾਹਕ ਦੇ ਹਸਤਾਖਰ ਦੁਆਰਾ ਪ੍ਰਮਾਣਿਤ ਕੀਤਾ ਜਾਵੇਗਾ। ਬੈਂਕ ਦੇ ਰਿਕਾਰਡ ਵਿੱਚ ਰੱਖੇ ਨਮੂਨੇ ਅਨੁਸਾਰ ਪੂਰਨ ਹਸਤਾਖਰ ਤਹਿਤ ਗ੍ਰਾਹਕ ਦੁਆਰਾ ਬਦਲਾਵ ਪ੍ਰਮਾਣਿਤ ਨਾ ਹੋਣ 'ਤੇ ਬੈਂਕ ਚੈੱਕਾਂ ਵਿੱਚ ਕਿੱਸੇ ਵੀ ਤਰ੍ਹਾਂ ਦੇ ਭੁਗਤਾਨ ਤੋਂ ਇਨਕਾਰ ਕਰਨ ਦਾ ਅਧਿਕਾਰ ਸੁਰੱਖਿਅਤ ਰੱਖਦਾ ਹੈ।

ਖਾਤੇ ਦੀ ਸਟੇਟਮੈਂਟ

ਖਾਤੇ ਖੁਲ੍ਹਵਾਉਣ ਦੇ ਨਿਯਮ ਅਤੇ ਸ਼ਰਤਾਂ ਅਨੁਸਾਰ ਸਮੇਂ-ਸਮੇਂ 'ਤੇ ਬੈਂਕ ਦੁਆਰਾ ਬੱਚਤ ਬੈਂਕ ਖਾਤੇ ਦੇ ਨਾਲ-ਨਾਲ ਚਾਲੂ ਜਮ੍ਹਾਂ ਖਾਤਾਧਾਰਕਾਂ ਨੂੰ ਖਾਤੇ ਦੀ ਸਟੇਟਮੈਂਟ ਦਿੱਤੀ ਜਾਵੇਗੀ।

ਪਾਸਬੁੱਕ ਸੁਵਿਧਾ

ਗ੍ਰਾਹਕ ਦੀ ਵਿਸ਼ੇਸ਼ ਬੇਨਤੀ ਤੇ, ਬੈਂਕ ਵਿਅਕਤੀਗਤ ਗ੍ਰਾਹਕਾਂ ਲਈ ਪਾਸਬੁੱਕ ਸੁਵਿਧਾ ਦਾ ਵਿਸਤਾਰ ਕਰ ਸਕਦਾ ਹੈ। ਪਾਸਬੁੱਕ ਸੁਵਿਧਾ ਦਾ ਲਾਭ ਉਠਾਉਣ ਵਾਲੇ ਗ੍ਰਾਹਕਾਂ ਨੂੰ ਚਾਰਜਿਜ਼ ਦੀ ਸਧਾਰਨ ਅਨੁਸੂਚੀ ਵਿੱਚ ਦਰਸਾਏ ਗਏ ਚਾਰਜਿਜ਼ 'ਤੇ ਖਾਤੇ ਦੀ ਸਟੇਟਮੈਂਟ ਦਿੱਤੀ ਜਾਵੇਗੀ।

ਪ੍ਰਤੱਖ ਡੇਬਿਟ ਅਤੇ ਸਖਾਈ ਨਿਰਦੇਸ਼

ਇਹ ਇੱਕ ਭੁਗਤਾਨ ਪ੍ਰਣਾਲੀ ਹੈ ਜੋ ਗ੍ਰਾਹਕ ਨੂੰ, ਕੋਈ ਵੀ ਨਿਯਮਿਤ ਭੁਗਤਾਨ ਕਰਨ ਲਈ, ਸਾਨੂੰ ਇੱਕ ਬੈਂਕ ਵਜੋਂ ਨਿਰਦੇਸ਼ ਦਿੰਦੀ ਹੈ। ਉਦਾਹਰਨ ਲਈ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਫੰਡਾਂ ਦਾ ਟ੍ਰਾਂਸਫਰ ਕਰਨਾ, ਲਾੱਕਰ ਦਾ ਕਿਰਾਇਆ ਦਾ ਭੁਗਤਾਨ, ਕ੍ਰੈਡਿਟ ਕਾਰਡ ਭੁਗਤਾਨ, ਜੀਵਨ ਬੀਮਾ ਭੁਗਤਾਨ ਅਤੇ ਨਿਸ਼ਚਿਤ ਲਾਭਪਾਤਰੀ ਲਈ ਹੋਰ ਸਮੇਂ-ਸਮੇਂ 'ਤੇ ਭੁਗਤਾਨ। ਇਸ ਤੋਂ ਇਲਾਵਾ ਇਹ ਸੁਵਿਧਾ ਗ੍ਰਾਹਕ ਨੂੰ ਚੈਕ ਭਰਨ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਦਵਾਉਂਦੀ ਹੈ।

ਇਸ ਸੇਵਾ ਦਾ ਲਾਭ ਉਠਾਉਣ ਲਈ, ਤੁਹਾਡਾ ਡਾਇਰੈਕਟ ਡੇਬਿਟ ਇਮਤਿਅਾਰ ਸਫਲਤਾਪੂਰਵਕ ਭੇਜਿਆ ਜਾਵੇਗਾ।

ਔਸਤ ਤਿਮਾਹੀ / ਮਾਸਿਕ ਬੈਲੈਂਸ

AQB-ਔਸਤ ਤਿਮਾਹੀ ਬੈਲੈਂਸ, ਤਿੰਨ ਕਲੰਡਰ ਮਹੀਨਿਆਂ ਵਿੱਚ ਗ੍ਰਾਹਕ ਦੁਆਰਾ ਕਾਇਮ ਰੱਖਿਆ ਔਸਤ ਬੈਲੈਂਸ ਹੁੰਦਾ ਹੈ।

AMB-ਔਸਤ ਮਾਸਿਕ ਬੈਲੈਂਸ ਇੱਕ ਮਹੀਨੇ ਵਿੱਚ ਗ੍ਰਾਹਕ ਦੁਆਰਾ ਕਾਇਮ ਰੱਖਿਆ ਗਿਆ ਔਸਤ ਬੈਲੈਂਸ ਹੈ।

AQB/AMB ਦੀ ਗਣਨਾ ਹੇਠ ਦਿੱਤੀ ਤਰ੍ਹਾਂ ਕੀਤੀ ਜਾਂਦੀ ਹੈ। = ਮਹੀਨੇ ਜਾਂ ਤਿਮਾਹੀ ਦੇ ਹਰੇਕ ਦਿਨ ਦੇ ਅੰਤਿਮ ਬੈਲੈਂਸ ਦਾ ਜੋੜ/ ਉਸ ਮਹੀਨੇ ਜਾਂ ਤਿਮਾਹੀ ਵਿੱਚ ਦਿਨਾਂ ਦੀ ਸੰਖਿਆ

ਬੱਚਤ ਖਾਤੇ ਵਿੱਚ ਵਿਆਜ ਦਾ ਭੁਗਤਾਨ

ਬੱਚਤ ਖਾਤੇ 'ਤੇ ਵਿਆਜ ਦਾ ਭੁਗਤਾਨ ਦੀ ਗਣਨਾ ਪ੍ਰਤੀ ਦਿਨ ਗੁਣਨਫਲ ਦੇ ਆਧਾਰ 'ਤੇ ਕੀਤੀ ਜਾਂਦੀ ਹੈ।

1 ਅਪ੍ਰੈਲ 2016 ਤੋਂ ਲਾਗੂ, ਬੱਚਤ ਖਾਤੇ ਦੇ ਬੈਲੈਂਸ 'ਤੇ ਕਮਾਇਆ ਵਿਆਜ ਜੂਨ, ਸਤੰਬਰ, ਦਸੰਬਰ ਅਤੇ ਮਾਰਚ ਦੇ ਮਹੀਨਿਆਂ ਵਿੱਚ ਤਿਮਾਹੀ ਆਧਾਰ 'ਤੇ ਬੱਚਤ ਖਾਤਿਆਂ ਵਿੱਚ ਜਮ੍ਹਾਂ ਕੀਤਾ ਜਾਵੇਗਾ।

ਬੱਚਤ ਖਾਤੇ 'ਤੇ ਵਿਆਜ ਦੀ ਦਰ ਹੇਠਾਂ ਦਿੱਤੇ ਅਨੁਸਾਰ ਹੈ:

ਖਾਤਾ ਬੈਲੈਂਸ	ਵਿਆਜ ਦਰ
ਸਾਰੇ ਬੈਲੈਂਸਾਂ ਲਈ	2.50% ਸਲਾਨਾ

ਉਦਾਹਰਣ:-

ਦਿਨ ਦੇ ਅੰਤ ਵਿੱਚ ਖਾਤੇ ਵਿੱਚ ਬੈਲੈਂਸ = 55,00,000

ਸਾਰੇ ਬੈਲੈਂਸ ਲਈ ਨਿਸ਼ਚਿਤ ਵਿਆਜ = 2.50% ਸਲਾਨਾ

ਦਿਨ ਲਈ ਭੁਗਤਾਨਯੋਗ ਵਿਆਜ ਦੀ ਗਣਨਾ ਇਸ ਤਰ੍ਹਾਂ ਹੋਵੇਗੀ: $(55,00,000 \times 2.50\% \times 365)$

*ਵਰਤਮਾਨ ਵਿੱਚ ਆਰਬੀਆਈ ਨੇ ਬੱਚਤ ਖਾਤਿਆਂ 'ਤੇ ਵਿਆਜ ਦਰ ਨੂੰ ਅਨਿਯਮਿਤ ਕਰ ਦਿੱਤਾ ਹੈ ਜੋ ਸਮੇਂ-ਸਮੇਂ 'ਤੇ ਬਦਲਦਾ ਰਹਿੰਦਾ ਹੈ।

ਫਿਕਸਡ ਡਿਪਾਜ਼ਿਟ ਵਿੱਚ ਵਿਆਜ ਦਾ ਭੁਗਤਾਨ

ਜੇਕਰ ਕਿਸੇ ਵਿਅਕਤੀ ਦੁਆਰਾ ਰੱਖੇ ਗਏ ਸਾਰੇ ਫਿਕਸਡ ਡਿਪਾਜ਼ਿਟ 'ਤੇ ਇੱਕ ਵਿੱਤੀ ਸਾਲ ਦੇ ਅੰਦਰ ਅਦਾ ਕੀਤਾ ਗਿਆ/ਭੁਗਤਾਨਯੋਗ ਕੁੱਲ ਵਿਆਜ ਆਮਦਨ ਟੈਕਸ ਐਕਟ ਦੇ ਤਹਿਤ ਨਿਰਧਾਰਤ ਰਕਮ ਤੋਂ ਵੱਧ ਜਾਂਦਾ ਹੈ, ਤਾਂ ਬੈਂਕ ਦੀ ਸਰੋਤ 'ਤੇ ਟੈਕਸ ਕਟੌਤੀ ਦੀ ਕਾਨੂੰਨੀ ਜ਼ਿੰਮੇਵਾਰੀ ਹੈ। ਕੱਟੇ ਗਏ ਟੈਕਸ ਦੀ ਰਾਸ਼ੀ ਲਈ ਬੈਂਕ ਇੱਕ ਟੈਕਸ ਕਟੌਤੀ ਸਰਟੀਫਿਕੇਟ (TDS ਸਰਟੀਫਿਕੇਟ) ਜਾਰੀ ਕਰੇਗਾ। ਜਮ੍ਹਾਂਕਰਤਾ, ਜੇਕਰ TDS ਤੋਂ ਛੋਟਾ ਦਾ ਹੱਕਦਾਰ ਹੈ ਤਾਂ ਉਸ ਨੂੰ ਕਿਸੇ ਵੀ TDS ਦੀ ਕਟੌਤੀ ਤੋਂ ਬਚਣ ਲਈ ਹਰ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਨਿਰਧਾਰਤ ਫਾਰਮੈਟ ਵਿੱਚ ਘੋਸ਼ਣਾ ਪੱਤ੍ਰ ਜਮ੍ਹਾਂ ਕਰਵਾਉਣਾ ਪਵੇਗਾ।

ਐਕਟਿਵਮਨੀ (2 ਤਰੀਕਿਆਂ ਨਾਲ ਸਵੀਪ ਡਿਪਾਜ਼ਿਟ) ਲਈ ਨਿਯਮਤ ਫਿਕਸਡ ਡਿਪਾਜ਼ਿਟ ਦਰਾਂ ਸੀਨੀਅਰ ਨਾਗਰਿਕਾਂ/ਬੈਂਕ ਸਟਾਫ਼ ਸਮੇਤ ਸਾਰੇ ਗਾਹਕਾਂ ਲਈ ਲਾਗੂ ਹਨ।

ਪੁਨਰਨਿਵੇਸ਼ ਜਮ੍ਹਾਂ ਰਾਸ਼ੀਆਂ ਦੇ ਮਾਮਲੇ ਵਿੱਚ ਫਿਕਸਡ ਡਿਪਾਜ਼ਿਟ 'ਤੇ ਵਿਆਜ ਤਿਮਾਹੀ ਅਵਧੀਆਂ 'ਤੇ ਜੋੜਿਆ ਜਾਂਦਾ ਹੈ, ਬਸ਼ਰਤ ਕਿ ਜਮ੍ਹਾਂ ਰਾਸ਼ੀਆਂ ਬੈਂਕ ਵਿੱਚ 181 ਦਿਨ ਅਤੇ ਇਸ ਤੋਂ ਵੱਧ ਲਈ ਰੱਖੀਆਂ ਜਾਣ। 181 ਦਿਨਾਂ ਤੋਂ ਘੱਟ ਮਿਆਦ ਵਾਲੇ ਫਿਕਸਡ ਡਿਪਾਜ਼ਿਟ ਲਈ, ਵਿਆਜ ਦੀ ਪਰਿਪੱਕਤਾ 'ਤੇ ਸਧਾਰਨ ਵਿਆਜ ਵਜੋਂ ਗਣਨਾ ਕੀਤੀ ਜਾਂਦੀ ਹੈ।

ਫਿਕਸਡ ਡਿਪਾਜ਼ਿਟ 'ਤੇ ਵਿਆਜ ਦੀ ਗਣਨਾ ਦੀ ਵਿਧੀ

ਮਾਸਿਕ ਵਿਆਜ ਭੁਗਤਾਨ ਵਿਕਲਪਾਂ ਲਈ, ਮਾਸਿਕ ਵਿਆਜ ਵਾਲੇ ਐਫਡੀ ਲਈ ਵਿਆਜ ਦਰ, ਮਿਆਰੀ ਦਰ ਤੋਂ ਘੱਟ ਹੋਵੇਗੀ। ਵਿਆਜ ਦਾ ਭੁਗਤਾਨ ਜਮ੍ਹਾਂ ਦੀ ਤਾਰੀਖ ਤੋਂ ਮਾਸਿਕ ਅੰਤਰਾਲਾਂ 'ਤੇ ਕੀਤਾ ਜਾਵੇਗਾ। ਉਦਾਹਰਨ ਲਈ 15 ਫਰਵਰੀ, 2025 ਨੂੰ ਕਰਵਾਈ ਜਮ੍ਹਾਂ ਰਾਸ਼ੀ 'ਤੇ 15 ਮਾਰਚ, 2025 ਨੂੰ ਵਿਆਜ ਦਾ ਭੁਗਤਾਨ ਕੀਤਾ ਜਾਵੇਗਾ।

ਤਿਮਾਹੀ ਵਿਆਜ ਭੁਗਤਾਨ ਵਿਕਲਪ ਜਮ੍ਹਾਂ ਕਰਵਾਉਣ ਦੀ ਤਾਰੀਖ ਤੋਂ ਵਿਆਜ ਦਾ ਭੁਗਤਾਨ ਤਿਮਾਹੀ ਅੰਤਰਾਲਾਂ 'ਤੇ ਕੀਤਾ ਜਾਵੇਗਾ। ਉਦਾਹਰਨ ਲਈ 15 ਫਰਵਰੀ, 2025 ਨੂੰ ਜਮ੍ਹਾਂ ਕਰਵਾਈ ਗਈ ਧਨਰਾਸ਼ੀ 'ਤੇ 15 ਮਈ, 2025 ਨੂੰ ਵਿਆਜ ਦਾ ਭੁਗਤਾਨ ਕੀਤਾ ਜਾਵੇਗਾ।

ਵਿਆਜ ਦੀ ਗਣਨਾ ਗੈਰ-ਲੀਪ ਸਾਲ ਵਿੱਚ ਬੁੱਕ ਕੀਤੀਆਂ ਜਮ੍ਹਾਂ ਰਕਮਾਂ ਲਈ ਸਾਲ ਵਿੱਚ 365 ਦਿਨ ਅਤੇ ਲੀਪ (ਕੈਲੰਡਰ) ਸਾਲ ਵਿੱਚ ਬੁੱਕ ਕੀਤੇ ਫਿਕਸਡ ਡਿਪਾਜ਼ਿਟਾਂ ਲਈ ਸਾਲ ਵਿੱਚ 366 ਦਿਨ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਉਦਾਹਰਣ - ਕੈਲੰਡਰ ਸਾਲ 2024 (ਇੱਕ ਲੀਪ ਸਾਲ) ਵਿੱਚ ਬੁੱਕ ਕੀਤੇ ਫਿਕਸਡ ਡਿਪਾਜ਼ਿਟ ਲਈ, 2024 ਦੀ ਪੂਰੀ ਮਿਆਦ ਲਈ ਵਿਆਜ (ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਫਰਵਰੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਬੁੱਕ ਕੀਤੀ ਗਈ ਹੋਵੇ) ਅਤੇ ਵਿਆਜ ਦੀ ਗਣਨਾ 366 ਦਿਨਾਂ ਦੇ ਆਧਾਰ 'ਤੇ ਕੀਤੀ ਜਾਵੇਗੀ।

ਸੰਚਵੀ ਵਿਆਜ ਭੁਗਤਾਨ ਵਿਕਲਪ (ਮੈਚਿਊਰਿਟੀ 'ਤੇ) ਸੰਚਵੀ ਜਮ੍ਹਾਂ ਦੇ ਤਹਿਤ ਵਿਆਜ ਦੀ ਗਣਨਾ ਤਿਮਾਹੀ ਅੰਤਰਾਲਾਂ 'ਤੇ ਕੀਤੀ ਜਾਂਦੀ ਹੈ ਜਿਵੇਂ ਹਰ ਤਿਮਾਹੀ ਵਿੱਚ ਅਰਜਿਤ ਹੋਇਆ ਵਿਆਜ, ਬਾਅਦ ਵਾਲੀ ਤਿਮਾਹੀ ਵਿੱਚ ਵਿਆਜ ਦੀ ਗਣਨਾ ਕਰਨ ਵੇਲੇ ਮੂਲਧਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਤਿਮਾਹੀ ਵਿਆਜ ਦੀ ਗਣਨਾ ਲਈ ਸੂਤ੍ਰ, ਤਿਮਾਹੀ ਵਿਆਜ ਭੁਗਤਾਨ ਵਿਕਲਪ ਦੇ ਸਮਾਨ ਹੈ।

ਉਦਾਹਰਨ

ਤਿਮਾਹੀ	ਮੂਲ ਰਾਸ਼ੀ	ਵਿਆਜ	ਬਾਅਦ ਵਾਲੀ ਤਿਮਾਹੀ ਲਈ ਮੂਲਧਨ
1	100	2	102
2	102	2.04	104.04
3	104.04	2.08	106.12

ਬਾਅਦ ਵਾਲੀਆਂ ਤਿਮਾਹੀਆਂ ਦੀ ਗਣਨਾ ਵੀ ਜਮ੍ਹਾਂ-ਰਾਸ਼ੀ ਦੀ ਮੈਚਿਊਰਿਟੀ ਤੱਕ ਉਸ ਤਰ੍ਹਾਂ ਹੀ ਕੀਤੀ ਜਾਵੇਗੀ। ਉਪਰੋਕਤ ਉਦਾਹਰਨ TDS ਦੇ ਪ੍ਰਭਾਵ ਨੂੰ ਵਿਚਾਰੇ ਬਿਨਾਂ ਦਿੱਤੀ ਗਈ ਹੈ। ਜੇਕਰ ਜਮ੍ਹਾਂ ਰਾਸ਼ੀ ਦਾ ਸਮਾਂ 181 ਦਿਨ ਜਾਂ ਦੇ ਤਿਮਾਹੀਆਂ ਤੋਂ ਘੱਟ ਹੈ, ਸੰਚਵੀ ਵਿਆਜ ਜਮ੍ਹਾਂ ਰਾਸ਼ੀ 'ਤੇ ਨਹੀਂ ਦਿੱਤਾ ਜਾਂਦਾ।

ਸੀਨੀਅਰ ਸਿਟੀਜਨ ਸਥਾਈ ਜਮ੍ਹਾਂ (60 ਸਾਲ ਜਾਂ ਇਸ ਤੋਂ ਉੱਪਰ ਦੇ ਵਿਅਕਤੀਆਂ ਲਈ)

ਬੈਂਕ ਸੀਨੀਅਰ ਸਿਟੀਜਨਾਂ ਦੁਆਰਾ ਕਰਵਾਏ ਸਥਾਈ ਜਮ੍ਹਾਂ 'ਤੇ ਸਮੇਂ-ਸਮੇਂ 'ਤੇ ਘੋਸ਼ਿਤ ਵੱਧ ਵਿਆਜ ਦਰ ਦਿੰਦਾ ਹੈ। ਬੈਂਕ ਸੀਨੀਅਰ ਸਿਟੀਜਨ ਦੇ ਸਥਾਈ ਜਮ੍ਹਾਂ ਨਾਲ ਸੰਬੰਧਿਤ ਲਾਗੂ ਸਾਰੇ ਆਮਦਨ ਕਰਾਂ ਬਾਰੇ ਵੀ ਜਾਣਕਾਰੀ ਦਿੰਦਾ ਰਹੇਗਾ।

ਸਰੋਤ 'ਤੇ ਟੈਕਸ ਦੀ ਕਟੌਤੀ (TDS)

ਟੀਡੀਐਸ ਉਸ ਸਥਿਤੀ ਵਿੱਚ ਲਾਗੂ ਹੋਵੇਗਾ ਜੇਕਰ ਜਮ੍ਹਾਂਕਰਤਾ ਨੂੰ ਭੁਗਤਾਨਯੋਗ ਵਿਆਜ ਵਿੱਤੀ ਸਾਲ ਦੌਰਾਨ ਆਈ.ਟੀ. ਐਕਟ, 1961 ਵਿੱਚ ਦਰਸਾਈ ਗਈ ਸੀਮਾ ਨੂੰ ਪਾਰ ਕਰਨ ਦੀ ਸੰਭਾਵਨਾ ਰੱਖਦਾ ਹੈ। ਵਰਤਮਾਨ ਵਿੱਚ, ਇਹ ਸੀਮਾ ਰੁ. 50,000/- ਹੈ (ਸੀਨੀਅਰ ਲਈ ਰੁ. 1,00,000) ਟੀਡੀਐਸ ਦੀ ਦਰ ਆਈਟੀ ਐਕਟ ਵਿੱਚ ਨਿਰਧਾਰਤ ਅਨੁਸਾਰ ਹੋਵੇਗੀ। ਪ੍ਰਚਲਿਤ ਟੈਕਸ ਕਾਨੂੰਨਾਂ ਅਨੁਸਾਰ ਕੋਟਕ ਬੈਂਕ ਦੁਆਰਾ ਖਾਤਾਧਾਰਕ ਦੀ ਤਰਫੋਂ ਟੈਕਸ ਅਧਿਕਾਰੀਆਂ ਨੂੰ ਜਮ੍ਹਾਂ ਕੀਤੇ ਗਏ ਵਿਆਜ 'ਤੇ ਗਣਨਾ ਕੀਤੀ ਗਈ ਟੀਡੀਐਸ ਰਕਮ ਨੂੰ ਭੇਜਿਆ ਜਾਂਦਾ ਹੈ। 31 ਮਾਰਚ ਨੂੰ ਵਿੱਤੀ ਸਾਲ ਦੇ ਅੰਤ ਵਿੱਚ ਸੰਚਿਤ ਕੀਤੇ ਅਦਾਇਗੀ ਨਾ ਕੀਤੇ ਵਿਆਜ 'ਤੇ ਵੀ ਟੀਡੀਐਸ ਕੱਟਿਆ ਜਾਂਦਾ ਹੈ ਅਤੇ ਟੀਡੀਐਸ ਜਮ੍ਹਾਂ ਰਕਮ ਦੇ ਮੂਲਧਨ ਤੋਂ ਵਸੂਲਿਆ ਜਾਵੇਗਾ, ਜਦੋਂ ਪ੍ਰਾਪਤ ਕੀਤਾ ਵਿਆਜ ਟੀਡੀਐਸ ਦੀ ਵਸੂਲੀ ਲਈ ਕਾਫ਼ੀ ਨਹੀਂ ਹੁੰਦਾ। ਜੇਕਰ 31 ਮਾਰਚ ਤੱਕ ਫਿਕਸਡ ਡਿਪਾਜ਼ਿਟ 'ਤੇ ਕੋਈ ਵਿਆਜ ਬਣਦਾ ਹੈ, ਤਾਂ ਉਕਤ ਜਮ੍ਹਾਂ ਰਕਮਾਂ 'ਤੇ ਬਣੇ ਵਿਆਜ 'ਤੇ ਕੱਟੇ ਜਾਣ ਵਾਲੇ ਟੀਡੀਐਸ ਦੀ ਘਾਟ ਦੀ ਹੱਦ ਤੱਕ ਇੱਕ ਗ੍ਰਹਿਣ ਅਧਿਕਾਰ ਰੱਖਿਆ ਜਾਵੇਗਾ। ਇਸ ਟੀਡੀਐਸ ਦੀ ਕਮੀ ਗ੍ਰਹਿਣ ਅਧਿਕਾਰ ਅਧੀਨ ਕੋਈ ਵੀ ਰਕਮ ਉਦੋਂ ਤੱਕ ਵਿਆਜ ਨਹੀਂ ਕਮਾਵੇਗੀ ਜਦੋਂ ਤੱਕ ਇਹ ਬਾਅਦ ਵਿੱਚ ਵਿਆਜ ਦੀ ਅਦਾਇਗੀ ਬੰਦ ਹੋਣ ਤੋਂ ਵਸੂਲ ਨਹੀਂ ਕੀਤੀ ਜਾਂਦੀ। ਗ੍ਰਹਿਣ ਅਧਿਕਾਰ ਦੀ ਰਕਮ ਬਾਅਦ ਦੇ ਵਿਆਜ ਭੁਗਤਾਨ ਚੱਕਰ ਵਿੱਚ ਜਾਂ ਜਮ੍ਹਾਂ ਰਕਮ ਦੇ ਅੰਸ਼ਕ/ਪੂਰਵ ਸਮਾਪਤੀ ਤੋਂ ਪਹਿਲਾਂ, ਜੋ ਵੀ ਪਹਿਲਾਂ ਹੋਵੇ, ਲਈ ਜਾਵੇਗੀ। ਗਾਹਕ ਨਜ਼ਦੀਕੀ ਸ਼ਾਖਾ ਵਿੱਚ ਬੇਨਤੀ ਜਮ੍ਹਾਂ ਕਰਵਾ ਕੇ ਆਪਣੇ ਚਾਲੂ ਖਾਤੇ/ਬੱਚਤ ਖਾਤੇ ਤੋਂ ਟੀਡੀਐਸ ਰਿਕਵਰੀ ਨੂੰ ਮਨਜ਼ੂਰੀ ਦੇ ਸਕਦਾ ਹੈ। ਜੇਕਰ ਚਾਲੂ ਖਾਤਾ/ਬੱਚਤ ਖਾਤਾ ਬੈਲੈਂਸ ਕਾਫ਼ੀ ਨਹੀਂ ਹੈ, ਤਾਂ ਉੱਪਰ ਦੱਸੇ ਗਏ ਹਾਲਾਤਾਂ ਲਈ ਲਾਗੂ ਟੀਡੀਐਸ ਰਕਮ ਲਈ ਫਿਕਸਡ ਡਿਪਾਜ਼ਿਟ (ਐਫਡੀ) 'ਤੇ ਹੋਲਡ ਜਾਂ ਗ੍ਰਹਿਣ ਅਧਿਕਾਰ ਰੱਖਿਆ ਜਾ ਸਕਦਾ ਹੈ।

TDS ਦੀ ਛੋਟ

ਹੇਠਾਂ ਦਿੱਤੇ ਫਾਰਮ ਜਮ੍ਹਾਂ ਕਰਵਾ ਕੇ ਆਮਦਨ ਕਰ ਐਕਟ ਵਿੱਚ ਦਰਸਾਏ ਨਿਯਮਾਂ ਅਨੁਸਾਰ TDS ਦੀ ਛੋਟ ਮਿਲ ਸਕਦੀ ਹੈ।

ਫਾਰਮ 15G ਇਹ ਇੱਕ ਘੋਸ਼ਣਾ ਹੈ ਜਿਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਜਮ੍ਹਾਂਕਰਤਾ ਟੈਕਸ ਦੇਣਦਾਰ ਨਹੀਂ ਹੈ ਅਤੇ ਇਸ ਲਈ TDS ਦੀ ਛੋਟ ਚਾਹੁੰਦਾ ਹੈ। ਫਾਰਮ 15G ਸੀਨੀਅਰ ਸਿਟੀਜਨਾਂ ਤੋਂ ਇਲਾਵਾ ਕਿਸੇ ਵਿਅਕਤੀ ਜਾਂ ਵਿਅਕਤੀ (ਕੰਪਨੀ ਜਾਂ ਫਰਮ ਨਹੀਂ) 'ਤੇ ਲਾਗੂ ਹੁੰਦਾ ਹੈ।

ਫਾਰਮ 15H ਇਹ ਇੱਕ ਘੋਸ਼ਣਾ ਹੈ ਜਿਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਜਮ੍ਹਾਂਕਰਤਾ ਟੈਕਸ ਦੇ ਭੁਗਤਾਨ ਦਾ ਦੇਣਦਾਰ ਨਹੀਂ ਹੈ ਅਤੇ ਇਸ ਲਈ TDS ਦੀ ਛੋਟ ਚਾਹੁੰਦਾ ਹੈ। ਫਾਰਮ 15H ਉਹਨਾਂ ਨਿਵਾਸੀਆਂ 'ਤੇ ਲਾਗੂ ਹੁੰਦਾ ਹੈ ਜੋ ਸੀਨੀਅਰ ਸਿਟੀਜਨ (ਜਿਵੇਂ ਕਿ ਉਹ ਵਿਅਕਤੀ ਜਿਹਨਾਂ ਦੀ ਉਮਰ 60 ਸਾਲ ਜਾਂ ਇਸ ਤੋਂ ਉੱਪਰ ਹੋਵੇ) ਹਨ।

ਆਮਦਨ ਕਰ ਅਫਸਰ ਤੋਂ ਛੋਟ ਸਰਟੀਫਿਕੇਟ- ਫਾਰਮ 15AA: ਆਮਦਨ ਕਰ ਐਕਟ ਵਿੱਚ ਇਹ ਵੀ ਸ਼ਾਮਲ ਹੈ ਕਿ ਇਸ ਸੈਕਸ਼ਨ ਵਿੱਚ ਦੱਸੀ ਗਈ ਕਿਸੇ ਆਮਦਨ ਦੀ ਰਾਸ਼ੀ/ਰਾਸ਼ੀਆਂ ਦਾ ਔਸਤ, ਪਿਛਲੇ ਸਾਲ ਵਿੱਚ ਕਰ-ਮੁਕਤ ਅਧਿਕਤਮ ਰਾਸ਼ੀ ਦੀ ਸੀਮਾ ਪਾਰ ਕਰਦਾ ਹੈ ਤਾਂ ਇਹ ਨਿਯਮ ਲਾਗੂ ਨਹੀਂ ਹੋਣਗੇ ਅਤੇ ਅਜਿਹੇ ਕਰਦਾਤਾ ਫਾਰਮ 15G ਵਿੱਚ ਘੋਸ਼ਣਾ ਭਰਨ ਦੇ ਯੋਗ ਨਹੀਂ ਹੋਣਗੇ। ਅਜਿਹੀਆਂ ਸਥਿਤੀਆਂ ਵਿੱਚ ਆਮਦਨ ਕਰ ਅਫਸਰ ਦਾ ਇੱਕ ਵਿਸ਼ੇਸ਼ ਛੋਟ ਪੱਤਰ ਸਬਮਿਟ ਕਰਵਾਉਣਾ ਜ਼ਰੂਰੀ ਹੁੰਦਾ ਹੈ। ਟਰਸਟ ਅਤੇ ਸੋਸਾਇਟੀਆਂ ਵਾਂਗ ਸੰਸਥਾਵਾਂ ਜਿਨ੍ਹਾਂ ਨੂੰ ਆਮਦਨ ਕਰ ਤੋਂ ਛੋਟ ਮਿਲੀ ਹੈ ਜੇਕਰ ਉਹ ਵਿੱਤੀ ਸਾਲ ਦੌਰਾਨ ਕਰ-ਮੁਕਤ ਸੀਮਾ ਤੋਂ ਵੱਧ ਵਿਆਜ ਹਾਸਲ ਕਰਦੇ ਹਨ ਜਾਂ ਹਾਸਲ ਕਰਨ ਦੀ ਉਮੀਦ ਕਰਦੇ ਹੋ ਤਾਂ ਉਨ੍ਹਾਂ ਨੂੰ ਪੱਤਰ/ਫਾਰਮ 15AA ਜਮ੍ਹਾਂ ਕਰਵਾਉਣਾ ਪਵੇਗਾ।

ਫਿਕਸਡ ਡਿਪਾਜ਼ਿਟ ਦੀ ਮੈਚਿਊਰਿਟੀ ਤੋਂ ਪਹਿਲਾਂ ਨਿਕਾਸੀ

ਗ੍ਰਾਹਕ ਮੈਚਿਊਰਿਟੀ ਦੀ ਵਾਸਤਵਿਕ ਤਾਰੀਖ ਤੋਂ ਪਹਿਲਾਂ ਅੰਸ਼ਿਕ / ਪੂਰਨ ਜਮ੍ਹਾਂ ਰਾਸ਼ੀ ਕਢਵਾ ਸਕਦਾ ਹੈ। ਜੇਕਰ ਤੁਸੀਂ ਸਮੇਂ ਤੋਂ ਪਹਿਲਾਂ ਪੈਸੇ ਕਢਵਾਉਂਦੇ ਹੋ, ਤਾਂ ਜਮ੍ਹਾਂ ਕੀਤੇ ਜਾਣ ਦੀ ਮਿਤੀ 'ਤੇ ਲਾਗੂ ਦਰ 'ਤੇ ਵਿਆਜ ਬੈਂਕ ਕੋਲ ਜਮ੍ਹਾਂ ਰਹਿਣ ਦੀ ਮਿਆਦ ਲਈ, ਜਾਂ ਇਕਰਾਰਨਾਮੇ ਵਾਲੀ ਦਰ 'ਤੇ, ਜੋ ਵੀ ਘੱਟ ਹੋਵੇ, ਅਦਾ ਕੀਤਾ ਜਾਵੇਗਾ, ਅਤੇ ਸਮੇਂ ਤੋਂ ਪਹਿਲਾਂ ਕਢਵਾਉਣ ਲਈ ਲਾਗੂ ਕੋਈ ਵੀ ਜੁਰਮਾਨਾ ਚਾਰਜ ਵੀ ਕੱਟਿਆ ਜਾਵੇਗਾ। ਇਸ ਤੋਂ ਇਲਾਵਾ, ਬੈਂਕ ਕਿਸੇ ਮੌਜੂਦਾ ਜਮ੍ਹਾਂ ਰਕਮ ਨੂੰ ਸਮੇਂ-ਸਮੇਂ 'ਤੇ ਪਰਿਪੱਕਤਾ ਦੇ ਸਮੇਂ ਤੋਂ ਪਹਿਲਾਂ ਬੰਦ ਕਰਨ 'ਤੇ ਜੁਰਮਾਨਾ ਲਗਾ ਸਕਦਾ ਹੈ ਜੋ ਬੈਂਕ ਦੁਆਰਾ ਸਮੇਂ-ਸਮੇਂ 'ਤੇ ਨਿਰਧਾਰਤ ਕੀਤਾ ਜਾ ਸਕਦਾ ਹੈ। ਜੁਰਮਾਨੇ ਦੀ ਸੰਰਚਨਾ ਵੈੱਬਸਾਈਟ 'ਤੇ ਫਿਕਸਡ ਡਿਪਾਜ਼ਿਟ ਪੰਨੇ 'ਤੇ ਦਿੱਤੀ ਗਈ ਹੈ। [ਉਦਾਹਰਣ ਵਜੋਂ, ਮੰਨ ਲਓ ਕਿ ਐਫਡੀ ਦੀ ਰਕਮ 15 ਲੱਖ ਰੁਪਏ ਹੈ, 1-2 ਸਾਲਾਂ ਲਈ ਦਰ 10% ਹੈ ਅਤੇ 2-3 ਸਾਲਾਂ ਲਈ ਇਹ 9.50% ਹੈ ਅਤੇ ਗ੍ਰਾਹਕ 2 ਸਾਲ 1 ਦਿਨ (ਮਤਲਬ @ 9.50%) ਲਈ ਡਿਪਾਜ਼ਿਟ ਬੁੱਕ ਕਰਦਾ ਹੈ। ਜੇਕਰ ਗ੍ਰਾਹਕ 1 ਸਾਲ ਬਾਅਦ ਐਫਡੀ ਨੂੰ ਕੈਸ਼ ਕਰਦਾ ਹੈ, ਤਾਂ ਵਿਆਜ @9% ਦੇ ਹਿਸਾਬ ਨਾਲ ਅਦਾ ਕੀਤਾ ਜਾਵੇਗਾ (ਜਮ੍ਹਾਂ ਰਕਮ ਰੱਖਣ ਦੀ ਮਿਆਦ ਲਈ ਲਾਗੂ ਇਕਰਾਰਨਾਮੇ ਦੀ ਦਰ/ਦਰ ਤੋਂ ਘੱਟ ਅਤੇ 1% ਜੁਰਮਾਨਾ ਚਾਰਜ ਦੀ ਕਟੌਤੀ)। ਅੰਸ਼ਿਕ ਸਮੇਂ ਤੋਂ ਪਹਿਲਾਂ ਨਕਦੀ ਪ੍ਰਾਪਤ ਹੋਣ ਦੀ ਸਥਿਤੀ ਵਿੱਚ, ਬਾਕੀ ਬਚੀ ਰਕਮ ਅਸਲ ਜਮ੍ਹਾਂ ਰਕਮ 'ਤੇ ਇਕਰਾਰਨਾਮੇ ਦੀ ਮਿਤੀ 'ਤੇ ਪ੍ਰਚਲਿਤ ਦਰ ਅਨੁਸਾਰ ਵਿਆਜ ਮਿਲਦਾ ਰਹੇਗਾ।]

ਬੱਚਤ ਜਾਂ ਚਾਲੂ ਖਾਤੇ ਨਾਲ ਜੁੜਿਆ ਹੋਇਆ, 181 ਦਿਨਾਂ ਜਾਂ ਵੱਧ ਦੀ ਮਿਆਦ ਨਾਲ ਵਿਅਕਤੀਗਤ (Standalone) ਫਿਕਸਡ ਡਿਪਾਜ਼ਿਟ ਖਾਤਾ, ਸਧਾਰਨ ਸਵੀਪ ਜਮ੍ਹਾਂ ਪ੍ਰਕਿਰਿਆ ਦੀ ਪਾਲਣਾ ਕਰੇਗਾ ਅਤੇ ਕੋਈ ਲਾਗੂ ਕਰਨ ਯੋਗ ਜੁਰਮਾਨੇ ਦਾ ਸ਼ੁਲਕ ਉਪਰ ਦਰਸਾਏ ਅਨੁਸਾਰ ਲਾਗੂ ਹੋਵੇਗਾ।

ਫਿਕਸਡ ਡਿਪਾਜ਼ਿਟ ਦਾ ਭੁਗਤਾਨ / ਨਵੀਨੀਕਰਨ

ਜਮ੍ਹਾਂ-ਖਾਤੇ ਦੀ ਬੁਕਿੰਗ ਦੇ ਸਮੇਂ ਮੈਚਿਊਰਿਟੀ ਅਤੇ ਭੁਗਤਾਨ ਸੰਬੰਧੀ ਨਿਰਦੇਸ਼ ਦੇਣੇ ਲਾਜ਼ਮੀ ਹਨ। ਗ੍ਰਾਹਕ ਕੋਲ ਆਪਣੇ ਚਾਲੂ / ਬੱਚਤ ਬੈਂਕ ਖਾਤੇ ਵਿੱਚ ਭੁਗਤਾਨ ਰਾਸ਼ੀ ਪ੍ਰਾਪਤ ਕਰਨ ਦਾ ਵਿਕਲਪ ਹੈ ਜਾਂ ਉਹ ਬੈਂਕ ਨਾਲ ਰਜਿਸਟਰਡ ਸੰਚਾਰ ਪਤੇ 'ਤੇ DD / BC ਭੇਜਣ ਲਈ ਬੈਂਕ ਨੂੰ ਬੇਨਤੀ ਕਰ ਸਕਦਾ ਹੈ। ਗ੍ਰਾਹਕ ਜਮ੍ਹਾਂ ਖਾਤੇ ਦੀ ਮਿਆਦ ਦੌਰਾਨ ਕਿਸੇ ਵੀ ਸਮੇਂ ਮੈਚਿਊਰਿਟੀ ਦੇ ਨਿਰਦੇਸ਼ ਬਦਲਵਾ ਸਕਦਾ ਹੈ। ਇਹ ਨਿਰਦੇਸ਼ ਸੁਰੱਖਿਅਤ ਰੱਖੇ ਜਾਣਗੇ ਅਤੇ ਮੈਚਿਊਰਿਟੀ ਸਮੇਂ ਲਾਗੂ ਹੋਣਗੇ।

ਫਿਕਸਡ ਡਿਪਾਜ਼ਿਟ 'ਤੇ ਆਧਾਰਿਤ ਓਵਰਡ੍ਰਾਫਟ

ਜ਼ਰੂਰੀ ਸੁਰੱਖਿਆ ਦਸਤਾਵੇਜ਼ਾਂ ਦਾ ਪਾਲਣਾ ਕਰਦੇ ਹੋਏ ਜਮ੍ਹਾਂਕਰਤਾ/ਵਾਂ ਦੁਆਰਾ ਪੂਰੀ ਤਰ੍ਹਾਂ ਤਸਦੀਕ ਕੀਤੀ ਫਿਕਸਡ ਡਿਪਾਜ਼ਿਟ 'ਤੇ ਆਧਾਰਿਤ ਬੈਂਕ ਜਮ੍ਹਾਂਕਰਤਾ ਦੀ ਲੋਨ/ਓਵਰਡ੍ਰਾਫਟ ਸੁਵਿਧਾ ਦੀ ਬੇਨਤੀ 'ਤੇ ਵਿਚਾਰ ਕਰ ਸਕਦਾ ਹੈ। ਬੈਂਕ ਨਾਬਾਲਗ ਦੇ ਨਾਮ 'ਤੇ ਸਥਾਈ ਜਮ੍ਹਾਂ 'ਤੇ ਆਧਾਰਿਤ ਵੀ ਕਰਜ਼ੇ 'ਤੇ ਵੀ ਵਿਚਾਰ ਕਰ ਸਕਦਾ ਹੈ, ਹਾਲਾਂਕਿ ਜਮ੍ਹਾਂਕਰਤਾ ਜਾਂ ਬਿਨੈਕਾਰ ਵੱਲੋਂ ਕੋਈ ਢੁਕਵੀਂ ਘੋਸ਼ਣਾ ਲਾਜ਼ਮੀ ਵਜੋਂ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ ਜਿਸ ਵਿੱਚ ਦੱਸਿਆ ਗਿਆ ਹੋਵੇ ਕਿ ਲੋਨ ਨਾਬਾਲਗ ਦੇ ਲਾਭ ਲਈ ਲਿਆ ਗਿਆ ਹੈ।

ਆਵਰਤੀ ਜਮ੍ਹਾਂ (RD)

ਵਿਆਜ ਦਾ ਭੁਗਤਾਨ

- ਆਵਰਤੀ ਜਮ੍ਹਾਂ 'ਤੇ ਵਿਆਜ, ਇੰਡੀਅਨ ਬੈਂਕ ਐਸੋਸੀਐਸ਼ਨ ਵੱਲੋਂ ਪ੍ਰਸਤਾਵਿਤ ਵਿਧੀ-ਵਿਗਿਆਨ ਅਨੁਸਾਰ ਬੈਂਕ ਵੱਲੋਂ ਗਣਨਾ ਕੀਤਾ ਜਾਵੇਗਾ।
- ਆਵਰਤੀ ਜਮ੍ਹਾਂ ਲਈ ਵਿਆਜ ਦਰਾਂ, ਆਵਰਤੀ ਜਮ੍ਹਾਂ ਦੀ ਬੁਕਿੰਗ ਦੀ ਮਿਤੀ ਵੇਲੇ ਫਿਕਸਡ ਡਿਪਾਜ਼ਿਟ ਦੀਆਂ ਲਾਗੂ ਵਿਆਜ ਦਰਾਂ ਦੇ ਬਰਾਬਰ ਹੋਣਗੀਆਂ।
- ਆਵਰਤੀ ਜਮ੍ਹਾਂ 'ਤੇ ਵਿਆਜ ਦੀ ਗਣਨਾ ਤਿਮਾਹੀ ਅੰਤਰਾਲਾਂ ਵਿੱਚ ਲਾਗੂ ਦਰਾਂ 'ਤੇ ਕੀਤੀ ਜਾਂਦੀ ਹੈ।

ਕਿਸਤ ਦਾ ਭੁਗਤਾਨ:

- ਕਿਸਤ ਦੀ ਰਾਸ਼ੀ ਇੱਕ ਵਾਰ ਨਿਰਧਾਰਿਤ ਹੋਣ ਤੋਂ ਬਾਅਦ ਦੀ ਮਿਤੀ 'ਤੇ ਬਦਲੀ ਨਹੀਂ ਜਾਵੇਗੀ।
- ਭੁਗਤਾਨ ਦੇ ਸਮੇਂ ਇੱਕ ਤੋਂ ਜ਼ਿਆਦਾ ਕਿਸਤਾਂ ਬਾਕੀ ਹੋਣ ਜਿਨ੍ਹਾਂ ਦੀ ਮਿਤੀ ਲੰਘ ਗਈ ਹੋਵੇ, ਦੀ ਸਥਿਤੀ ਵਿੱਚ, ਭੁਗਤਾਨ ਕੀਤੀ ਗਈ ਕਿਸਤ ਜੇਕਰ ਇੱਕ ਕਿਸਤ ਭਰਨ ਲਈ ਕਾਫ਼ੀ ਹੈ, ਤਾਂ ਇਸਨੂੰ ਪਹਿਲੀ/ਸਭ ਤੋਂ ਪਹਿਲਾਂ ਜਿਸਦੀ ਮਿਤੀ ਲੰਘ ਕੇ ਦੇਣਯੋਗ ਹੋਵੇ, ਵੱਲ ਨਿਮਿੱਤ ਭਰੀ ਜਾਵੇਗੀ।

- ਕਿਸ਼ਤਾਂ ਦੇ ਅੰਸ਼ਕ / ਪੇਸ਼ਗੀ ਭੁਗਤਾਨ ਦੀ ਇਜਾਜ਼ਤ ਨਹੀਂ ਹੈ।
- ਬੈਂਕ, ਜਮ੍ਹਾਂਕਰਤਾ(ਵਾਂ) ਦੁਆਰਾ ਕਿਸ਼ਤਾਂ ਦੇ ਭੁਗਤਾਨ ਲਈ ਆਪਣੇ ਖਾਤੇ ਵਿੱਚ ਉਚਿਤ ਬੈਲੈਂਸ ਬਣਾਏ ਰੱਖਣ ਸੰਬੰਧੀ ਸੂਚਿਤ ਕਰਨ ਲਈ ਜ਼ਿੰਮੇਵਾਰ ਨਹੀਂ ਹੋਵੇਗਾ।

ਯੋਗਤਾ:

- ਨਿਵਾਸੀ ਵਿਅਕਤੀ (ਨਾਬਾਲਗਾਂ ਸਹਿਤ) ਅਤੇ ਹਿੰਦੂ ਅਵਿਭਾਜਿਤ ਪਰਿਵਾਰ

ਮੈਚਿਊਰਿਟੀ:

- ਤੈਅ ਸਮਝੌਤੇ ਦਾ ਸਮਾਂ ਪੂਰਾ ਹੋਣ 'ਤੇ ਜਮ੍ਹਾਂ ਰਾਸ਼ੀ ਮੈਚਿਊਰਿਟੀ ਹੋ ਜਾਵੇਗੀ ਚਾਹੇ ਕਿਸ਼ਤਾਂ ਦਾ ਭੁਗਤਾਨ ਬਾਕੀ ਹੋਵੇ ਅਤੇ ਅਜਿਹੇ ਗੈਰ-ਭੁਗਤਾਨ ਦੀ ਚੁਕੜੀ ਲਾਗੂ ਜੁਰਮਾਨਾ ਵਿਆਜ ਦੀ ਕਟੌਤੀ ਨਾਲ ਭੁਗਤਾਨ ਕੀਤੀ ਜਾਵੇਗੀ।
- ਇੱਕ ਮਹੀਨੇ ਅੰਦਰ ਇਸ ਜਮ੍ਹਾਂ ਰਾਸ਼ੀ ਦੀ ਮੈਚਿਊਰਿਟੀ ਤੋਂ ਪਹਿਲਾਂ ਸਮਾਪਤੀ ਦੀ ਸਥਿਤੀ ਵਿੱਚ ਕੋਈ ਵਿਆਜ ਨਹੀਂ ਦਿੱਤਾ ਜਾਵੇਗਾ ਅਤੇ ਕੇਵਲ ਮੂਲਧਨ ਦੀ ਰਾਸ਼ੀ ਵਾਪਿਸ ਕੀਤੀ ਜਾਵੇਗੀ।
- RD 'ਤੇ ਦਿੱਤੀ ਗਈ ਮੈਚਿਊਰਿਟੀ ਰਾਸ਼ੀ ਦੀ ਸਲਾਹ ਸਮੇਂ ਸਿਰ ਸਾਰੀਆਂ ਕਿਸ਼ਤਾਂ ਦੇ ਭੁਗਤਾਨ ਨਾਲ ਸੰਬੰਧਿਤ ਹੈ।

ਕਿਸ਼ਤਾਂ ਦੇ ਭੁਗਤਾਨ ਵਿੱਚ ਦੇਰੀ ਲਈ ਜੁਰਮਾਨਾ

- 5 ਦਿਨਾਂ ਦੇ ਗ੍ਰੇਸ ਪੀਰੀਅਡ ਤੋਂ ਬਾਅਦ ਕਿਸੇ ਵੀ ਕਿਸ਼ਤ ਦੇ ਭੁਗਤਾਨ ਵਿੱਚ ਦੇਰੀ ਹੋਣ ਦੀ ਸਥਿਤੀ ਵਿੱਚ, ਜੁਰਮਾਨਾ ਵਿਆਜ ਆਰਡੀ ਵਿਆਜ ਦਰ ਦੀ ਦਰ 'ਤੇ ਬੈਂਕ ਦੁਆਰਾ ਸਮੇਂ-ਸਮੇਂ 'ਤੇ ਨਿਰਧਾਰਤ ਅਨੁਸਾਰ ਮਹੀਨੇ ਦੀ ਦੇਰੀ ਲਈ ਵਸੂਲਿਆ ਜਾਵੇਗਾ।
- ਅਜਿਹੇ ਵਿਆਜ ਦੀ ਗਣਨਾ ਦੇ ਉਦੇਸ਼ ਲਈ ਇੱਕ ਮਹੀਨੇ ਦੇ ਹਿੱਸੇ ਨੂੰ ਪੂਰਾ ਮਹੀਨਾ ਹੀ ਸਮਝਿਆ ਜਾਵੇਗਾ।
- ਚਾਹੇ ਮਹੀਨੇ ਦਾ ਭੁਗਤਾਨ ਕੀਤਾ ਗਿਆ ਹੋਵੇ, ਪਰੰਤੂ ਵਿਆਜ ਵਸੂਲੀ ਪ੍ਰਤੀ ਨਿਯਤ ਨਿਰਦੇਸ਼ਾਂ ਦੇ ਅਸਫਲ ਹੋਣ 'ਤੇ, ਬੈਂਕ ਸਧਾਰਨ ਵਿਸ਼ੇਸ਼ਤਾਵਾਂ ਅਤੇ ਚਾਰਜ ਦੀ ਅਨੁਸੂਚੀ (GFSC) ਅਨੁਸਾਰ ਚਾਲੂ / ਬੱਚਤ ਬੈਂਕ ਖਾਤੇ ਤੋਂ ਨਿਯਤ ਨਿਰਦੇਸ਼ ਦਾ ਅਸਫਲਤਾ ਚਾਰਜ ਲਵੇਗਾ।
- ਚਾਰਜ ਕਰਨਯੋਗ ਕੁੱਲ ਦੰਡ ਵਿਆਜ ਦੀ ਪ੍ਰਾਪਤੀ ਬੈਂਕ ਦੁਆਰਾ ਭੁਗਤਾਨਯੋਗ ਵਿਆਜ ਦੀ ਕੁੱਲ ਰਾਸ਼ੀ ਤੋਂ ਕੀਤੀ ਜਾਵੇਗੀ ਅਤੇ ਇਹ ਪ੍ਰਾਪਤੀ ਮੈਚਿਊਰਿਟੀ ਜਾਂ ਮੈਚਿਊਰਿਟੀ ਪੂਰਵ ਖਾਤੇ ਦੇ ਬੰਦ ਹੋਣ ਸਮੇਂ ਕੀਤੀ ਜਾਵੇਗੀ।

ਆਵਰਤੀ ਜਮ੍ਹਾਂ ਰਕਮ (ਆਰਡੀ) ਦੀ ਸਮੇਂ ਤੋਂ ਪਹਿਲਾਂ ਨਿਕਾਸੀ:

- ਥਾਤਾ ਸ਼ੁਰੂ ਕਰਨ ਤੋਂ ਇਕ ਮਹੀਨੇ ਦੇ ਅੰਦਰ ਇਸ ਜਮ੍ਹਾਂ ਰਾਸ਼ੀ ਦੀ ਮੈਚਿਊਰਿਟੀ ਤੋਂ ਪਹਿਲਾਂ ਸਮਾਪਤੀ ਦੀ ਸਥਿਤੀ ਵਿੱਚ ਕੋਈ ਵਿਆਜ ਨਹੀਂ ਦਿੱਤਾ ਜਾਵੇਗਾ ਅਤੇ ਕੇਵਲ ਮੂਲਧਨ ਦੀ ਰਾਸ਼ੀ ਵਾਪਿਸ ਕੀਤੀ ਜਾਵੇਗੀ।
- ਆਰਡੀ ਦੀ ਸਮੇਂ ਤੋਂ ਪਹਿਲਾਂ ਨਿਕਾਸੀ 'ਤੇ। ਵਿਆਜ ਜੁਰਮਾਨਾ ਚਾਰਜ ਕੱਟਣ ਤੋਂ ਬਾਅਦ ਜਮ੍ਹਾਂ ਰਕਮ ਦੀ ਮਿਆਦ ਲਈ ਜਮ੍ਹਾਂ ਰਕਮ ਦੀ ਮਿਤੀ 'ਤੇ ਪ੍ਰਚਲਿਤ ਦਰ 'ਤੇ ਜਾਂ ਇਕਰਾਰਨਾਮੇ ਦੀ ਦਰ 'ਤੇ ਜੋ ਵੀ ਘੱਟ ਹੋਵੇ 'ਤੇ ਅਦਾ ਕੀਤਾ ਜਾਵੇਗਾ। ਬੈਂਕ ਸਮੇਂ-ਸਮੇਂ 'ਤੇ ਬੈਂਕ ਦੁਆਰਾ ਨਿਰਧਾਰਤ ਦਰਾਂ 'ਤੇ ਮੌਜੂਦਾ ਜਮ੍ਹਾਂ ਰਕਮ ਦੀ ਪਰਿਪੱਕਤਾ ਤੋਂ ਪਹਿਲਾਂ ਬੰਦ ਕਰਨ ਲਈ ਜੁਰਮਾਨਾ ਲਗਾ ਸਕਦਾ ਹੈ।

ਵਿਦੇਸ਼ੀ ਐਕਸਚੇਂਜ ਸੇਵਾਵਾਂ ਵਿੱਚ ਲੈਣ-ਦੇਣ ਕਰਨ ਲਈ ਅਧਿਕਾਰਿਤ ਭਾਰਤ ਭਰ ਵਿੱਚ ਬਰਾਂਚਾਂ (ਏ ਅਤੇ ਬੀ ਸ਼੍ਰੇਣੀ) 'ਤੇ ਵਿਸਤਾਰਿਤ ਕੀਤੀਆਂ ਗਈਆਂ ਹਨ।

- ਵਿਦੇਸ਼ੀ ਕਰੰਸੀ ਨਕਦ ਖਰੀਦ / ਵਿਕਰੀ
- ਵਾਇਰ ਟ੍ਰਾਂਸਫਰ / ਕੋਮਾਂਤਰੀ ਧਨ ਟਰਾਂਸਫਰ
- ਡਿਮਾਂਡ ਡ੍ਰਾਫਟ
- ਫੋਰੈਕਸ ਕਾਰਡ

ਚੈਕ

ਸਾਡੇ ਗ੍ਰਾਹਕ ਦੇ ਤੌਰ 'ਤੇ ਤੁਸੀਂ ਸਾਰੀਆਂ ਕਰੰਸੀਆਂ ਵਿੱਚ ਚੈਕ ਜਮ੍ਹਾਂ ਕਰਵਾ ਸਕਦੇ ਹੋ। ਤੁਸੀਂ ਆਸਾਨੀ ਨਾਲ ਡਿਮਾਂਡ ਡ੍ਰਾਫਟ ਜਾਂ ਚੈਕ ਹੇਠਾਂ ਦਿੱਤੇ ਪਤੇ 'ਤੇ ਆਪਣੇ ਕੋਟਕ ਮਹਿੰਦਰਾ ਬੈਂਕ ਖਾਤੇ ਦੇ ਪੱਖ ਵਿੱਚ ਡਾਕ ਦੁਆਰਾ ਭੇਜ ਸਕਦੇ ਹੋ ਅਤੇ ਅਸੀਂ ਵਿਦੇਸ਼ੀ ਬੈਂਕਾਂ ਤੋਂ ਤੁਹਾਡੇ ਫੰਡ ਇਕੱਠੇ ਕਰਾਂਗੇ ਅਤੇ ਇਹਨਾਂ ਨੂੰ ਤੁਹਾਡੇ ਖਾਤੇ ਵਿੱਚ ਜਮ੍ਹਾਂ ਕਰਵਾ ਦੇਵਾਂਗੇ। NRI ਸਰਵਿਸ ਸੈਂਟਰ, ਕੋਟਕ ਮਹਿੰਦਰਾ ਬੈਂਕ ਲਿਮਿਟਿਡ, ਪੰਜਵੀ ਮੰਜ਼ਿਲ, ਵਿਨੈ ਭਾਵਿਆ ਕੰਪਲੈਕਸ, C.S.T ਰੋਡ, ਸਾਂਤਾਕਰੂਜ਼ ਈਸਟ, ਮੁੰਬਈ-400098 ਭਾਰਤ। ਚੈਕ ਨੂੰ ਤੁਹਾਡੇ ਬੈਂਕ ਵਿੱਚ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਕਰੰਸੀ ਦੇ ਪ੍ਰਕਾਰ ਅਤੇ ਉਸ ਦੇਸ਼ / ਸਥਾਨ 'ਤੇ ਨਿਰਭਰ ਕਰੇਗੀ, ਜਿੱਥੇ ਦਸਤਾਵੇਜ਼ ਦੀ ਨਿਕਾਸੀ ਹੁੰਦੀ ਹੈ, ਇਹ ਸਾਡੇ ਨੋਸਟ੍ਰੋ ਖਾਤੇ ਵਿੱਚ ਜਮ੍ਹਾਂ ਰਾਸ਼ੀ ਦਿਖਣ ਦੀ ਤਾਰੀਖ ਦੇ 6 ਤੋਂ 21 ਕੰਮ ਦੇ ਦਿਨਾਂ ਵਿਚਕਾਰ ਹੈ।

ਵਿਦੇਸ਼ੀ ਕਰੰਸੀ ਨਕਦੀ

ਵਿਦੇਸ਼ੀ ਮੁਦਰਾ ਨਕਦੀ ਇਸ ਵੇਲੇ ਮੋਬਾਈਲ ਬੈਂਕਿੰਗ ਐਪ 'ਤੇ ਸਿਰਫ਼ ਰਿਹਾਇਸ਼ੀ ਵਿਅਕਤੀਆਂ ਲਈ ਐਲਾਨਾਰਐਸ ਦੇ ਅਧੀਨ 15 ਮੁਦਰਾਵਾਂ ਵਿੱਚ ਉਪਲਬਧ ਹੈ। ਵੇਚੀ ਗਈ ਵਿਦੇਸ਼ੀ ਮੁਦਰਾ ਦੀ ਮਾਤਰਾ ਭਾਰਤੀ ਰਿਜ਼ਰਵ ਬੈਂਕ ਦੁਆਰਾ ਸਮੇਂ-ਸਮੇਂ 'ਤੇ ਨਿਰਧਾਰਤ ਨਿਯਮਾਂ ਅਨੁਸਾਰ ਹੈ। ਵਿਦੇਸ਼ੀ ਮੁਦਰਾ ਲੈਣ-ਦੇਣ ਨੂੰ ਭਾਰਤੀ ਰਿਜ਼ਰਵ ਬੈਂਕ ਦੁਆਰਾ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਐਫਈਐਮਏ) ਦੇ ਤਹਿਤ

ਨਿਯੰਤ੍ਰਿਤ ਕੀਤਾ ਜਾਂਦਾ ਹੈ, ਜੋ ਕਿ ਲਿਬਰਲਾਈਜ਼ਡ ਰੈਮਿਟੈਂਸ ਸਕੀਮ (ਐਲਆਰਐਸ) ਸੀਮਾਵਾਂ, ਵਿਦੇਸ਼ੀ ਮੁਦਰਾ ਨਕਦੀ 'ਤੇ ਸਰੋਤ 'ਤੇ ਇਕੱਠਾ ਕੀਤਾ ਗਿਆ ਟੈਕਸ (ਟੀਸੀਐਸ) ਅਤੇ ਪਾਲਣਾ ਨਿਯਮਾਂ ਨੂੰ ਨਿਰਧਾਰਤ ਕਰਦਾ ਹੈ।

ਕੌਮਾਂਤਰੀ ਧਨ ਟਰਾਂਸਫਰ

ਕੌਮਾਂਤਰੀ ਧਨ ਟਰਾਂਸਫਰ ਜਿਸਨੂੰ ਟੈਲੀਗ੍ਰਾਫਿਕ ਟ੍ਰਾਂਸਫਰ/ਟ੍ਰਾਂਸਫਰ/ਵਾਇਰ ਟ੍ਰਾਂਸਫਰ/ਸਵਿਫਟ ਟ੍ਰਾਂਸਫਰ ਵੀ ਕਿਹਾ ਜਾਂਦਾ ਹੈ, ਦੁਨੀਆ ਵਿੱਚ ਕਿਤੇ ਵੀ ਲਾਭਪਾਤਰੀ ਖਾਤੇ ਵਿੱਚ ਪੈਸੇ ਭੇਜਣ ਦਾ ਸਭ ਤੋਂ ਤੇਜ਼ ਅਤੇ ਸਭ ਤੋਂ ਸੁਵਿਧਾਜਨਕ ਤਰੀਕਾ ਹੈ। ਹਰ ਨਿਵਾਸੀ ਵਿਅਕਤੀ ਲਿਬਰਲਾਈਜ਼ਡ ਰੈਮਿਟੈਂਸ ਸਕੀਮ (ਐਲਆਰਐਸ) ਦੇ ਤਹਿਤ ਪ੍ਰਤੀ ਵਿੱਤੀ ਸਾਲ 250000 ਡਾਲਰ ਤੱਕ ਭੇਜ ਸਕਦਾ ਹੈ।

ਭਾਵੇਂ ਇਹ ਪੜ੍ਹਾਈ ਦੀ ਫੀਸ, ਰਹਿਣ-ਸਹਿਣ ਦੇ ਖਰਚੇ, ਪਰਿਵਾਰਕ ਰੱਖ-ਰਖਾਅ, ਵਿਦੇਸ਼ ਵਿੱਚ ਨਿਵੇਸ਼ ਜਾਂ ਆਪਣੇ ਦੋਸਤਾਂ ਨੂੰ ਵਿਦੇਸ਼ ਵਿੱਚ ਪੈਸੇ ਭੇਜਣਾ ਹੋਵੇ, ਇਹ ਸਾਡੀ ਔਨਲਾਈਨ ਕੌਮਾਂਤਰੀ ਧਨ ਟਰਾਂਸਫਰ ਸੇਵਾ ਕੋਟਕ ਰੈਮਿਟ ਦੀ ਵਰਤੋਂ ਕਰਕੇ ਕੁਝ ਕਲਿੱਕਾਂ ਨਾਲ ਹੀ ਹੋ ਸਕੇਗੀ ਜਿਸ ਤੱਕ ਤੁਸੀਂ ਆਪਣੇ ਮੋਬਾਈਲ/ਨੈੱਟ ਬੈਂਕਿੰਗ ਰਾਹੀਂ ਪਹੁੰਚ ਕਰ ਸਕਦੇ ਹੋ।

ਕੋਟਕ ਰੈਮਿਟ

- ਗਾਹਕ ਲਿਬਰਲਾਈਜ਼ਡ ਰੈਮਿਟੈਂਸ ਸਕੀਮ (ਐਲਆਰਐਸ) ਦੇ ਤਹਿਤ ਚਾਲੂ ਅਤੇ ਪੂੰਜੀ ਖਾਤੇ ਦੇ ਉਦੇਸ਼ਾਂ ਲਈ ਵਿਦੇਸ਼ਾਂ ਵਿੱਚ ਪੈਸੇ ਭੇਜ ਸਕਦੇ ਹਨ।
- ਉੱਚ ਮੁੱਲ ਦੇ ਲੈਣ-ਦੇਣ ਲਈ 50,000 ਡਾਲਰ ਤੱਕ ਦੀ ਔਨਲਾਈਨ ਰੀਮਿਟੈਂਸ ਸੁਵਿਧਾ
- ਮਾਰਗਦਰਸ਼ਨ ਅਤੇ ਗਾਹਕ ਸੇਵਾ ਲਈ ਟੈਲੀਫੋਨ ਸਹਾਇਤਾ ਉਪਲਬਧ ਹੈ
- 15 ਮੁਦਰਾਵਾਂ ਵਿੱਚ ਉਪਲਬਧ
- ਗਾਹਕ ਔਨਲਾਈਨ ਟ੍ਰਾਂਸਫਰ ਰਾਹੀਂ ਲੈਣ-ਦੇਣ ਥਰਚਿਆਂ ਵਿੱਚ ਕਮੀ ਦਾ ਆਨੰਦ ਮਾਣ ਸਕਦੇ ਹਨ

ਤੁਸੀਂ ਕੋਟਕ ਰੈਮਿਟ ਰਾਹੀਂ 24 x 7 ਔਨਲਾਈਨ ਟ੍ਰਾਂਸਫਰ ਕਰਨ ਲਈ ਸਾਡੇ ਹੇਠਾਂ ਦਿੱਤੇ ਤਰੀਕਿਆਂ ਵਿੱਚੋਂ ਕੋਈ ਵੀ ਚੁਣ ਸਕਦੇ ਹੋ

- ਮੋਬਾਈਲ ਬੈਂਕਿੰਗ:
ਕੋਟਕ ਬੈਂਕ ਮੋਬਾਈਲ ਬੈਂਕਿੰਗ ਵਿੱਚ ਲਾੱਗਿਨ ਕਰੋ > ਭੁਗਤਾਨ > ਪੈਸੇ ਭੇਜੋ > ਵਿਦੇਸ਼ ਵਿੱਚ ਪੈਸੇ ਭੇਜੋ >
- ਨੈੱਟਬੈਂਕਿੰਗ:
ਨੈੱਟਬੈਂਕਿੰਗ ਵਿੱਚ ਲਾੱਗਿਨ ਕਰੋ > 'ਭੁਗਤਾਨ ਅਤੇ ਟੈਕਸ' 'ਤੇ ਕਲਿੱਕ ਕਰੋ > 'ਵਿਦੇਸ਼ ਵਿੱਚ ਪੈਸੇ ਭੇਜੋ' ਦੀ ਚੋਣ ਕਰੋ >

ਵਿਕਲਪਿਕ ਤੌਰ 'ਤੇ ਤੁਸੀਂ ਏ2 ਅਤੇ ਘੋਸ਼ਣਾ/ਅਰਜ਼ੀ ਫਾਰਮ ਭਰ ਸਕਦੇ ਹੋ ਅਤੇ ਇਸਨੂੰ ਕਿਸੇ ਵੀ ਨਜ਼ਦੀਕੀ ਕੋਟਕ ਬੈਂਕ ਸ਼ਾਖਾ ਵਿੱਚ ਜਮ੍ਹਾਂ ਕਰ ਸਕਦੇ ਹੋ

ਵਿਦੇਸ਼ੀ ਕਰੰਸੀ ਵਿੱਚ ਡਿਮਾਂਡ ਡਾਫਟ

ਇੱਕ ਵਿਦੇਸ਼ੀ ਮੁਦਰਾ ਡਿਮਾਂਡ ਡਾਫਟ (ਐਫਸੀ ਡੀਡੀ) ਇੱਕ ਪ੍ਰੀ-ਪੇਡ, ਨੈਗੋਸ਼ੀਏਬਲ ਬੈਂਕਿੰਗ ਦਸਤਾਵੇਜ਼ ਹੈ ਜੋ ਇੱਕ ਬੈਂਕ ਦੁਆਰਾ ਅੰਤਰਰਾਸ਼ਟਰੀ ਭੁਗਤਾਨਾਂ ਦੀ ਸਹੂਲਤ ਲਈ ਵਿਦੇਸ਼ੀ ਮੁਦਰਾ ਵਿੱਚ ਜਾਰੀ ਕੀਤਾ ਜਾਂਦਾ ਹੈ। ਵਿਦੇਸ਼ੀ ਮੁਦਰਾ ਡਿਮਾਂਡ ਡਾਫਟ ਨੂੰ ਨਿਕਾਸੀ ਲਈ ਲਾਭਪਾਤਰੀ ਦੇ ਹੱਕ ਵਿੱਚ ਅਤੇ ਵੱਖ-ਵੱਖ ਕਿਸਮਾਂ ਦੇ ਭੁਗਤਾਨ ਕਰਨ ਲਈ ਵਰਤਿਆ ਜਾ ਸਕਦਾ ਹੈ ਜਿਵੇਂ ਕਿ:-

- ਦੋਸਤ ਜਾਂ ਰਿਸ਼ਤੇਦਾਰ ਨੂੰ ਉਪਹਾਰ ਭੇਜਣ ਲਈ
- ਵੱਖ-ਵੱਖ ਪ੍ਰਵੇਸ਼ ਪ੍ਰੀਖਿਆਵਾਂ ਜਿਵੇਂ TOFEL, GMAT ਆਦਿ ਦੀਆਂ ਅਰਜ਼ੀਆ ਲਈ ਫੀਸਾਂ ਦੇ ਭੁਗਤਾਨ ਵਾਸਤੇ
- ਵਿਦੇਸ਼ ਵਿੱਚ ਯੂਨੀਵਰਸਿਟੀ ਦੀਆਂ ਫੀਸਾਂ ਦਾ ਭੁਗਤਾਨ ਕਰਨ ਲਈ
- ਵਿਦੇਸ਼ ਵਿੱਚ ਮੈਡੀਕਲ ਇਲਾਜ ਦੇ ਭੁਗਤਾਨ ਲਈ
- RBI ਦੇ ਇਹਨਾਂ ਦਿਸ਼ਾ-ਨਿਰਦੇਸ਼ਾਂ ਕਿਸੇ ਹੋਰ ਮਨਜ਼ੂਰ ਉਦੇਸ਼ ਲਈ

ਐਫਸੀਵਾਈ ਡਿਮਾਂਡ ਡਾਫਟ ਤਿੰਨ ਮੁਦਰਾਵਾਂ ਵਿੱਚ ਜਾਰੀ ਕੀਤੇ ਜਾਂਦੇ ਹਨ: ਸੰਯੁਕਤ ਰਾਜ ਡਾਲਰ (ਯੂਐਸਡੀ), ਗ੍ਰੇਟ ਬ੍ਰਿਟੇਨ ਪੌਂਡ (ਜੀਬੀਪੀ), ਅਤੇ ਕੈਨੇਡੀਅਨ ਡਾਲਰ (ਸੀਏਡੀ)

ਫੋਰੈਕਸ ਕਾਰਡ

ਕੋਟਕ ਫਾਰੇਕਸ ਕਾਰਡ ਇੱਕ ਚਿੱਪ ਅਧਾਰਤ ਪ੍ਰੀ-ਪੇਡ ਕਾਰਡ ਹੈ ਜੋ ਵੀਜ਼ਾ ਦੇ ਸਹਿਯੋਗ ਨਾਲ ਪੇਸ਼ ਕੀਤਾ ਗਿਆ ਹੈ। ਇਹ ਮਲਟੀਕਰੰਸੀ ਕਾਰਡ ਤੁਹਾਨੂੰ ਇੱਕ ਸਿੰਗਲ ਕਾਰਡ ਵਿੱਚ 15 ਮੁਦਰਾਵਾਂ ਤੱਕ ਸੁਵਿਧਾਜਨਕ ਅਤੇ ਸੁਰੱਖਿਅਤ ਤਰੀਕੇ ਨਾਲ ਲੋਡ ਕਰਨ ਦਾ ਵਿਕਲਪ ਪ੍ਰਦਾਨ ਕਰਦਾ ਹੈ। ਕੋਟਕ ਫਾਰੇਕਸ ਕਾਰਡ ਵਪਾਰੀਆਂ ਵਿੱਚ ਵਿਆਪਕ ਸਵੀਕ੍ਰਿਤੀ ਰੱਖਦਾ ਹੈ, ਵਧੇਰੇ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਵਰਤਣ ਵਿੱਚ ਆਸਾਨ ਅਤੇ ਤੇਜ਼ ਹੈ। ਇਹ ਵਿਦੇਸ਼ੀ ਮੁਦਰਾ ਨਕਦੀ ਦਾ ਸਭ ਤੋਂ ਵਧੀਆ ਵਿਕਲਪ ਹੈ।

- ਇਹ ਸਹੂਲਤ ਦੀ ਇੱਕ ਚੀਜ਼ ਹੈ ਅਤੇ ਲਿਜਾਣ ਅਤੇ ਵਰਤਣ ਵਿੱਚ ਆਸਾਨ ਹੈ। ਇੱਕ ਸਿੰਗਲ ਕਾਰਡ 'ਤੇ ਕਈ ਮੁਦਰਾਵਾਂ ਲੋਡ ਕੀਤੀਆਂ ਜਾ ਸਕਦੀਆਂ ਹਨ।
- ਇਹ 15 ਮੁਦਰਾਵਾਂ ਵਿੱਚ ਉਪਲਬਧ ਹੈ ਜਿਵੇਂ ਕਿ ਯੂਐਸਡੀ/ ਯੂਰੋ/ ਜੀਬੀਪੀ/ ਏਯੂਡੀ/ ਐਸਜੀਡੀ/ ਸੀਐਚਐਫ/ ਐਚਕੇਡੀ/ ਜੇਪੀਵਾਈ/ ਸੀਏਡੀ/ ਐਸਈਕੇ/ ਜ਼ੈਡਏਆਰ/ ਏਈਡੀ/ ਐਸਏਆਰ/ ਟੀਐਚਬੀ/ਐਨਜ਼ੈਡੀ

- ਇਨਕ੍ਰਿਪਟਡ ਚਿੱਪ ਕਾਰਡ ਨੂੰ ਡੁਪਲੀਕੇਸ਼ਨ, ਧੋਖਾਧੜੀ ਅਤੇ ਦੁਰਵਰਤੋਂ ਤੋਂ ਸੁਰੱਖਿਅਤ ਕਰਦੀ ਹੈ।
- ਸਥਾਨਕ ਡਿਫਾਲਟ ਮੁਦਰਾ ਦੀ ਪੂਰੀ ਵਰਤੋਂ 'ਤੇ, ਵਰਤੋਂ ਲਈ ਅਗਲੀ ਡਿਫਾਲਟ ਮੁਦਰਾ ਦੀ ਉਪਲਬਧਤਾ।
- ਇਹ ਐਕਸਚੇਂਜ ਦਰ ਦੇ ਉਤਰਾਅ-ਚੜ੍ਹਾਅ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ।
- ਇਸਦੀ ਵਰਤੋਂ ਖਰਚ ਪ੍ਰਬੰਧਨ ਅਤੇ ਪ੍ਰਤੀਦਿਨ ਭੁਗਤਾਨਾਂ ਲਈ ਕੀਤੀ ਜਾ ਸਕਦੀ ਹੈ।
- ਇਹ ਬਰਾਂਚਾਂ ਵਿਖੇ ਕਾਊਂਟਰਾਂ 'ਤੇ ਤੁਰੰਤ ਜਾਗੀ ਕੀਤਾ ਜਾ ਸਕਦਾ ਹੈ ਜਾਂ ਤੁਹਾਡੇ ਰਜਿਸਟ੍ਰਡ ਪਤੇ 'ਤੇ ਭਿਜਵਾਇਆ ਜਾ ਸਕਦਾ ਹੈ।
- ਕੋਈ ਕਰਾਸ ਕਰੰਸੀ ਟ੍ਰਾਂਜੈਕਸ਼ਨ ਮਾਰਕ-ਅੱਪ ਨਹੀਂ, ਜੇਕਰ ਟ੍ਰਾਂਜੈਕਸ਼ਨ ਉਸੇ ਦੇਸ਼ ਵਿੱਚ ਕੀਤੀ ਗਈ ਹੈ ਜਿੱਥੋਂ ਦੀ ਕਰੰਸੀ ਤੁਹਾਡੇ ਕਾਰਡ 'ਤੇ ਲੋਡ ਕੀਤੀ ਗਈ ਹੈ।
- ਵੈਧਤਾ 5 ਸਾਲ (ਜਿਵੇਂ ਕਿ ਕਾਰਡ ਦੇ ਇੱਕ ਪਾਸੇ 'ਤੇ ਦਰਸਾਇਆ ਗਿਆ ਹੈ)
- ਵਿਅਕਤੀਗਤ/ਗੈਰ-ਵਿਅਕਤੀਗਤ ਕਾਰਡ/ਬੈਂਕਅੱਪ ਕਾਰਡ/ਇੰਸਟਾ ਕਾਰਡ ਲਈ ਵਿਕਲਪ।

ਫੋਰੈਕਸ ਕਾਰਡ ਵਿਦੇਸ਼ ਯਾਤਰਾ ਕਰਨ ਵਾਲੇ ਨਿਵਾਸੀ ਭਾਰਤੀ ਨਾਗਰਿਕਾਂ ਅਤੇ ਭਾਰਤ ਵਿੱਚ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਉਪਲਬਧ ਹੈ। ਇਹ ਉਹਨਾਂ ਗਾਹਕਾਂ ਨੂੰ ਜਾਰੀ ਕੀਤਾ ਜਾ ਸਕਦਾ ਹੈ ਜਿਹਨਾਂ ਦਾ ਕੋਟਕ ਮਹਿੰਦਰਾ ਬੈਂਕ ਵਿੱਚ ਖਾਤਾ ਹੈ, ਨਾਲ ਹੀ ਗੈਰ-ਬੈਂਕ ਗਾਹਕਾਂ ਲਈ ਵੀ। ਫੋਰੈਕਸ ਕਾਰਡ ਨੂੰ ਲਾਗੂ ਕਰਨ ਯੋਗ ਦਸਤਾਵੇਜ਼ ਜਮ੍ਹਾਂ ਕਰਵਾ ਕੇ ਮੋਬਾਈਲ/ਨੈੱਟ ਬੈਂਕਿੰਗ ਰਾਹੀਂ ਅਤੇ ਕੋਟਕ ਮਹਿੰਦਰਾ ਬੈਂਕ ਸ਼ਾਖਾਵਾਂ 'ਤੇ ਕਾਊਂਟਰ ਤੋਂ ਤੁਰੰਤ ਔਨਲਾਈਨ ਖਰੀਦਿਆ/ਲੋਡ ਕੀਤਾ ਜਾ ਸਕਦਾ ਹੈ।

ਫੋਰੈਕਸ ਲੈਣ-ਦੇਣ ਨੂੰ ਭਾਰਤੀ ਰਿਜ਼ਰਵ ਬੈਂਕ ਦੁਆਰਾ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਐਫਈਐਮਏ) ਦੇ ਤਹਿਤ ਨਿਯੰਤ੍ਰਿਤ ਕੀਤਾ ਜਾਂਦਾ ਹੈ, ਜੋ ਲਿਬਰਾਇਜ਼ਡ ਰੈਮਿਟੈਂਸ ਸਕੀਮ (ਐਲਆਰਐਸ) ਸੀਮਾਵਾਂ, ਫੋਰੈਕਸ ਕਾਰਡ 'ਤੇ ਸਰੋਤ 'ਤੇ ਇੱਕ ਹੋਏ ਟੈਕਸ ਅਤੇ ਲਾਗੂ ਨਿਯਮਾਂ ਟੈਕਸ ਨਿਰਧਾਰਤ ਕਰਦਾ ਹੈ।

ਫੋਰੈਕਸ ਕਾਰਡ ਈਰਾਨ, ਉੱਤਰੀ ਕੋਰੀਆ, ਕਿਊਬਾ, ਸੀਰੀਆ, ਕ੍ਰੀਮੀਆ ਖੇਤਰ, ਅਫਗਾਨਿਸਤਾਨ, ਵੈਨੇਜ਼ੁਏਲਾ, ਭਾਰਤ, ਨੇਪਾਲ, ਭੂਟਾਨ, ਮਿਆਂਮਾਰ (ਬਰਮਾ) ਵਰਗੇ ਦੇਸ਼ਾਂ* ਤੋਂ ਇਲਾਵਾ ਦੁਨੀਆ ਭਰ ਵਿੱਚ ਕੰਮ ਕਰੇਗਾ।

*ਸਮੇਂ-ਸਮੇਂ 'ਤੇ ਬਦਲੇ ਜਾ ਸਕਦੇ ਹਨ। ਵਧੇਰੇ ਵੇਰਵਿਆਂ ਲਈ ਕਿਰਪਾ ਕਰਕੇ www.kotak.bank.in 'ਤੇ ਜਾਓ।

ਫਿਸ਼ਿੰਗ (Phishing)

ਇਹ ਸ਼ਬਦ ਵੈਬਸਾਈਟ ਤੋਂ ਸੰਵੇਦਨਸ਼ੀਲ ਅਤੇ ਗੁਪਤ ਜਾਣਕਾਰੀ ਪ੍ਰਾਪਤ ਕਰਨ ਲਈ ਧੋਖੇਬਾਜ਼ੀ ਦੇ ਅਪਰਾਧਿਕ ਕੰਮ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ। ਉਪਭੋਗਤਾ ਭਰੋਸੇਮੰਦ ਇਕਾਈ ਦੀ ਨਕਲ ਦੇ ਆਧਾਰ 'ਤੇ ਬਣਾਈਆਂ ਵੈਬਸਾਈਟਾਂ 'ਤੇ ਆਪਣੀ ਗੁਪਤ ਜਾਣਕਾਰੀ ਜਿਵੇਂ ਉਪਭੋਗਤਾ ਦਾ ਨਾਮ, ਪਾਸਵਰਡ, ਖਾਤੇ ਦੀ ਜਾਣਕਾਰੀ, ਕ੍ਰੈਡਿਟ ਕਾਰਡ ਨੰਬਰ ਆਦਿ ਦੱਸ ਕੇ ਧੋਖਾ ਖਾ ਜਾਂਦੇ ਹਨ।

ਫਿਸ਼ਿੰਗ ਤੋਂ ਬਚਣ ਲਈ ਟਿਪਸ:

- ਹਮੇਸ਼ਾ ਆਪਣੇ ਬਰਾਊਜ਼ਰ ਦੇ ਪਤਾ ਬਾਰ 'ਤੇ ਸਾਡਾ URL www.kotak.bank.in ਟਾਈਪ ਕਰਕੇ ਬੈਂਕ ਦੀ ਵੈਬਸਾਈਟ ਖੋਲ੍ਹੋ।
- ਈਮੇਲ ਦੁਆਰਾ ਪ੍ਰਾਪਤ ਕਿਸੇ ਵੀ ਨਿੱਜੀ ਜਾਣਕਾਰੀ ਦੇਣ ਸੰਬੰਧੀ ਕੀਤੀ ਗਈ ਬੇਨਤੀ ਦਾ ਉੱਤਰ ਨਾ ਦਿਓ।
- ਸਾਡੀ ਵੈਬਸਾਈਟ 'ਤੇ ਜਾਣ ਸਮੇਂ ਆਪਣੇ ਬਰਾਊਜ਼ਰ ਦੇ ਹੇਠਾਂ ਹਮੇਸ਼ਾ ਇੱਕ ਪੈਡਲਾੱਕ ਦਾ ਚਿੰਨ੍ਹ ਦੇਖੋ।
- ਆਪਣੀ ਨੇੜੇ ਦੀ ਬਰਾਂਚ 'ਤੇ ਸਾਡੇ ਨਾਲ ਸੰਪਰਕ ਕਰਕੇ ਜਾਂ ਸਾਡੇ 24 ਘੰਟੇ ਗ੍ਰਾਹਕ ਸੰਪਰਕ ਕੇਂਦਰ 'ਤੇ ਕਾਲ ਕਰਕੇ ਸਾਨੂੰ ਹਰ ਦੁਰਵਰਤੋਂ ਦੀ ਸੂਚਨਾ ਦਿਓ।

ਸਪੂਫਿੰਗ (Spoofing)

ਇਸ ਸ਼ਬਦ ਦੀ ਵਰਤੋਂ ਗੈਰ-ਕਾਨੂੰਨੀ ਢੰਗ ਨਾਲ ਸੰਵੇਦਨਸ਼ੀਲ ਜਾਣਕਾਰੀ ਪ੍ਰਾਪਤ ਕਰਨ ਲਈ ਨਕਲ ਬਣਾ ਕੇ ਧੋਖੇਬਾਜ਼ੀ ਦੇ ਕੰਮ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ। ਈ-ਮੇਲ ਸਪੂਫ ਭੇਜਣ ਵਾਲੇ ਅਸਲੀ ਵਿਅਕਤੀ ਨੂੰ ਲੁਕਾਉਣ ਲਈ ਤਿਆਰ ਕੀਤੀ ਜਾਣ ਵਾਲੀ ਤਕਨੀਕ ਹੈ ਅਤੇ ਇਹ ਪ੍ਰਮਾਣਿਤ ਭਰੋਸੇਮੰਦ ਇਕਾਈ ਦਾ ਰੂਪ ਧਾਰਨ ਕਰਕੇ ਉਪਭੋਗਤਾ ਤੋਂ ਈ-ਮੇਲ ਦੁਆਰਾ ਗੁਪਤ ਜਾਣਕਾਰੀ ਲੈਣ ਦੀ ਚਾਲ ਹੁੰਦੀ ਹੈ। ਆਮ ਤੌਰ 'ਤੇ, ਈਮੇਲ ਵੈਧ ਪਤੇ ਤੋਂ ਭੇਜੀ ਲੱਗਦੀ ਹੈ, ਉੱਤਰ ਦੇਣ ਸਮੇਂ ਅਸਲੀ ਧੋਖੇਬਾਜ਼ ਪ੍ਰੇਸ਼ਕ (sender) ਦਾ ਪਤਾ, ਈਮੇਲ ਪਤੇ ਵਿੱਚ ਸ਼ਾਮਿਲ ਹੋ ਸਕਦਾ ਹੈ। ਵੈਬਸਾਈਟ ਸਪੂਫ ਧੋਖੇਬਾਜ਼ੀ ਦਾ ਕੰਮ ਹੈ ਜਿਸ ਵਿੱਚ ਉਪਭੋਗਤਾਵਾਂ ਤੋਂ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਵਾਉਣ ਲਈ ਧੋਖੇਬਾਜ਼ ਸੰਗਠਨ ਦੁਆਰਾ ਪ੍ਰਸਿੱਧ ਵੈਬਸਾਈਟ ਦੀ ਨਕਲ ਤਿਆਰ ਕੀਤੀ ਜਾਂਦੀ ਹੈ।

ਸਪੂਫਿੰਗ ਤੋਂ ਬਚਣ ਲਈ ਟਿਪਸ:

- ਕੋਟਕ ਮਹਿੰਦਰਾ ਬੈਂਕ ਕਦੇ ਤੁਹਾਨੂੰ ਈਮੇਲ ਦੁਆਰਾ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਨ ਦੀ ਬੇਨਤੀ ਦੇ ਰੂਪ ਵਿੱਚ ਈਮੇਲ ਨਹੀਂ ਕਰੇਗਾ।
- ਕਦੇ ਵੀ ਉਸ ਈਮੇਲ ਦਾ ਉੱਤਰ ਨਾ ਦਿਓ ਜੋ ਨਿੱਜੀ, ਵਿੱਤੀ ਜਾਂ ਸੁਰੱਖਿਆ ਜਾਣਕਾਰੀ ਪੁੱਛੇ।
- ਅਜਿਹੀ ਈਮੇਲ ਵਿੱਚ ਕਿਸੇ ਵੀ ਲਿੰਕ 'ਤੇ ਕਲਿੱਕ ਨਾ ਕਰੋ।
- ਤੁਹਾਨੂੰ ਭੇਜੇ ਗਏ ਸੰਦੇਹਪੂਰਨ ਦੁਰਭਾਵਨਾਪੂਰਨ ਈਮੇਲ ਦੀ ਸਥਿਤੀ ਵਿੱਚ ਕਿਰਪਾ ਕਰਕੇ ਆਪਣੇ ਨੇੜੇ ਦੀ ਬਰਾਂਚ 'ਤੇ ਸੰਪਰਕ ਕਰੋ ਜਾਂ ਸਾਡੇ 24 ਘੰਟੇ ਖੁੱਲ੍ਹੇ ਗ੍ਰਾਹਕ ਸੰਪਰਕ ਕੇਂਦਰ 'ਤੇ ਕਾਲ ਕਰੋ।

ਵਿਸ਼ਿੰਗ (Vishing)

ਵਿਸ਼ਿੰਗ ਫਿਸ਼ਿੰਗ ਵਾਂਗ ਹੀ ਹੁੰਦੀ ਹੈ। ਇਸ ਵਿੱਚ ਗੈਰ-ਕਾਨੂੰਨੀ ਢੰਗ ਨਾਲ ਗੁਪਤ ਜਾਣਕਾਰੀ ਪ੍ਰਾਪਤ ਕਰਨ ਲਈ VOIP (ਵਾਇਸ ਓਵਰ ਇੰਟਰਨੈੱਟ ਪ੍ਰੋਟੋਕਾਲ) ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਤੌਰ ਤੇ, ਧੋਖੇਬਾਜ਼ ਪੱਖ ਦੁਆਰਾ ਗ੍ਰਾਹਕ ਨੂੰ ਕਾਲ ਕੀਤੀ ਜਾਂਦੀ ਹੈ ਜੋ ਗ੍ਰਾਹਕ ਤੋਂ ਉਹ ਸੰਵੇਦਨਸ਼ੀਲ ਜਾਣਕਾਰੀ ਪ੍ਰਾਪਤ ਕਰਨ ਲਈ ਚਾਲ ਹੁੰਦੀ ਹੈ ਜੋ ਟੈਲੀਫੋਨ ਸਿਸਟਮ ਜਿਵੇਂ IVR (ਇੰਟਰੈਕਟਿਵ ਵਾਇਸ ਰਿਸਪਾਂਸ)'ਤੇ ਨਿੱਜੀ, ਵਿੱਤੀ ਜਾਂ ਸੁਰੱਖਿਆ ਨਾਲ ਸੰਬੰਧਿਤ ਹੋ ਸਕਦੀ ਹੈ।

ਵਿਸ਼ਿੰਗ ਤੋਂ ਬਚਣ ਲਈ ਟਿਪਸ:

- ਕੋਟਕ ਮਹਿੰਦਰਾ ਬੈਂਕ ਦੇ ਕਿਸੇ ਵੀ ਅਧਿਕਾਰੀ ਸਾਹਮਣੇ ਆਪਣਾ ਪਾਸਵਰਡ ਜਾਂ PIN ਸਾਂਝਾ ਨਾ ਕਰੋ।
- ਕਿਸੇ ਵੀ ਟੈਲੀਫੋਨ ਸਿਸਟਮ 'ਤੇ ਆਪਣੀ ਨਿੱਜੀ ਜਾਂ ਖਾਤੇ ਸੰਬੰਧੀ ਉਹ ਜਾਣਕਾਰੀ ਨਾ ਦਿਓ ਜਿਸਦੀ ਦੁਰਵਰਤੋਂ ਹੋ ਸਕੇ।
- ਗੁਪਤ ਜਾਣਕਾਰੀ ਸੰਬੰਧੀ ਕਿਸੇ ਵੀ ਕਾਲ ਦੇ ਉੱਤਰ ਦੇ ਰੂਪ ਵਿੱਚ ਕੋਈ ਵੀ ਕਾਲ ਕਰਨ ਤੋਂ ਪਹਿਲਾਂ ਕੋਟਕ ਬੈਂਕ ਦੇ 24 ਘੰਟੇ ਕਸਟਮਰ ਕੇਅਰ ਨੰਬਰ 'ਤੇ ਕਾਲ ਕਰਕੇ ਦੁਰਵਿਹਾਰਪੂਰਨ ਮੇਲ ਵਿੱਚ ਦਿੱਤੇ ਨੰਬਰਾਂ ਦੀ ਪੁਸ਼ਟੀ ਕਰੋ।
- ਜੇਕਰ ਕੋਟਕ ਬੈਂਕ ਦੇ ਦਿੱਤੇ ਵਿਸ਼ੇਸ਼ ਨੰਬਰਾਂ 'ਤੇ ਕਾਲ ਕਰਨ ਲਈ ਕਿਹਾ ਗਿਆ ਹੋਵੇ ਤਾਂ ਕਿਰਪਾ ਕਰਕੇ ਆਪਣੀ ਨੇੜੇ ਦੀ ਬਰਾਂਚ ਨੂੰ ਸੂਚਿਤ ਕਰੋ ਜਾਂ ਸਾਡੇ 24 ਘੰਟੇ ਕਸਟਮਰ ਕੇਅਰ ਸੈਂਟਰ 'ਤੇ ਕਾਲ ਕਰੋ।

ਸਧਾਰਨ ਨੈੱਟ ਬੈਂਕਿੰਗ ਦੀ ਸੁਰੱਖਿਆ ਲਈ ਟਿਪਸ:

- ਆਪਣੇ ਨਿੱਜੀ ਪਹਿਚਾਣ ਨੰਬਰ (ਪਿਨ) ਨੂੰ ਕਦੇ ਵੀ ਕਿਤੇ ਨਾ ਲਿਖੋ, ਕੇਵਲ ਇਸਨੂੰ ਯਾਦ ਰੱਖੋ। ਕਿਸੇ ਵੀ ਵਿਅਕਤੀ ਸਾਹਮਣੇ ਆਪਣਾ ਪਿਨ ਨੰਬਰ ਨਾ ਦੱਸੋ। ਕੋਟਕ ਮਹਿੰਦਰਾ ਬੈਂਕ ਤੁਹਾਡੇ ਦੁਆਰਾ ਪਿਨ ਨੰਬਰ ਜਾਂ ਉਪਭੋਗਤਾ ਆਈਡੀ ਜਾਂ ਪਾਸਵਰਡ ਦੱਸਣ ਕਾਰਨ ਹੋਏ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵੇਗਾ।
- ਪਿਨ ਦੀ ਚੋਣ ਕਰਨ ਸਮੇਂ ਉਹ ਨੰਬਰ ਅਤੇ ਅੱਖਰ ਨਾ ਚੁਣੋ ਜਿਹਨਾਂ ਨੂੰ ਆਸਾਨੀ ਨਾਲ ਸਮਝਿਆ ਜਾ ਸਕੇ। ਆਪਣੇ ਨਾਮ, ਫ਼ੋਨ ਨੰਬਰ ਜਾਂ ਜਨਮ ਤਾਰੀਖ਼ ਦੀ ਵਰਤੋਂ ਕਰਨ ਤੋਂ ਬਚੋ।
- ਕੋਟਕ ਮਹਿੰਦਰਾ ਬੈਂਕ ਈਮੇਲ ਅਤੇ ਐਸਐਮਐਸ ਦੁਆਰਾ ਅਲਰਟ ਸੁਵਿਧਾ ਦਿੰਦਾ ਹੈ ਜਿਸ ਦੇ ਤਹਿਤ ਤੁਹਾਨੂੰ ਟ੍ਰਾਂਜੈਕਸ਼ਨ ਅਲਰਟ ਭੇਜਿਆ ਜਾਂਦਾ ਹੈ। ਹਮੇਸ਼ਾ ਉਹਨਾਂ ਅਲਰਟਸ ਈਮੇਲ / ਐਸਐਮਐਸ ਦਾ ਰਿਕਾਰਡ ਰੱਖੋ ਜੋ ਬੈਂਕ ਦੁਆਰਾ ਭੇਜੇ ਗਏ ਹਨ। ਇਹ ਤੁਹਾਨੂੰ ਆਪਣੇ ਫੰਡਾਂ ਦਾ ਰਿਕਾਰਡ ਬਣਾਏ ਰੱਖਣ ਵਿੱਚ ਮਦਦ ਕਰਨਗੇ ਅਤੇ ਕਿਸੇ ਵੀ ਦੁਰਵਰਤੋਂ ਤੋਂ ਸੁਰੱਖਿਅਤ ਰੱਖਣਗੇ।
- ਜੇਕਰ ਤੁਹਾਨੂੰ ਸੰਦੇਹ ਹੁੰਦਾ ਹੈ ਕਿ ਤੁਹਾਡੇ ਨੈੱਟਬੈਂਕਿੰਗ ਪਾਸਵਰਡ ਸੰਬੰਧੀ ਸੁਰੱਖਿਆ ਦੀ ਉਲੰਘਣਾ ਕੀਤੀ ਗਈ ਹੈ ਜਾਂ ਤੁਹਾਡਾ ਡੇਬਿਟ ਕਾਰਡ ਗੁੰਮ ਹੋ ਜਾਂਦਾ ਹੈ ਤਾਂ ਤੁਰੰਤ ਸਾਡੇ 24 ਘੰਟੇ ਗ੍ਰਾਹਕ ਸੰਪਰਕ ਕੇਂਦਰ ਨਾਲ ਸੰਪਰਕ ਕਰੋ।

ਡੇਬਿਟ ਕਾਰਡ ਅਤੇ ਏਟੀਐਮ ਦੀ ਸੁਰੱਖਿਆ ਸੰਬੰਧੀ ਟਿਪਸ:

- ਕਦੇ ਵੀ ਆਪਣੇ ਕਾਰਡ ਦੇ ਪਿਛਲੇ ਪਾਸੇ 'ਤੇ ਆਪਣਾ ਨਿੱਜੀ ਪਹਿਚਾਣ ਨੰਬਰ (ਪਿਨ) ਨਾ ਲਿਖੋ ਜਾਂ ਕਿਸ ਨੂੰ ਨਾ ਦੱਸੋ-ਕੇਵਲ ਇਸਨੂੰ ਯਾਦ ਰੱਖੋ।
- ਪਹਿਲੀ ਵਾਰ ਏਟੀਐਮ ਦੀ ਵਰਤੋਂ ਕਰਨ 'ਤੇ ਆਪਣਾ ਪਿਨ ਬਦਲੋ ਅਤੇ ਜਨਮ ਤਾਰੀਖ਼, ਫ਼ੋਨ ਨੰਬਰ ਆਦਿ ਵਰਗੇ ਨੰਬਰ ਨਾ ਚੁਣੋ।
- ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਇਸਦੇ ਪ੍ਰਾਪਤ ਕਰਨ 'ਤੇ ਇਸਦੇ ਹਸਤਾਖਰ ਪੈਨਲ 'ਤੇ ਆਪਣੇ ਹਸਤਾਖਰ ਕਰਦੇ ਹੋ। ਕਾਰਡ ਗੁੰਮ ਜਾਂ ਚੋਰੀ ਹੋ ਜਾਣ 'ਤੇ ਸੂਚਨਾ ਦੇਣ ਲਈ ਕਾਰਡ ਦਾ ਖਾਤਾ ਨੰਬਰ ਅਤੇ ਟੈਲੀਫੋਨ ਨੰਬਰ ਦਾ ਰਿਕਾਰਡ ਰੱਖੋ।
- ਇਹ ਸੁਨਿਸ਼ਚਿਤ ਕਰੋ ਕਿ ਹਰ ਖਰੀਦਦਾਰੀ ਤੋਂ ਬਾਅਦ ਤੁਹਾਡਾ ਕਾਰਡ ਵਾਪਿਸ ਕੀਤਾ ਜਾਂਦਾ ਹੈ।
- ਕਦੇ ਵੀ ਆਪਣਾ ਕਾਰਡ ਨੰਬਰ ਫ਼ੋਨ 'ਤੇ ਨਾ ਦੱਸੋ।
- ਹਮੇਸ਼ਾ ਵਿਕਰੀ ਦੀ ਰਸੀਦ 'ਤੇ ਹਸਤਾਖਰ ਕਰਨ ਤੋਂ ਪਹਿਲਾਂ ਟ੍ਰਾਂਜੈਕਸ਼ਨ ਦੀ ਰਾਸ਼ੀ ਦੀ ਪੁਸ਼ਟੀ ਕਰੋ।
- ਇਹ ਪੁਸ਼ਟੀ ਕਰਨ ਲਈ ਹਮੇਸ਼ਾ ਵਿਕਰੀ ਵਾਉਚਰਾਂ ਦੀ ਜਾਂਚ ਕਰੋ ਕਿ ਗ੍ਰਾਹਕ ਲਈ ਰਸੀਦ ਦੀ ਕਾਪੀ, ਵਪਾਰ ਕਾਪੀ ਦੇ ਰਿਕਾਰਡ ਨਾਲ ਮੇਲ ਖਾਂਦੀ ਹੈ।
- ਕਦੇ ਵੀ ਕਾਰਡ ਨੂੰ ਆਪਣੇ ਕਾਰ ਦੀ ਕੈਬੀਨੇਟ ਵਿੱਚ ਨਾ ਛੱਡੋ।
- ਹਮੇਸ਼ਾ ਆਪਣੇ ਪਿਨ ਅਤੇ ਟ੍ਰਾਂਜੈਕਸ਼ਨ ਦੀ ਰਾਸ਼ੀ ਨੂੰ ਸੁਰੱਖਿਅਤ ਤਰੀਕੇ ਨਾਲ ਰੱਖੋ ਅਤੇ ਜੇਕਰ ਤੁਹਾਨੂੰ ਕੋਈ ਸੰਦੇਹ ਹੁੰਦਾ ਹੈ ਤਾਂ ਆਪਣੀ ਟ੍ਰਾਂਜੈਕਸ਼ਨ ਤੁਰੰਤ ਰੱਦ ਕਰੋ ਅਤੇ ਇਸਨੂੰ ਛੱਡ ਦਿਓ।
- ਏਟੀਐਮ ਟ੍ਰਾਂਜੈਕਸ਼ਨ ਪੂਰੀ ਕਰਨ ਤੋਂ ਬਾਅਦ ਆਪਣਾ ਕਾਰਡ ਅਤੇ ਟ੍ਰਾਂਜੈਕਸ਼ਨ ਰਿਕਾਰਡ ਲੂ ਜਾਣਾ ਯਾਦ ਰੱਖੋ ਅਤੇ ਆਪਣੀ ਰਸੀਦ ਨਾ ਛੱਡੋ। ਇਸਨੂੰ ਮਾਸਿਕ ਸਟੇਟਮੈਂਟਾਂ ਨਾਲ ਮਿਲਾਓ।
- ਆਪਣੀ ਨਕਦੀ ਦੀ ਗਿਣਤੀ ਏਟੀਐਮ ਵਿੱਚ ਹੀ ਨਾ ਕਰੋ-ਆਪਣੀ ਨਕਦੀ, ਕਾਰਡ ਅਤੇ ਰਸੀਦ ਲਓ ਅਤੇ ਤੁਰੰਤ ਏਟੀਐਮ ਤੋਂ ਦੂਰ ਚਲੋ ਜਾਓ।
- ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਤੋਂ ਬਾਅਦ ਏਟੀਐਮ ਦੀ ਵਰਤੋਂ ਕਰਨ ਵਾਲਾ ਵਿਅਕਤੀ ਤੁਹਾਡਾ ਪਿਨ ਜਾਂ ਤੁਹਾਡੇ ਦੁਆਰਾ ਭਰੀ ਗਈ ਰਾਸ਼ੀ ਨਾ ਦੇਖ ਸਕੇ।

- ਜੇਕਰ ਤੁਸੀਂ ਏਟੀਐਮ ਮਸ਼ੀਨ ਤੋਂ ਕਾਰਡ ਵਾਪਿਸ ਲੈਣ ਵਿੱਚ ਅਸਮਰੱਥ ਹੋ ਤਾਂ ਕਿਸੇ ਵਿਅਕਤੀ ਦੁਆਰਾ ਮਦਦ ਦੀ ਪੇਸ਼ਕਸ਼ ਕਰਨ 'ਤੇ ਸੰਦੇਹਪੂਰਨ ਰਹੋ, ਚਾਹੇ ਉਹ ਬੈਂਕ ਸੁਰੱਖਿਆ ਅਧਿਕਾਰੀ ਕਿਉਂ ਨਾ ਹੋਵੇ। ਅਜਨਬੀਆਂ ਤੋਂ ਮਦਦ ਨਾ ਲਓ।
- ਜੇਕਰ ਤੁਹਾਨੂੰ ਸੰਦੇਹ ਹੈ ਕਿ ਤੁਹਾਡਾ ਡੇਬਿਟ ਕਾਰਡ ਗੁੰਮ ਹੋ ਗਿਆ ਹੈ, ਤਾਂ ਕਿਰਪਾ ਕਰਕੇ ਸਾਡੇ 24 ਘੰਟੇ ਗ੍ਰਾਹਕ ਸੰਪਰਕ ਕੇਂਦਰ 'ਤੇ ਤੁਰੰਤ ਸੰਪਰਕ ਕਰੋ।

ਕਿਸੇ ਵੀ ਪੁੱਛਗਿੱਛ ਲਈ, ਕਿਰਪਾ ਕਰਕੇ ਸਾਡੇ 24-ਘੰਟੇ ਗ੍ਰਾਹਕ ਸੰਪਰਕ ਕੇਂਦਰ 'ਤੇ ਕਾਲ ਕਰੋ ਅਤੇ ਸਾਨੂੰ ਤੁਹਾਡੀ ਸਹਾਇਤਾ ਕਰਨ ਵਿੱਚ ਖੁਸ਼ੀ ਹੋਵੇਗੀ।

ਅੰਤਰਦੇਸ਼ੀ ਧਨ ਭੇਜਣਾ

ਡਿਮਾਂਡ ਡ੍ਰਾਫਟ (DD)

ਡਿਮਾਂਡ ਡ੍ਰਾਫਟ: ਡਿਮਾਂਡ ਡ੍ਰਾਫਟ ਇੱਕ ਦਸਤਾਵੇਜ਼ ਹੁੰਦਾ ਹੈ ਜਿਸਦੀ ਵਰਤੋਂ ਧਨ ਦੇ ਪ੍ਰਭਾਵਸ਼ਾਲੀ ਭੁਗਤਾਨ ਲਈ ਕੀਤੀ ਜਾਂਦੀ ਹੈ। ਇਹ ਲੈਣ-ਦੇਣ ਕਰਨਯੋਗ ਦਸਤਾਵੇਜ਼ ਹੁੰਦਾ ਹੈ ਅਤੇ ਭੁਗਤਾਨ ਕਰਨ ਲਈ ਲਿਖਤੀ ਆਗਿਆ ਹੁੰਦੀ ਹੈ। ਬੈਂਕ ਆਪਣੀਆਂ ਬਰਾਂਚਾਂ, ਆਪਣੀਆਂ ਸਹਿਯੋਗੀ ਬਰਾਂਚਾਂ ਵਿੱਚ ਸਹਿਯੋਗੀ ਬੈਂਕ ਦੇ ਸਥਾਨਾਂ ਤੋਂ ਇਲਾਵਾ ਡ੍ਰਾਫਟ ਨਿਕਾਸੀ ਦੇ ਸਥਾਨਾਂ ਲਈ ਸਥਾਨਕ ਬੈਂਕ ਬਰਾਂਚਾਂ ਨਾਲ ਮਿਲਕੇ ਡ੍ਰਾਫਟ ਨਿਕਾਸੀ ਪ੍ਰਬੰਧਾਂ ਦੁਆਰਾ ਡ੍ਰਾਫਟ ਜਾਰੀ ਕਰਨ ਦਾ ਇੰਤਜ਼ਾਮ ਕਰਦਾ ਹੈ।

DDs ਜਾਰੀ ਕਰਨ ਦੇ ਚਾਰਜਜ਼, ਚਾਰਜਜ਼ ਦੀ ਸਧਾਰਨ ਅਨੁਸੂਚੀ ਅਨੁਸਾਰ ਲਗਾਏ ਜਾਂਦੇ ਹਨ।

ਰਾਸ਼ਟਰੀ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ (NEFT) ਸਦਭ

ਇਹ ਪੂਰੇ ਭਾਰਤ ਵਿੱਚ ਫੰਡ ਟ੍ਰਾਂਸਫਰ ਸਿਸਟਮ ਅਤੇ ਬੈਂਕਿੰਗ ਖੇਤਰ ਨੂੰ ਕੁਸ਼ਲ, ਸੁਰੱਖਿਅਤ, ਕਿਫ਼ਾਇਤੀ, ਭਰੋਸੇਮੰਦ ਅਤੇ ਤੇਜ਼ ਬਣਾਉਂਦਾ ਹੈ ਅਤੇ ਮੌਜੂਦਾ ਪੇਪਰ ਆਧਾਰਿਤ ਫੰਡ ਟ੍ਰਾਂਸਫਰ ਅਤੇ ਕਲੀਰਿੰਗ ਸਿਸਟਮ ਦੇ ਦਬਾਅ ਨੂੰ ਘਟਾਉਂਦਾ ਹੈ।

ਨੈਸ਼ਨਲ ਆਟੋਮੇਟਿਡ ਕਲੀਅਰਿੰਗ ਹਾਊਸ (ਐਨਏਸੀਐਚ)

ਨੈਸ਼ਨਲ ਆਟੋਮੇਟਿਡ ਕਲੀਅਰਿੰਗ ਹਾਊਸ (ਐਨਏਸੀਐਚ) ਨੂੰ ਅੰਤਰਬੈਂਕ ਲੈਣ-ਦੇਣ ਦੀ ਵੱਡੀ ਮਾਤਰਾ ਨੂੰ ਪ੍ਰਕਿਰਿਆ ਕਰਨ ਦੇ ਮੂਲ ਉਦੇਸ਼ ਨਾਲ ਪੇਸ਼ ਕੀਤਾ ਅਤੇ ਲਾਗੂ ਕੀਤਾ ਗਿਆ ਹੈ, ਜਿਸ ਵਿੱਚ ਉੱਚ ਆਵਰਤੀ 'ਤੇ ਘੱਟ ਮੁੱਲ ਦੇ ਲੈਣ-ਦੇਣ ਹੋ ਸਕਦੇ ਹਨ। ਅਜਿਹੇ ਘੱਟ ਮੁੱਲ ਦੇ ਲੈਣ-ਦੇਣ ਜ਼ਿਆਦਾਤਰ ਸੁਭਾਅ ਵਿੱਚ ਆਵਰਤੀ ਹੁੰਦੇ ਹਨ। ਐਨਏਸੀਐਚ ਐਨਪੀਸੀਆਈ ਸੇਵਾ ਰਾਹੀਂ ਅਜਿਹੇ ਲੈਣ-ਦੇਣ ਦੀ ਪ੍ਰਕਿਰਿਆ ਕਰਨ ਦੇ ਤੇਜ਼ ਅਤੇ ਸੁਵਿਧਾਜਨਕ ਤਰੀਕੇ ਨੂੰ ਸਮਰੱਥ ਬਣਾਉਂਦਾ ਹੈ। ਇਸ ਵਿੱਚ ਇੱਕ ਸਰਲ ਰਜਿਸਟ੍ਰੇਸ਼ਨ ਪ੍ਰਕਿਰਿਆ ਹੈ, ਜੋ ਕਈ ਇੰਟਰ-ਡੇ ਸੈਸ਼ਨਾਂ ਅਤੇ ਮਿਆਰੀ ਆਦੇਸ਼ ਫਾਰਮ ਅਤੇ ਆਦੇਸ਼ ਪ੍ਰਬੰਧਨ ਪ੍ਰਣਾਲੀ ਦਾ ਸਮਰਥਨ ਕਰਦੀ ਹੈ।

ਐਨਏਸੀਐਚ ਦੇ ਤਹਿਤ ਗ੍ਰਾਹਕ ਨੂੰ ਪੇਸ਼ਕਾਰ ਬੈਂਕ ਤੋਂ ਈਸੀਐਸ/ਐਨਏਸੀਐਚ ਕਲੀਅਰਿੰਗ ਦੁਆਰਾ ਪ੍ਰਾਪਤ ਡੇਬਿਟ ਨੂੰ ਅੱਠਰ ਕਰਨ ਲਈ ਆਪਣੇ ਬੈਂਕ ਨੂੰ ਆਦੇਸ਼/ਅਧਿਕਾਰ ਦੇਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਖਾਤਿਆਂ ਨੂੰ ਡੇਬਿਟ ਕਰਨ ਲਈ ਆਦੇਸ਼ ਪਹਿਲਾਂ ਹੀ ਕਰਜ਼ਦਾਤਾ/ਸੇਵਾ ਪ੍ਰਦਾਤਾ ਵੱਲੋਂ ਉਸ ਦੁਆਰਾ ਜਮ੍ਹਾਂ ਕੀਤਾ ਚੁੱਕਾ ਹੈ।

ਵਾਸਤਵਿਕ ਸਮਾਂ ਕੁੱਲ ਭੁਗਤਾਨ (RTGS)

RTGS ਫੰਡ ਟ੍ਰਾਂਸਫਰ ਕਰਨ ਦੀ ਇੱਕ ਵਿਧੀ ਹੈ ਜਿਸ ਵਿੱਚ ਇੱਕ ਬੈਂਕ ਤੋਂ ਦੂਜੇ ਬੈਂਕ ਵਿੱਚ ਧਨ ਟ੍ਰਾਂਸਫਰ “ਵਾਸਤਵਿਕ ਸਮੇਂ” ਅਤੇ “ਕੁੱਲ” ਦੇ ਆਧਾਰ 'ਤੇ ਹੁੰਦਾ ਹੈ। ਇਹ ਬੈਂਕਿੰਗ ਚੈਨਲ ਵਿੱਚੋਂ ਸਭ ਤੋਂ ਤੇਜ਼ ਧਨ ਟ੍ਰਾਂਸਫਰ ਸਿਸਟਮ ਹੈ। “ਵਾਸਤਵਿਕ ਸਮੇਂ” ਵਿੱਚ ਭੁਗਤਾਨ ਟ੍ਰਾਂਜੈਕਸ਼ਨ ਕਿਸੇ ਉਡੀਕ ਦੇ ਸਮੇਂ ਦਾ ਵਿਸ਼ਾ ਨਹੀਂ ਹੈ। ਟ੍ਰਾਂਜੈਕਸ਼ਨਾਂ ਦ ਉਦੋਂ ਹੀ ਭੁਗਤਾਨ ਕਰ ਦਿੱਤਾ ਜਾਂਦਾ ਹੈ ਜਿਵੇਂ ਹੀ ਇਹ ਪ੍ਰਕਿਰਿਆ ਪੂਰੀ ਕਰਦੀਆਂ ਹਨ। “ਕੁੱਲ ਭੁਗਤਾਨ” ਦਾ ਅਰਥ ਹੈ ਕਿ ਟ੍ਰਾਂਜੈਕਸ਼ਨਾਂ ਦਾ ਭੁਗਤਾਨ ਕਿਸੇ ਹੋਰ ਟ੍ਰਾਂਜੈਕਸ਼ਨਾਂ ਨਾਲ ਇਕੱਠੇ ਤੌਰ 'ਤੇ ਨਾ ਹੋ ਕੇ ਇੱਕ-ਇੱਕ ਦੇ ਆਧਾਰ 'ਤੇ ਹੁੰਦਾ ਹੈ। ਇਸ 'ਤੇ ਵਿਚਾਰ ਕਰਦੇ ਹੋਏ ਕਿ ਭਾਰਤੀ ਰਿਜ਼ਰਵ ਬੈਂਕ ਦੀਆਂ ਕਿਤਾਬਾਂ ਵਿੱਚ ਧਨ ਟ੍ਰਾਂਸਫਰ ਸ਼ਾਮਲ ਹੈ, ਭੁਗਤਾਨ ਅੰਤਿਮ ਅਤੇ ਅਟੱਲ ਹੁੰਦਾ ਹੈ। RTGS ਦੀ ਵਰਤੋਂ ਕਰਦੇ ਹੋਏ ਗ੍ਰਾਹਕ ਕਿਸੇ ਵੀ ਬੈਂਕ ਬਰਾਂਚ ਤੋਂ ਰੁ. 21 ਲੱਖ ਅਤੇ ਇਸ ਤੋਂ ਜ਼ਿਆਦਾ ਦਾ ਧਨ ਟ੍ਰਾਂਸਫਰ ਕਰਵਾ ਸਕਦਾ ਹੈ।

ਗ੍ਰਾਹਕ ਦੇ ਖਾਤਿਆਂ ਦੀ ਨਿੱਜੀਤਾ

ਬੈਂਕ ਗ੍ਰਾਹਕ ਦੁਆਰਾ ਪ੍ਰਗਟ ਕੀਤੀ ਜਾਂ ਸੰਮਿਲਿਤ ਸਹਿਮਤੀ ਤੋਂ ਬਿਨਾਂ ਗ੍ਰਾਹਕ ਦੇ ਖਾਤੇ ਦਾ ਵੇਰਵਾ / ਬਿਓਰਾ ਕਿਸੇ ਤੀਜੇ ਪੱਖ ਨੂੰ ਨਹੀਂ ਦੇਵੇਗਾ। ਹਾਲਾਂਕਿ ਕੁਝ ਅਪਵਾਦ ਹਨ, ਜਿਵੇਂ ਕਿ ਕਾਨੂੰਨ ਦੀ ਪਾਬੰਦੀ ਹੇਠ ਜਾਣਕਾਰੀ ਦਾ ਪ੍ਰਗਟਾਅ, ਜਿੱਥੇ ਜਨਤਾ ਅੱਗੇ ਜਾਣਕਾਰੀ ਦੇਣਾ ਡਿਊਟੀ ਹੋਵੇ ਅਤੇ ਜਿੱਥੇ ਜਾਣਕਾਰੀ ਦੇਣਾ ਬੈਂਕ ਦੇ ਹਿੱਤ ਵਿੱਚ ਜ਼ਰੂਰੀ ਹੋਵੇ।

ਮ੍ਰਿਤਕ ਦੇ ਖਾਤੇ ਦੀਆਂ ਬਕਾਇਆ ਰਾਸ਼ੀ ਦਾ ਭੁਗਤਾਨ

- ਜੇਕਰ ਜਮ੍ਹਾਂਕਰਤਾ ਨੇ ਬੈਂਕ ਵਿੱਚ ਨਾਮਾਂਕਣ ਰਜਿਸਟਰਡ ਕੀਤਾ ਹੋਇਆ ਹੈ ਤਾਂ ਮ੍ਰਿਤਕ ਦੇ ਖਾਤੇ ਵਿਚਲੀ ਬਕਾਇਆ ਰਾਸ਼ੀ ਨਾਮਜ਼ਦ ਵਿਅਕਤੀ ਦੀ ਪਹਿਚਾਣ ਬਾਰੇ ਬੈਂਕ ਦੀ ਸੰਤੁਸ਼ਟੀ ਹੋਣ ਤੋਂ ਬਾਅਦ ਨਾਮਜ਼ਦ ਵਿਅਕਤੀ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਵੇਗਾ / ਉਸਨੂੰ ਦੇ ਦਿੱਤਾ ਜਾਵੇਗਾ।
- ਉਸ ਸੰਯੁਕਤ ਖਾਤੇ ਦੇ ਸੰਬੰਧ ਵਿੱਚ ਵੀ ਉਪਰੋਕਤ ਪ੍ਰਕਿਰਿਆ ਦਾ ਪਾਲਣ ਕੀਤਾ ਜਾਵੇਗਾ, ਜਿੱਥੇ ਬੈਂਕ ਨਾਲ ਨਾਮਾਂਕਣ ਰਜਿਸਟਰ ਕੀਤਾ ਗਿਆ ਹੈ।

- ਸੰਯੁਕਤ ਜਮ੍ਹਾਂ ਖਾਤੇ ਵਿੱਚ, ਸੰਯੁਕਤ ਖਾਤਾਧਾਰਕਾਂ ਵਿੱਚੋਂ ਇੱਕ ਦੀ ਮੌਤ ਹੋ ਜਾਣ ਤੇ, ਬੈਂਕ ਨੂੰ ਮ੍ਰਿਤਕ ਵਿਅਕਤੀ ਦੇ ਕਾਨੂੰਨੀ ਵਾਰਿਸਾਂ ਅਤੇ ਉੱਤਰਜੀਵੀ ਜਮ੍ਹਾਂਕਰਤਾ(ਵਾਂ) ਨੂੰ ਸੰਯੁਕਤ ਤੌਰ 'ਤੇ ਭੁਗਤਾਨ ਕਰਨਾ ਜ਼ਰੂਰੀ ਹੋਵੇਗਾ। ਹਾਲਾਂਕਿ, ਜੇਕਰ ਸੰਯੁਕਤ ਖਾਤਾਧਾਰਕ, ਫਾਰਮਾਂ ਦੇ ਖਾਤੇ ਵਿੱਚ ਬੈਲੈਂਸ ਦਾ ਭੁਗਤਾਨ ਕਰਨ ਦੀ ਆਗਿਆ ਦਿੰਦੇ ਹਨ ਜਿਵੇਂ ਕਿ “ਦੋਵੇਂ ਜਾਂ ਉੱਤਰਜੀਵੀ, ਭੂਤਪੂਰਵ/ ਉੱਤਰਵਰਤੀ ਜਾਂ ਉੱਤਰਜੀਵੀ, ਜਾਂ ਉੱਤਰਜੀਵੀਆਂ ਵਿੱਚੋਂ ਕੋਈ ਆਦਿ, ਮ੍ਰਿਤਕ ਦੇ ਵਾਰਿਸਾਂ ਦੁਆਰਾ ਕਾਨੂੰਨੀ ਕਾਗਜ਼ਾਤਾਂ ਵਿੱਚ ਕਿਸੇ ਵੀ ਦੇਰੀ ਦੀ ਸਥਿਤੀ ਤੋਂ ਬਚਣ ਲਈ ਭੁਗਤਾਨ ਆਗਿਆ ਅਨੁਸਾਰ ਹੋਵੇਗਾ।
- ਨਾਮਾਂਕਣ ਨਾ ਹੋਣ ਅਤੇ ਬੈਂਕ ਕੋਲ ਉਚਿਤ ਸੰਦੇਹ ਨਾ ਹੋਣ ਜਾਂ ਦਾਅਵੇਦਾਰਾਂ ਵਿਚਕਾਰ ਵਿਵਾਦ ਹੋਣ ਦੀ ਸਥਿਤੀ ਵਿੱਚ ਬੈਂਕ ਸੰਯੁਕਤ ਅਰਜ਼ੀ ਅਤੇ ਬੈਂਕ ਦੇ ਬੋਰਡ ਦੁਆਰਾ ਸਮੇਂ-ਸਮੇਂ 'ਤੇ ਮਨਜ਼ੂਰ ਸੀਮਾ ਤੱਕ ਕਾਨੂੰਨੀ ਦਸਤਾਵੇਜ਼ਾਂ 'ਤੇ ਜ਼ੋਰ ਦਿੱਤੇ ਬਿਨਾਂ ਉਹਨਾਂ ਵੱਲੋਂ ਭੁਗਤਾਨ ਰਾਸ਼ੀ ਪ੍ਰਾਪਤ ਕਰਨ ਲਈ ਸਾਰੇ ਵਾਰਿਸਾਂ ਜਾਂ ਕਾਨੂੰਨੀ ਵਾਰਿਸਾਂ ਦੁਆਰਾ ਚੁਣੇ ਗਏ ਵਿਅਕਤੀ ਦੁਆਰਾ ਹਾਨੀਪੂਰਤੀ ਦੇ ਬਦਲੇ, ਮ੍ਰਿਤਕ ਵਿਅਕਤੀ ਦੇ ਖਾਤੇ ਵਿਚਲੀ ਬਕਾਇਆ ਰਾਸ਼ੀ ਦਾ ਭੁਗਤਾਨ ਕਰੇਗਾ। ਇਹ ਪ੍ਰਕਿਰਿਆ ਇਹ ਸੁਨਿਸ਼ਚਿਤ ਕਰਨ ਲਈ ਹੈ ਕਿ ਜਮ੍ਹਾਂਕਰਤਾਵਾਂ ਨੂੰ ਕਾਨੂੰਨੀ ਕਾਰਵਾਈ ਪੂਰੀ ਕਰਨ ਦੀ ਦੇਰੀ ਕਾਰਨ ਤਕਲੀਫ਼ ਨਾ ਹੋਵੇ।

ਮ੍ਰਿਤਕ ਦੇ ਖਾਤੇ ਵਿੱਚ ਫਿਕਸਡ ਡਿਪਾਜ਼ਿਟ 'ਤੇ ਭੁਗਤਾਨਯੋਗ ਵਿਆਜ

ਜਮ੍ਹਾਂ ਦੀ ਮੈਚਿਊਰਿਟੀ ਤੋਂ ਪਹਿਲਾਂ ਜਮ੍ਹਾਂਕਰਤਾ ਦੀ ਮੌਤ ਹੋਣ ਦੀ ਸਥਿਤੀ ਵਿੱਚ ਵੀ ਜਮ੍ਹਾਂ ਰਾਸ਼ੀ ਦਾ ਦਾਅਵਾ ਮੈਚਿਊਰਿਟੀ ਤੋਂ ਬਾਅਦ ਹੀ ਕੀਤਾ ਜਾ ਸਕੇਗਾ, ਬੈਂਕ ਮੈਚਿਊਰਿਟੀ ਦੀ ਤਾਰੀਖ਼ ਤੱਕ ਇਕਰਾਰਨਾਮੇ ਨਾਲ ਤੈਅ ਦਰ 'ਤੇ ਵਿਆਜ ਦਾ ਭੁਗਤਾਨ ਕਰੇਗਾ। ਮੈਚਿਊਰਿਟੀ ਦੀ ਤਾਰੀਖ਼ ਤੋਂ ਭੁਗਤਾਨ ਦੀ ਤਾਰੀਖ਼ ਤੱਕ, ਬੈਂਕ ਦੀ ਪਾਲਿਸੀ ਅਨੁਸਾਰ, ਬੈਂਕ ਮੈਚਿਊਰਿਟੀ ਦੀ ਤਾਰੀਖ਼ 'ਤੇ ਪ੍ਰਚਲਿਤ ਲਾਗੂ ਦਰ 'ਤੇ ਜਮ੍ਹਾਂ ਰਾਸ਼ੀ ਦੀ ਮੈਚਿਊਰਿਟੀ ਦੀ ਤਾਰੀਖ਼ ਤੱਕ ਸਧਾਰਨ ਵਿਆਜ ਦਾ ਭੁਗਤਾਨ ਕਰੇਗਾ।

ਹਾਲਾਂਕਿ, ਡਿਪਾਜ਼ਿਟ ਦੀ ਮੈਚਿਊਰਿਟੀ ਦੀ ਤਾਰੀਖ਼ ਤੋਂ ਬਾਅਦ, ਜਮ੍ਹਾਂਕਰਤਾ ਦੀ ਮੌਤ ਹੋਣ ਦੀ ਸਥਿਤੀ ਵਿੱਚ, ਬੈਂਕ ਮੈਚਿਊਰਿਟੀ ਦੀ ਤਾਰੀਖ਼ ਤੋਂ ਭੁਗਤਾਨ ਦੀ ਤਾਰੀਖ਼ ਤੱਕ ਬੱਚਤ ਜਮ੍ਹਾਂ 'ਤੇ ਮੈਚਿਊਰਿਟੀ ਦੀ ਤਾਰੀਖ਼ 'ਤੇ ਪ੍ਰਚਲਿਤ ਦਰ 'ਤੇ ਵਿਆਜ ਦਾ ਭੁਗਤਾਨ ਕਰੇਗਾ।

ਜਮ੍ਹਾਂ ਲਈ ਬੀਮਾ ਸੁਰੱਖਿਆ

ਬੈਂਕ ਵਿੱਚ ਜਮ੍ਹਾਂ ਰਾਸ਼ੀਆਂ ਨੂੰ ਡਿਪੋਜ਼ਿਟ ਇੰਸ਼ੋਰੈਂਸ ਅਤੇ ਕ੍ਰੈਡਿਟ ਗਾਰੰਟੀ ਕੋਰਪੋਰੇਸ਼ਨ (DICGC) ਦੁਆਰਾ ਦਿੱਤੀ ਜਾਣ ਵਾਲੀ ਬੀਮਾ ਸਕੀਮ ਦੇ ਤਹਿਤ DICGC ਦੁਆਰਾ ਨਿਰਧਾਰਿਤ ਸੀਮਾਵਾਂ ਅਤੇ ਸ਼ਰਤਾਂ ਦੇ ਤਹਿਤ ਬੀਮਾ ਸੁਰੱਖਿਆ ਦਿੱਤੀ ਜਾਂਦੀ ਹੈ।

- ਭਾਰਤ ਵਿੱਚ ਕੰਮ ਕਰ ਰਹੇ ਵਿਦੇਸ਼ੀ ਬੈਂਕਾਂ ਦੀਆਂ ਸਾਰੀਆਂ ਬਰਾਂਚਾਂ, ਸਥਾਨਕ ਖੇਤਰ ਦੇ ਬੈਂਕ ਅਤੇ ਖੇਤਰੀ ਗ੍ਰਾਮੀਣ ਬੈਂਕ ਸਹਿਤ ਸਾਰੇ ਵਪਾਰਿਕ ਬੈਂਕ, ਡਿਪੋਜ਼ਿਟ ਇੰਸ਼ੋਰੈਂਸ ਅਤੇ ਕ੍ਰੈਡਿਟ ਗਾਰੰਟੀ ਕੋਰਪੋਰੇਸ਼ਨ (DICGC) ਦੁਆਰਾ ਬੀਮਿਤ ਹਨ।
- DICGC ਜਮ੍ਹਾਂ ਦੇ ਸਾਰੇ ਪ੍ਰਕਾਰਾਂ ਬੱਚਤ, ਸਥਾਈ, ਚਾਲੂ ਆਦਿ ਦਾ ਬੀਮਾ ਕਰਦਾ ਹੈ।
- ਭੁਗਤਾਨ / ਬੈਂਕ ਦਾ ਲਾਈਸੈਂਸ ਰੱਦ ਕਰਨ ਦੀ ਤਾਰੀਖ਼ 'ਤੇ ਜਾਂ ਸਕੀਮ ਦੇ ਮਿਸ਼ਰਣ / ਸੰਮਿਲਨ / ਪੁਨਰਰਚਨਾ ਦੀ ਤਾਰੀਖ਼ 'ਤੇ ਉਸੇ ਅਧਿਕਾਰ ਅਤੇ ਸਮਰੱਥਾ ਵਿੱਚ ਬੈਂਕ ਦੀਆਂ ਵੱਖ-ਵੱਖ ਬਰਾਂਚਾਂ ਵਿੱਚ ਕੁੱਲ ਅਧਿਕਤਮ ਰਾਸ਼ੀ ਰੁ. 5,00,000 (ਕੇਵਲ ਪੰਜ ਲੱਖ ਰੁਪਏ) ਦੇ ਮੂਲਧਨ ਅਤੇ ਵਿਆਜ ਦੀ ਅਧਿਕਤਮ ਰਾਸ਼ੀ ਹੋਵੇ।
- DICGC ਰੁ. 5 ਲੱਖ ਤੱਕ ਦੀ ਅਧਿਕਤਮ ਰਾਸ਼ੀ ਦੇ ਮੂਲਧਨ ਅਤੇ ਵਿਆਜ ਦਾ ਬੀਮਾ ਕਰਦਾ ਹੈ। ਉਦਾਹਰਨ ਲਈ: ਜੇਕਰ ਇੱਕ ਵਿਅਕਤੀ ਦੇ ਖਾਤੇ ਵਿੱਚ ਮੂਲਧਨ ਰਾਸ਼ੀ ਰੁ. 4,95,000 ਪਲੱਸ ਇੱਕਨੀ ਹੋਈ ਵਿਆਜ ਰੁ. 4,000, ਤਾਂ DICGC ਦੁਆਰਾ ਬੀਮਿਤ ਰਾਸ਼ੀ 4,99,000 ਹੋਵੇਗੀ। ਹਾਲਾਂਕਿ, ਜੇਕਰ ਖਾਤੇ ਵਿੱਚ ਬੀਮੇ ਦੀ ਰਾਸ਼ੀ ਰੁ. 5 ਲੱਖ ਹੋਈ, ਤਾਂ ਪ੍ਰਾਪਤ ਵਿਆਜ ਬੀਮੇ ਵਿੱਚ ਸ਼ਾਮਿਲ ਨਹੀਂ ਹੋਵੇਗਾ। ਇਸ ਕਰਕੇ ਨਹੀਂ ਕਿ ਇਹ ਵਿਆਜ ਦੀ ਰਾਸ਼ੀ ਹੈ, ਸਗੋਂ ਇਸ ਲਈ ਕਿਉਂਕਿ ਇਹ ਰੁ. 5 ਲੱਖ ਤੋਂ ਜ਼ਿਆਦਾ ਹੈ।
- ਜਮ੍ਹਾਂ ਦਾ ਬੀਮਾ ਨਿਰਧਾਰਿਤ ਕਰਨ ਤੋਂ ਪਹਿਲਾਂ ਇੱਕੋ ਬੈਂਕ ਵਿੱਚ ਇੱਕੋ ਪ੍ਰਕਾਰ ਦੀ ਮਾਲਿਕੀ ਵਿੱਚ ਸਾਰੇ ਫੰਡ ਰੱਖ ਲਏ ਜਾਂਦੇ ਹਨ। ਜੇਕਰ ਫੰਡ ਵੱਖ-ਵੱਖ ਮਾਲਿਕੀਆਂ ਵਿੱਚ ਹੋਣ ਜਾਂ ਵੱਖ-ਵੱਖ ਬੈਂਕਾਂ ਵਿੱਚ ਜਮ੍ਹਾਂ ਹੋਣ, ਜੇਕਰ ਤੁਹਾਡੇ ਕੋਲ ਇੱਕ ਤੋਂ ਵੱਧ ਬੈਂਕਾਂ ਵਿੱਚ ਜਮ੍ਹਾਂ ਰਾਸ਼ੀਆਂ ਹਨ, ਤਾਂ ਜਮ੍ਹਾਂ ਬੀਮਾ ਕਵਰੇਜ ਸੀਮਾ ਹਰੇਕ ਬੈਂਕ ਦੇ ਜਮ੍ਹਾਂ 'ਤੇ ਵੱਖਰੇ ਤੌਰ 'ਤੇ ਲਾਗੂ ਹੋਵੇਗੀ।
- ਜੇਕਰ ਇੱਕ ਵਿਅਕਤੀ ਬੈਂਕ ਦੀਆਂ ਇੱਕ ਤੋਂ ਵੱਧ ਬਰਾਂਚਾਂ ਵਿੱਚ ਜਮ੍ਹਾਂ ਖਾਤੇ ਖੁਲ੍ਹਵਾਉਂਦਾ ਹੈ, ਉਦਾਹਰਨ ਲਈ ਸ਼੍ਰੀਮਾਨ X ਇੱਕ ਤੋਂ ਵੱਧ ਬੱਚਤ / ਚਾਲੂ ਖਾਤੇ ਖੁਲ੍ਹਵਾਉਂਦਾ ਹੈ ਅਤੇ ਇੱਕ ਜਾਂ ਇਸ ਤੋਂ ਵੱਧ ਸਥਾਈ / ਆਵਰਤੀ ਜਮ੍ਹਾਂ ਖਾਤੇ ਖੁਲ੍ਹਵਾਉਂਦਾ ਹੈ, ਤਾਂ ਇਹਨਾਂ ਸਾਰੇ ਖਾਤਿਆਂ ਨੂੰ ਇੱਕੋ ਸਮਰੱਥਾ ਅਤੇ ਇੱਕੋ ਅਧਿਕਾਰ ਦੇ ਖਾਤੇ ਮੰਨਿਆ ਜਾਂਦਾ ਹੈ। ਇਸ ਲਈ ਸਾਰੇ ਖਾਤਿਆਂ ਦਾ ਬੈਲੈਂਸ ਜੋੜ ਲਿਆ ਜਾਂਦਾ ਹੈ ਅਤੇ ਵੱਧ ਤੋਂ ਵੱਧ ਰੁ. 5 ਲੱਖ ਦੀ ਰਾਸ਼ੀ ਦਾ ਬੀਮਾ ਕੀਤਾ ਜਾਂਦਾ ਹੈ। ਜੇਕਰ ਸ਼੍ਰੀਮਾਨ X ਆਪਣੀ ਸਮਰੱਥਾ ਵਿੱਚ ਇੱਕ ਫਰਮ ਦਾ ਹਿੱਸੇਦਾਰ ਜਾਂ ਨਾਬਾਲਗ ਦਾ ਸਰਪ੍ਰਸਤ ਜਾਂ ਕੰਪਨੀ ਦਾ ਡਾਇਰੈਕਟਰ, ਜਾਂ ਟਰੱਸਟ ਦਾ ਟਰੱਸਟੀ ਜਾਂ ਸੰਯੁਕਤ ਖਾਤਾਧਾਰਕ ਦੇ ਤੌਰ 'ਤੇ ਆਪਣੀ ਪਤਨੀ ਸ਼੍ਰੀਮਤੀ Y ਨਾਲ ਬੈਂਕ ਦੀ ਇੱਕ ਜਾਂ ਇਸ ਤੋਂ ਵੱਧ ਬਰਾਂਚਾਂ ਵਿੱਚ ਜਮ੍ਹਾਂ ਖਾਤੇ ਖੁਲ੍ਹਵਾਉਂਦਾ ਹੈ, ਤਾਂ ਅਜਿਹੇ ਖਾਤਿਆਂ ਨੂੰ ਵੱਖਰੀ ਸਮਰੱਥਾ ਅਤੇ ਵੱਖਰੇ ਅਧਿਕਾਰ ਦੇ ਤਹਿਤ ਮੰਨਿਆ ਜਾਵੇਗਾ। ਇਸਦੇ ਅਨੁਸਾਰ, ਅਜਿਹੇ ਜਮ੍ਹਾਂ ਖਾਤਿਆਂ 'ਤੇ ਵੱਖ-ਵੱਖ ਤੌਰ 'ਤੇ ਰੁ. 5 ਲੱਖ ਦਾ ਬੀਮਾ ਵੀ ਮਿਲੇਗਾ।
- ਸੰਬੰਧਿਤ ਮਾਲਿਕੀ ਦੇ ਨਾਮ 'ਤੇ ਜਮ੍ਹਾਂ ਕਰਵਾਈ ਰਾਸ਼ੀ, ਜਿਸ ਵਿੱਚ ਜਮ੍ਹਾਂਕਰਤਾ ਇਕਲੌਤਾ ਮਾਲਿਕ ਹੈ ਅਤੇ ਜਮ੍ਹਾਂ ਦੀ ਕੁੱਲ ਰਾਸ਼ੀ ਉਸਦੀ ਵਿਅਕਤੀਗਤ ਸਮਰੱਥਾ ਵਿੱਚ ਹੁੰਦੀ ਹੈ ਅਤੇ ਇਹ ਅਧਿਕਤਮ ਰੁ. 5 ਲੱਖ ਤੱਕ ਦੀ ਬੀਮਾ ਸੁਰੱਖਿਆ ਵਿੱਚ ਆਉਂਦਾ ਹੈ।

ਇਸ ਬਾਰੇ ਜ਼ਿਆਦਾ ਜਾਣਕਾਰੀ ਲੈਣ ਲਈ www.dicgc.org.in ਦਾ ਸੰਦਰਭ ਦਿਓ।

ਅਸਕ੍ਰਿਅ ਖਾਤੇ

ਉਹ ਖਾਤੇ, ਜਿਹਨਾਂ ਵਿੱਚ 24 ਮਹੀਨਿਆਂ ਦੀ ਨਿਰੰਤਰ ਮਿਆਦ ਲਈ ਸ਼ੁਰੂ ਕੀਤੇ ਗਏ ਕੋਈ 'ਗ੍ਰਾਹਕ-ਪ੍ਰੇਰਿਤ' ਲੈਣ-ਦੇਣ (ਸਿਸਟਮ ਦੁਆਰਾ ਤਿਆਰ ਲੈਣ-ਦੇਣ ਜਿਵੇਂ ਕਿ ਕ੍ਰੈਡਿਟ ਵਿਆਜ, ਡੇਬਿਟ ਵਿਆਜ ਨੂੰ ਛੱਡ ਕੇ) ਨਹੀਂ ਹਨ, ਨੂੰ ਅਸਕ੍ਰਿਅ ਖਾਤੇ ਵਜੋਂ ਚਿੰਨ੍ਹਿਤ ਕੀਤਾ ਜਾਵੇਗਾ। ਅਜਿਹੇ ਖਾਤੇ ਦੀ ਸਥਿਤੀ ਗ੍ਰਾਹਕ ਦੀ ਬੇਨਤੀ ਦੇ ਅਧਾਰ 'ਤੇ ਸਿਰਫ਼ ਪਛਾਣ ਸਬੂਤ, ਪਤੇ ਦੇ ਸਬੂਤ ਅਤੇ ਨਵੀਨਤਮ ਫੋਟੋ ਦੇ ਨਾਲ ਡੋਰਮੈਂਟ ਤੋਂ ਸਕ੍ਰਿਅ ਕੀਤੀ ਜਾਵੇਗੀ। ਬੈਂਕ ਦੁਆਰਾ ਏਟੀਐਮ, ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, ਫੋਨ ਬੈਂਕਿੰਗ ਆਦਿ ਵਰਗੇ ਸੁਵਿਧਾਜਨਕ ਬੈਂਕਿੰਗ ਚੈਨਲਾਂ ਰਾਹੀਂ ਲੈਣ-ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਦੋਂ ਤੱਕ ਖਾਤਾ ਡੋਰਮੈਂਟ ਹੈ।

ਸੁਰੱਖਿਅਤ ਜਮ੍ਹਾਂ ਲਾੱਕਰ

ਇਹ ਸੁਵਿਧਾ ਚੋਣਵੀਆਂ ਬੈਂਕ ਬਰਾਂਚਾਂ ਵਿੱਚ ਦਿੱਤੀ ਜਾਂਦੀ ਹੈ ਅਤੇ ਜਿੱਥੇ ਇਹ ਸੁਵਿਧਾ ਦਿੱਤੀ ਜਾਂਦੀ ਹੈ, ਸੇਫ਼ ਡਿਪਾਜ਼ਿਟ ਵਾਲੇਟ ਦੀ ਵੰਡ ਉਪਲਬਧਤਾ ਅਤੇ ਸੇਵਾ ਨਾਲ ਸੰਬੰਧਤ ਹੋਰ ਨਿਯਮ ਅਤੇ ਸ਼ਰਤਾਂ ਦੇ ਅਨੁਪਾਲਨ ਦੇ ਅਧੀਨ ਹੋਵੇਗੀ। ਸੇਫ਼ ਡਿਪਾਜ਼ਿਟ ਲਾੱਕਰ ਇੱਕ ਵਿਅਕਤੀ (ਜੋ ਕਿ ਨਾਬਾਲਗ ਨਾ ਹੋਵੇ) ਦੁਆਰਾ ਇਕੱਲੇ ਜਾਂ ਕਿਸੇ ਹੋਰ ਵਿਅਕਤੀ(ਆਂ) ਨਾਲ ਸਾਂਝੇ ਤੌਰ 'ਤੇ ਅਤੇ ਗੈਰ-ਵਿਅਕਤੀਗਤ ਸੰਸਥਾਵਾਂ ਜਿਵੇਂ ਕਿ ਐਚਯੂਐਫ, ਫਰਮਾਂ, ਸੀਮਤ ਕੰਪਨੀਆਂ, ਐਸੋਸੀਏਸ਼ਨਾਂ, ਸੁਸਾਇਟੀਆਂ, ਟਰਸਟ ਆਦਿ ਦੁਆਰਾ ਵੀ ਕਿਰਾਏ 'ਤੇ ਲਏ ਜਾ ਸਕਦੇ ਹਨ। ਨਾਮਜ਼ਦਗੀ ਦੀ ਸਹੂਲਤ ਇਕੱਲੇ ਜਾਂ ਸਾਂਝੇ ਤੌਰ 'ਤੇ ਲਾੱਕਰ ਰੱਖਣ ਵਾਲੇ ਵਿਅਕਤੀਆਂ(ਆਂ) ਲਈ ਉਪਲਬਧ ਹੈ। ਨਾਮਜ਼ਦਗੀ ਤੋਂ ਬਿਨਾਂ ਇਕੱਲੇ ਲਾੱਕਰ-ਕਿਰਾਏਦਾਰ ਦੀ ਮੌਤ ਹੋਣ ਦੀ ਸਥਿਤੀ ਵਿੱਚ, ਪਰ ਇੱਕ ਪ੍ਰਮਾਣਿਤ ਵਸੀਅਤ ਉਪਲਬਧ ਹੈ; ਐਗਜ਼ੀਕਿਊਟਰ/ਪ੍ਰਬੰਧਕ ਨੂੰ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਜਾਵੇਗੀ।

ਸ਼ਿਕਾਇਤਾਂ ਅਤੇ ਸਮੱਸਿਆਵਾਂ

ਬੈਂਕ ਦੁਆਰਾ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਸੰਬੰਧ ਵਿੱਚ ਗ੍ਰਾਹਕ ਦੀ ਕੋਈ ਸ਼ਿਕਾਇਤ/ਸਮੱਸਿਆ ਹੋਣ 'ਤੇ ਉਸ ਕੋਲ ਬੈਂਕ ਦੁਆਰਾ ਗ੍ਰਾਹਕ ਦੀ ਸ਼ਿਕਾਇਤ / ਸਮੱਸਿਆ ਸੁਣਨ ਵਾਲਾ ਨਿਯੁਕਤ ਅਧਿਕਾਰੀ(ਆਂ) ਕੋਲ ਜਾਣ ਦਾ ਅਧਿਕਾਰ ਹੈ। ਸ਼ਿਕਾਇਤਾਂ / ਸਮੱਸਿਆਵਾਂ ਦੇ ਨਿਵਾਰਣ ਲਈ ਜਾਣਕਾਰੀ ਅਤੇ ਪ੍ਰਕਿਰਿਆ ਬਰਾਂਚਾਂ ਦੇ ਪਰਿਸਰਾਂ/ ਬੈਂਕ ਦੀ ਵੈਬਸਾਈਟ 'ਤੇ ਦਿਖਾਈ ਗਈ ਹੈ। ਬੈਂਕ ਦੇ ਅਧਿਕਾਰੀ ਸ਼ਿਕਾਇਤ ਦਰਜ ਕਰਵਾਉਣ ਸੰਬੰਧੀ ਸਾਰੀ ਜਾਣਕਾਰੀ ਦੇਣਗੇ। ਜੇਕਰ ਗ੍ਰਾਹਕ ਨੂੰ ਸ਼ਿਕਾਇਤ ਦੀ ਤਾਰੀਖ ਤੋਂ 30 ਦਿਨਾਂ ਅੰਦਰ ਬੈਂਕ ਤੋਂ ਸੰਤੋਸ਼ਜਨਕ ਉੱਤਰ ਨਹੀਂ ਮਿਲਦਾ, ਤਾਂ ਉਸ ਕੋਲ ਭਾਰਤੀ ਰਿਜ਼ਰਵ ਬੈਂਕ ਦੁਆਰਾ ਨਿਯੁਕਤ ਬੈਂਕਿੰਗ ਓਮਬਡਸਮੈਨ ਕੋਲ ਜਾਣ ਦਾ ਅਧਿਕਾਰ ਹੈ।

ਚੈਕ ਡਰਾੱਪ ਬਾਕਸ ਅਤੇ ਚੈਕਾਂ ਦੀ ਸਵੀਕ੍ਰਿਤੀ

ਚੈਕ ਡਰਾੱਪ ਬਾਕਸ ਸੁਵਿਧਾ ਉਪਲਬਧ ਹੋਣ ਦੇ ਬਾਵਜੂਦ ਬੈਂਕ ਦੇ ਕਾਊਂਟਰਾਂ 'ਤੇ ਜਮ੍ਹਾਂ ਕਰਵਾਏ ਜਾਣ ਵਾਲੇ ਸਾਰੇ ਚੈਕਾਂ ਲਈ ਗ੍ਰਾਹਕਾਂ ਦੇ ਮੰਗੇ ਜਾਣ 'ਤੇ ਉਹਨਾਂ ਨੂੰ ਸਵੀਕ੍ਰਿਤੀ ਦਿੱਤੀ ਜਾਵੇਗੀ।

ਭੂ ਨਾੱਟ ਕਾਲ ਰਜਿਸਟਰੀ

ਬੈਂਕ ਆਪਣੇ ਨਵੀਨਤਮ ਉਤਪਾਦ ਅਤੇ ਸੇਵਾਵਾਂ ਲਈ ਆਪਣੇ ਗ੍ਰਾਹਕਾਂ ਨੂੰ ਜਾਣਕਾਰੀ ਭੇਜਦਾ ਹੈ। ਅਸੀਂ ਅਜਿਹੀ ਜਾਣਕਾਰੀ ਨੂੰ ਪੱਤਰ, ਈਮੇਲ ਜਾਂ ਫੋਨ ਦੁਆਰਾ ਅਤੇ ਕੇਵਲ ਉਹਨਾਂ ਲੋਕਾਂ ਨੂੰ ਭੇਜਦੇ ਹਾਂ ਜਿਹਨਾਂ ਬਾਰੇ ਸਾਨੂੰ ਇਹ ਪ੍ਰੋਡਕਟਸ ਅਤੇ ਸੇਵਾਵਾਂ ਰੋਮਾਂਚਕ ਅਤੇ ਫਾਇਦੇਮੰਦ ਲੱਗਦੀਆਂ ਹਨ।

ਅਸੀਂ ਤੁਹਾਡੀ ਨਿੱਜੀਤਾ ਦਾ ਸਨਮਾਨ ਕਰਦੇ ਹਾਂ ਅਤੇ ਇਸ ਦੀ ਸਿਫਤ ਕਰਦੇ ਹਾਂ ਕਿ ਤੁਹਾਡੇ ਵਿੱਚੋਂ ਕਈ ਫੋਨ / ਈਮੇਲ / sms 'ਤੇ ਸਾਡੀਆਂ ਟੈਲੀਮਾਰਕਿਟਿੰਗ ਕਿਰਿਆਵਾਂ ਬਾਰੇ ਜਾਣਨਾ ਨਹੀਂ ਚਾਹੁੰਦੇ। ਜੇਕਰ ਇਹੀ ਸਥਿਤੀ ਤੁਹਾਡੀ ਹੈ ਤਾਂ ਤੁਸੀਂ ਸਾਡੀ ਵੈਬਸਾਈਟ 'ਤੇ ਉਪਲਬਧ ਸੁਵਿਧਾ ਭੂ ਨਾੱਟ ਕਾਲ ਰਜਿਸਟ੍ਰੇਸ਼ਨ ਦੀ ਵਰਤੋਂ ਕਰ ਸਕਦੇ ਹੋ ਜਾਂ ਸਾਨੂੰ ਲਿਖ ਸਕਦੇ ਹੋ ਅਤੇ ਆਪਣੇ ਫੋਨ ਨੰਬਰ ਦੁਆਰਾ ਕਾਲ ਕਰਕੇ ਰਜਿਸਟਰ ਕਰਵਾ ਸਕਦੇ ਹੋ ਕਿ ਤੁਸੀਂ ਸਾਡੀ ਟੈਲੀਮਾਰਕਿਟਿੰਗ ਸੂਚੀ ਤੋਂ ਨਿਕਲਣਾ ਚਾਹੁੰਦੇ ਹੋ। ਤੁਹਾਡੇ ਦੁਆਰਾ ਰਜਿਸਟਰ ਕਰਵਾਉਣ ਲਈ ਦਿੱਤੀ ਗਈ ਜਾਣਕਾਰੀ ਗੁਪਤ ਰੱਖੀ ਜਾਵੇਗੀ।

ਇੱਕ ਵਾਰ ਤੁਹਾਡੇ ਰਜਿਸਟਰ ਕਰਨ 'ਤੇ :

- ਅਸੀਂ ਸਾਡੇ ਵੱਲੋਂ ਇਹ ਜਾਣਨ ਦਾ ਪੂਰਾ ਜਾਤਨ ਕਰਾਂਗੇ ਕਿ ਤੁਸੀਂ ਰਜਿਸਟਰਡ ਨੰਬਰਾਂ 'ਤੇ ਬੈਂਕ ਦੁਆਰਾ ਕੋਈ ਅਣਚਾਹੀ ਮਾਰਕਿਟਿੰਗ ਕਾਲ ਪ੍ਰਾਪਤ ਨਾ ਕਰੋ।
- ਸਾਡੀ ਟੈਲੀਮਾਰਕਿਟਿੰਗ ਸੂਚੀਆਂ ਵਿੱਚੋਂ ਦਿੱਤੇ ਨੰਬਰਾਂ ਨੂੰ ਹਟਾਉਣ ਲਈ ਕਿਰਪਾ ਕਰਕੇ ਸਾਨੂੰ ਕੰਮ ਦੇ 15 ਦਿਨਾਂ ਵਿੱਚ ਇਹ ਪ੍ਰਕਿਰਿਆ ਪੂਰੀ ਕਰਨ ਦਿਓ।

ਡਿਪੋਜ਼ਿਟਰੀ ਪ੍ਰਤੀਭਾਗੀ ਸੇਵਾਵਾਂ

ਨਿਵੇਸ਼ਕ ਚਾਰਟਰ - kotak.bank.in/ 'ਤੇ ਉਪਲਬਧ ਡਿਪੋਜ਼ਿਟਰੀ ਭਾਗੀਦਾਰ - > -> ਗ੍ਰਾਹਕ ਸੇਵਾ -> ਮਹੱਤਵਪੂਰਨ ਜਾਣਕਾਰੀ - -> ਨਿਵੇਸ਼ਕ ਚਾਰਟਰ -> ਡਿਪੋਜ਼ਿਟਰੀ ਭਾਗੀਦਾਰ ਦਾ ਹਵਾਲਾ ਲਓ ਜਿਸ ਵਿੱਚ ਡੀਮੈਟ ਨਾਲ ਸੰਬੰਧਤ ਵੱਖ-ਵੱਖ ਸੇਵਾਵਾਂ ਬਾਰੇ ਵੇਰਵੇ ਹਨ।

ਕਾਪੀਰਾਈਟ ਕੋਟਕ ਮਹਿੰਦਰਾ ਗਰੁੱਪ। ਸਾਰੇ ਹੱਕ ਰਾਖਵੇਂ।